



**ਇਨਹਾਂਸਡ  
ਐਕਸੀਡੈਂਟ  
ਲਾਭਾਂ ਬਾਰੇ  
ਤੁਹਾਡੀ ਗਾਈਡ**

# ਇਹ ਗਾਈਡ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ

## 1 ਡਾਕਟਰੀ ਅਤੇ ਨਿੱਜੀ ਖਰਚੇ

ਤੁਹਾਨੂੰ ਡਾਕਟਰੀ ਇਲਾਜ ਜਾਂ ਨਿੱਜੀ ਅਤੇ ਡਾਕਟਰੀ ਅਦਾਇਗੀਆਂ ਨਾਲ ਨਜਿੱਠਣ ਦੀ ਲੋੜ ਹੈ।

## 2 ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ

ਸੱਟਾਂ ਲੱਗਣ ਕਾਰਨ ਤੁਸੀਂ ਸੱਤ ਦਿਨਾਂ ਤੋਂ ਵਧੇਰੇ ਸਮੇਂ ਲਈ ਕੰਮ ਤੋਂ ਛੁੱਟੀ ਲੈ ਰਹੇ ਹੋ।

## 3 ਕੇਅਰਗਿਵਰ (ਦੇਖਭਾਲ ਕਰਨ ਵਾਲੇ) ਦੇ ਲਾਭ

ਤੁਸੀਂ ਆਪਣੀਆਂ ਸੱਟਾਂ ਕਾਰਨ 16 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਆਪਣੇ 'ਤੇ ਨਿਰਭਰ ਕਿਸੇ ਬਾਲਗ ਵਿਅਕਤੀ ਦੀ ਦੇਖਭਾਲ ਨਹੀਂ ਕਰ ਸਕਦੇ।

## 4 ਨਿੱਜੀ ਦੇਖਭਾਲ ਸਹਾਇਤਾ

ਤੁਹਾਨੂੰ ਆਪਣੀ ਦੇਖਭਾਲ ਅਤੇ ਬੁਨਿਆਦੀ ਘਰੇਲੂ ਕੰਮਾਂ ਵਿੱਚ ਸਹਾਇਤਾ ਦੀ ਲੋੜ ਹੈ।

## 5 ਪੱਕੀ ਇਮਪੇਅਰਮੈਂਟ (ਸਰੀਰ ਦੇ ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਨੁਕਸਾਨ)

ਟੱਕਰ ਦੇ ਨਤੀਜੇ ਵਜੋਂ ਤੁਹਾਡੇ ਵਿੱਚ ਪੱਕੀ ਇਮਪੇਅਰਮੈਂਟ ਪੈਦਾ ਹੋਈ ਹੈ (ਕਾਰਜ ਕਰਨ ਦੀ ਸਮਰੱਥਾ ਵਿੱਚ ਪੱਕਾ ਨੁਕਸਾਨ ਹੋਇਆ ਹੈ)।

## 6 ਮੁੜ-ਵਸੇਬਾ

ਤੁਹਾਨੂੰ ਕੰਮ ਜਾਂ ਹੋਰ ਗਤੀਵਿਧੀਆਂ 'ਤੇ ਵਾਪਸ ਜਾਣ ਵਿੱਚ ਸਹਾਇਤਾ ਦੀ ਲੋੜ ਹੈ।

## 7 ਵਿਨਾਸ਼ਕਾਰੀ ਸੱਟਾਂ

ਟੱਕਰ ਕਾਰਨ ਤੁਹਾਨੂੰ ਵਿਨਾਸ਼ਕਾਰੀ ਸੱਟਾਂ ਲੱਗੀਆਂ ਹਨ।

## 8 ਵਿਵਾਦ ਅਤੇ ਪਾਬੰਦੀਆਂ

ਤੁਸੀਂ ਆਪਣੇ ਲਾਭ ਦੇ ਫੈਸਲੇ ਦੀ ਹੋਰ ਸਮੀਖਿਆ ਚਾਹੁੰਦੇ ਹੋ ਜਾਂ ਇਹ ਜਾਨਣਾ ਚਾਹੁੰਦੇ ਹੋ ਕਿ ਕਿਹੜੇ ਹਾਲਾਤਾਂ ਕਾਰਨ ਤੁਹਾਡੇ ਲਾਭ ਘੱਟ ਜਾਂ ਰੁੱਕ ਸਕਦੇ ਹਨ।

# ਵਿਸ਼ਾ-ਸੂਚੀ

ਜਾਣ-ਪਛਾਣ . . . . .	1
ਤੁਹਾਡੇ ਕਲੇਮ ਦੇ ਵੇਰਵੇ . . . . .	1
B.C. ਦਾ ਕਾਨੂੰਨ ਇਨਹਾਂਸਡ ਕੇਅਰ ਇੰਸ਼ੋਰੈਂਸ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ . . . . .	2
ਇਹ ਗਾਈਡ ਅਤੇ ਕਾਨੂੰਨ . . . . .	2
ਇਨਹਾਂਸਡ ਐਕਸੀਡੈਂਟ ਲਾਭਾਂ ਨਾਲ ਸ਼ੁਰੂਆਤ ਕਰਨਾ . . . . .	2
<b>1. ਡਾਕਟਰੀ ਅਤੇ ਨਿੱਜੀ ਖਰਚੇ . . . . .</b>	<b>3</b>
ਸਾਡਾ ਟੀਚਾ ਤੁਹਾਡੀ ਰਿਕਵਰੀ ਹੈ . . . . .	4
ਡਾਕਟਰੀ ਖਰਚੇ . . . . .	4
ਦਵਾਈਆਂ ਅਤੇ ਡਾਕਟਰੀ ਸਪਲਾਈਆਂ . . . . .	5
ਐਂਬੂਲੈਂਸ ਦੇ ਖਰਚੇ . . . . .	6
ਕਿਸੇ ਗੰਭੀਰ ਦੇਖਭਾਲ ਦੀ ਲੋੜ ਵਾਲੇ ਨੂੰ ਸਹਾਇਤਾ ਦੇਣ ਲਈ ਕਵਰੇਜ . . . . .	6
ਇਲਾਜ ਜਾਂ ਡਾਕਟਰੀ ਅਪਾਇੰਟਮੈਂਟਾਂ ਲਈ ਆਉਣ-ਜਾਣ ਦੇ ਖਰਚੇ . . . . .	7
ਉਪਕਰਨ . . . . .	8
ਮਨੋਰੰਜਨ ਲਾਭ . . . . .	8
ਡਾਕਟਰੀ ਅਤੇ ਨਿੱਜੀ ਖਰਚਿਆਂ ਦੇ ਕਲੇਮਾਂ ਲਈ ਉਪਯੋਗੀ ਸੁਝਾਅ . . . . .	8
ਹੋਰ ਲਾਭਾਂ ਅਤੇ ਇੰਸ਼ੋਰੈਂਸ ਤੋਂ ਕਲੇਮ ਕਰਨਾ . . . . .	9
<b>2. ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ . . . . .</b>	<b>10</b>
ਅਸੀਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਕਿਵੇਂ ਲਗਾਉਂਦੇ ਹਾਂ . . . . .	12
ਵੱਧ ਤੋਂ ਵੱਧ ਸਾਲਾਨਾ ਬੀਮਾਯੋਗ ਰਕਮ . . . . .	16
WorkSafeBC (ਵਰਕਸੇਫ BC) ਦੀਆਂ ਅਦਾਇਗੀਆਂ . . . . .	16
ਨਾਬਾਲਗਾਂ ਲਈ ਕਵਰੇਜ . . . . .	16
ਵਿਦਿਆਰਥੀਆਂ ਲਈ ਕਵਰੇਜ . . . . .	17
65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕਵਰੇਜ . . . . .	18
ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕੌਣ ਪ੍ਰਾਪਤ ਕਰ ਸਕਦਾ ਹੈ? . . . . .	19
ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਤੁਹਾਡੀ ਯੋਗਤਾ ਨੂੰ ਸਮਝਣਾ . . . . .	20
ਪਾਰਟ-ਟਾਈਮ, ਆਰਜ਼ੀ ਕੰਮ ਕਰਨ ਵਾਲਿਆਂ ਜਾਂ ਕਮਾਈ ਨਾ ਕਰਨ ਵਾਲਿਆਂ ਲਈ ਟੱਕਰ ਹੋਣ ਤੋਂ 181 ਦਿਨਾਂ ਬਾਅਦ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ . . . . .	21
ਟੱਕਰ ਤੋਂ ਦੋ ਸਾਲ ਬਾਅਦ ਕਮਾਈ ਦੀ ਬਚੀ ਸਮਰੱਥਾ . . . . .	22
ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕਦੋਂ ਖਤਮ ਹੁੰਦਾ ਹੈ? . . . . .	23

ਹੌਲੀ-ਹੌਲੀ ਕੰਮ 'ਤੇ ਵਾਪਸ ਆਉਣਾ . . . . .	24
ਟੱਕਰ ਹੋਣ ਕਾਰਨ ਦੁਬਾਰਾ ਵਾਪਰਨ ਵਾਲੀਆਂ ਸਥਿਤੀਆਂ . . . . .	24
ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਕਲੇਮਾਂ ਲਈ ਲਾਭਦਾਇਕ ਸੁਝਾਅ . . . . .	24
ਰਿਟਾਇਰਮੈਂਟ ਇਨਕਮ ਲਾਭ . . . . .	25
<b>3. ਕੇਅਰਗਿਵਰ (ਦੇਖਭਾਲ ਕਰਨ ਵਾਲੇ) ਦਾ ਲਾਭ. . . . .</b>	<b>26</b>
ਫੁੱਲ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ). . . . .	27
ਕੇਅਰਗਿਵਰ ਹਫ਼ਤਾਵਾਰੀ ਲਾਭ (ਹਰ ਦੋ ਹਫ਼ਤਿਆਂ ਵਿੱਚ ਭੁਗਤਾਨ). . . . .	27
ਫੁੱਲ-ਟਾਈਮ ਕੇਅਰਗਿਵਰਾਂ ਲਈ ਕੇਅਰਗਿਵਰ ਹਫ਼ਤਾਵਾਰੀ ਲਾਭ ਦੀ ਰਕਮ . . . . .	28
ਪਾਰਟ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ). . . . .	28
ਦੇਖਭਾਲ ਦੇ ਖਰਚਿਆਂ ਦੀ ਵਾਪਸੀ ਲਈ ਕਵਰੇਜ . . . . .	29
ਦੇਖਭਾਲ ਖਰਚੇ ਦੀ ਵੱਧ ਤੋਂ ਵੱਧ ਰਕਮ. . . . .	30
ਦੇਖਭਾਲ ਖਰਚੇ ਦੀ ਵਾਪਸੀ ਦੇ ਕਲੇਮਾਂ ਲਈ ਉਪਯੋਗੀ ਸੁਝਾਅ . . . . .	30
<b>4. ਨਿੱਜੀ ਦੇਖਭਾਲ ਸਹਾਇਤਾ. . . . .</b>	<b>31</b>
ਤੁਹਾਡੀ ਸਹਾਇਤਾ ਕੌਣ ਕਰ ਸਕਦਾ ਹੈ. . . . .	33
ਰੋਜ਼ਮਰਾ ਦੇ ਜੀਵਨ ਦੀਆਂ ਕਿਰਿਆਵਾਂ ਵਿੱਚ ਸਹਾਇਤਾ ਲਈ ਤੁਹਾਡੀ ਲੋੜ ਦਾ ਮੁਲਾਂਕਣ ਕਰਨਾ . . . . .	33
ਨਿੱਜੀ ਦੇਖਭਾਲ ਸਹਾਇਤਾ ਦੇ ਕਲੇਮਾਂ ਲਈ ਉਪਯੋਗੀ ਸੁਝਾਅ . . . . .	34
<b>5. ਪੱਕੀ ਇਮਪੇਅਰਮੈਂਟ (ਸਰੀਰ ਦੇ ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਨੁਕਸਾਨ). . . . .</b>	<b>35</b>
ਇੱਕ ਤੋਂ ਵੱਧ ਇਮਪੇਅਰਮੈਂਟਾਂ ਅਤੇ ਪਹਿਲਾਂ ਤੋਂ ਮੌਜੂਦ ਇਮਪੇਅਰਮੈਂਟਾਂ . . . . .	37
ਆਪਣੀ ਪੱਕੀ ਇਮਪੇਅਰਮੈਂਟ ਲਈ ਭੁਗਤਾਨ ਪ੍ਰਾਪਤ ਕਰਨਾ . . . . .	37
ਪੱਕੀ ਇਮਪੇਅਰਮੈਂਟ ਦੇ ਕਲੇਮਾਂ ਲਈ ਉਪਯੋਗੀ ਸੁਝਾਅ . . . . .	37
<b>6. ਮੁੜ-ਵਸੇਬਾ . . . . .</b>	<b>38</b>
ਤੁਹਾਡੀ ਰਿਕਵਰੀ ਯੋਜਨਾ . . . . .	39
ਮੈਂ ਕਿਸ ਕਿਸਮ ਦੀ ਰਿਕਵਰੀ ਸਹਾਇਤਾ ਦੀ ਉਮੀਦ ਕਰ ਸਕਦਾ/ਸਕਦੀ ਹਾਂ? . . . . .	39
ਕੀ ਮੈਨੂੰ ਕੰਮ 'ਤੇ ਵਾਪਸ ਜਾਣ ਵਿੱਚ ਸਹਾਇਤਾ ਮਿਲ ਸਕਦੀ ਹੈ? . . . . .	39
ਤੁਹਾਡੇ ਘਰ ਵਿੱਚ ਪਰਿਵਰਤਨ . . . . .	40
ਤੁਹਾਡੇ ਵਾਹਨ ਵਿੱਚ ਪਰਿਵਰਤਨ. . . . .	40
<b>7. ਵਿਨਾਸ਼ਕਾਰੀ ਸੱਟਾਂ . . . . .</b>	<b>41</b>
ਯਾਤਰਾ ਅਤੇ ਰਿਹਾਇਸ਼ . . . . .	42
ਖਾਸ ਸਥਿਤੀਆਂ ਲਈ ਅਦਾਇਗੀਆਂ (ਵਧਾਏ ਗਏ ਲਾਭ) . . . . .	42
<b>8. ਵਿਵਾਦ ਅਤੇ ਪਾਬੰਦੀਆਂ. . . . .</b>	<b>43</b>

ਵਿਵਾਦ . . . . .	43
ਵਿਵਾਦਾਂ ਲਈ ਹੋਰ ਚੋਣਾਂ . . . . .	43
ਅਪਰਾਧਿਕ ਦੋਸ਼-ਸਿੱਧੀਆਂ ਲਈ ਪਾਬੰਦੀਆਂ . . . . .	44
ਪਾਬੰਦੀਆਂ ਦੇ ਹੋਰ ਕਾਰਨ . . . . .	45
<b>ਸਾਡੇ ਨਾਲ ਸੰਪਰਕ ਕਰੋ . . . . .</b>	<b>46</b>
<b>ਡਿਸਕਲੇਮਰ . . . . .</b>	<b>46</b>

## ਤੁਹਾਡੇ ਕਲੇਮ ਦੇ ਵੇਰਵੇ

ਆਪਣੇ ਕਲੇਮ ਦੇ ਸਾਰੇ ਵੇਰਵੇ ਇਕੱਠੇ ਕਰੋ ਅਤੇ ਇੱਕ ਥਾਂ 'ਤੇ ਰੱਖੋ। ਇਸ ਸ਼ੀਟ ਨੂੰ ਜਲਦ ਹਵਾਲੇ ਲਈ ਪ੍ਰਿੰਟ ਕਰੋ।

ਟੱਕਰ ਦੀ ਮਿਤੀ:

ਕਲੇਮ ਨੰਬਰ:

ਸਹਾਇਤਾ ਅਤੇ ਰਿਕਵਰੀ ਮਾਹਰ:

ਵਹੀਕਲ ਨੁਕਸਾਨ ਕਲੇਮ ਪ੍ਰਤੀਨਿਧ:

ਟੈਲੀਫੋਨ ਨੰਬਰ:

ਟੈਲੀਫੋਨ ਨੰਬਰ:

ਫੋਨ ਕਰਨ ਦਾ ਸਹੀ ਸਮਾਂ:

ਫੋਨ ਕਰਨ ਦਾ ਸਹੀ ਸਮਾਂ:

ਈਮੇਲ ਪਤਾ:

ਈਮੇਲ ਪਤਾ:

# ਜਾਣ-ਪਛਾਣ

## B.C. ਦਾ ਕਾਨੂੰਨ ਇਨਹਾਂਸਡ ਕੇਅਰ ਇੰਸ਼ੋਰੈਂਸ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ

ਦੂਸਰੀਆਂ ਇੰਸ਼ੋਰੈਂਸ ਪਾਲਿਸੀਆਂ ਦੇ ਉਲਟ ਜੋ ਤੁਸੀਂ ਨਿੱਜੀ ਕੰਪਨੀਆਂ ਤੋਂ ਖਰੀਦੀਆਂ ਹੋ ਸਕਦੀਆਂ ਹਨ, ICBC ਦੇ ਇਨਹਾਂਸਡ ਐਕਸੀਡੈਂਟ ਲਾਭ B.C. ਦੇ ਪਬਲਿਕ ਇੰਸ਼ੋਰੈਂਸ ਕਰਤਾ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਸ ਦੇ ਜ਼ਿਆਦਾਤਰ ਨਿਯਮ ਅਤੇ ਸ਼ਰਤਾਂ ਬ੍ਰਿਟਿਸ਼ ਕੋਲੰਬੀਆ ਦੇ ਕਾਨੂੰਨਾਂ ਵਿੱਚ ਮਿਲਦੀਆਂ ਹਨ।

ਇੰਸ਼ੋਰੈਂਸ (ਵਹੀਕਲ) ਐਕਟ, RSBC 1996 c. 231 ਅਤੇ ਇਸ ਦੇ ਨਿਯਮ ਲਾਭਾਂ ਲਈ ਕਵਰੇਜ ਅਤੇ ਯੋਗਤਾ ਦੀਆਂ ਕਿਸਮਾਂ ਨਿਰਧਾਰਤ ਕਰਦੇ ਹਨ। ਜਦੋਂ ਅਸੀਂ ਕਿਸੇ ਟੱਕਰ ਵਿੱਚ ਜ਼ਖ਼ਮੀ ਵਿਅਕਤੀ ਦੇ ਕਲੇਮ ਦਾ ਜਵਾਬ ਦਿੰਦੇ ਹਾਂ ਤਾਂ ਸਾਡੇ ਲਈ ਕਾਨੂੰਨ ਦਾ ਪਾਲਣ ਜ਼ਰੂਰੀ ਹੈ।

ਇੰਸ਼ੋਰੈਂਸ (ਵਹੀਕਲ) ਐਕਟ, RSBC 1996 c. 231 ਬ੍ਰਿਟਿਸ਼ ਕੋਲੰਬੀਆ ਦੇ ਰਿਵਾਈਜ਼ਡ ਸਟੈਚੂਟ (R.S.B.C.) ਦਾ ਚੈਪਟਰ 231 ਹੈ।

### ਤਿੰਨ ਮੁੱਖ ਨਿਯਮ ਇਹ ਹਨ:

- [ਇਨਹਾਂਸਡ ਐਕਸੀਡੈਂਟ ਬੈਨੀਫਿਟਸ ਰੈਗੂਲੇਸ਼ਨ](#)
- [ਇਨਕਮ ਰਿਪਲੇਸਮੈਂਟ \(ਆਮਦਨੀ ਬਦਲੇ ਮਿਲਣ ਵਾਲਾ\) ਲਾਭ ਅਤੇ ਰਿਟਾਇਰਮੈਂਟ ਲਾਭ ਅਤੇ ਬੈਨੀਫਿਟਸ ਫਾਰ ਸਟੂਡੈਂਟਸ ਐਂਡ ਮਾਈਨਰਜ਼ ਰੈਗੂਲੇਸ਼ਨ](#)
- [ਪਰਮਾਨੈਂਟ ਇਮਪੇਅਰਮੈਂਟ ਰੈਗੂਲੇਸ਼ਨ](#)

ਇਹ ਹਵਾਲਾ ਸਮੱਗਰੀ ਜ਼ਿਆਦਾਤਰ ਪਬਲਿਕ ਲਾਇਬ੍ਰੇਰੀਆਂ ਵਿੱਚ ਜਾਂ [bclaws.gov.bc.ca](http://bclaws.gov.bc.ca) 'ਤੇ ਔਨਲਾਈਨ ਉਪਲਬਧ ਹੈ।

## ਇਹ ਗਾਈਡ ਅਤੇ ਕਾਨੂੰਨ

ਇਹ ਗਾਈਡ ਇਨਹਾਂਸਡ ਐਕਸੀਡੈਂਟ ਲਾਭਾਂ ਦੇ ਤਹਿਤ ਉਪਲਬਧ ਕਵਰੇਜਾਂ ਅਤੇ ਲਾਭਾਂ ਬਾਰੇ ਦੱਸਦੀ ਹੈ।

ਇਹ ਗਾਈਡ ਕੀ ਕਹਿੰਦੀ ਹੈ ਅਤੇ ਕਾਨੂੰਨ ਕੀ ਕਹਿੰਦਾ ਹੈ, ਦੀ ਵਿਆਖਿਆ ਸੰਬੰਧੀ ਜੇ ਕੋਈ ਮਤਭੇਦ ਪੈਦਾ ਹੁੰਦੇ ਹਨ, ਤਾਂ ਕਾਨੂੰਨ ਲਾਗੂ ਹੁੰਦਾ ਹੈ।

## ਇਨਹਾਂਸਡ ਐਕਸੀਡੈਂਟ ਲਾਭਾਂ ਨਾਲ ਸ਼ੁਰੂਆਤ ਕਰਨਾ

ਇਹ ਇਨਹਾਂਸਡ ਕੇਅਰ ਦੇ ਅਧੀਨ ਕਵਰ ਕੀਤੇ ਜਾਂਦੇ ਦੇਖਭਾਲ ਅਤੇ ਰਿਕਵਰੀ ਲਾਭਾਂ ਲਈ ਤੁਹਾਡੀ ਗਾਈਡ ਹੈ। ਆਸ ਹੈ ਕਿ, ਇਹ ਤੁਹਾਡੇ ਕਈ ਸਵਾਲਾਂ ਦੇ ਜਵਾਬ ਦੇ ਸਕਦੀ ਹੈ ਜੋ ਤੁਹਾਡੇ ਕੋਲ ਹੋ ਸਕਦੇ ਹਨ।

ਇੱਕ ਵਾਰ ਜਦੋਂ ਤੁਹਾਡੇ ਕਲੇਮ ਦੀ ਰਿਪੋਰਟ ਹੋ ਜਾਂਦੀ ਹੈ, ਤਾਂ ਤੁਸੀਂ ਜਾਣਕਾਰੀ ਪ੍ਰਦਾਨ ਕਰਨ, ਸਹਾਇਕ ਦਸਤਾਵੇਜ਼ ਅਪਲੋਡ ਕਰਨ ਅਤੇ ਆਪਣੇ ਕਲੇਮ ਪ੍ਰਤੀਨਿਧ ਦੀ ਜਾਣਕਾਰੀ ਅਤੇ ਯੋਗ ਖਰਚਿਆਂ ਲਈ ਅਦਾਇਗੀ ਬੇਨਤੀਆਂ ਦੀ ਸਥਿਤੀ ਵਰਗੇ ਵੇਰਵਿਆਂ ਦੀ ਜਾਂਚ ਕਰਨ ਲਈ ਸਾਡੀ [ਔਨਲਾਈਨ ਕਲੇਮ ਸੇਵਾ](#) ਵਿੱਚ ਸਾਈਨ-ਇਨ ਕਰ ਸਕਦੇ ਹੋ।

### ਤੁਸੀਂ ਸਾਨੂੰ ਜਾਣਕਾਰੀ ਅਤੇ ਦਸਤਾਵੇਜ਼ ਇਸ ਦੁਆਰਾ ਵੀ ਭੇਜ ਸਕਦੇ ਹੋ:

ਡਾਕ: PO Box 2121, STN Terminal ਫੈਕਸ: 1-877-686-4222  
Vancouver, B.C.  
V6B 0L6

ਜੇ ਤੁਹਾਨੂੰ ਹਾਲੇ ਵੀ ਮਦਦ ਦੀ ਲੋੜ ਹੈ, ਕਿਰਪਾ ਕਰਕੇ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨੂੰ ਸਿੱਧਾ ਫੋਨ ਕਰੋ ਜਾਂ ਸਾਡੇ ਨਾਲ ਸੰਪਰਕ ਕਰੋ:

604-520-8222 (ਲੋਅਰ ਮੇਨਲੈਂਡ)  
1-800-910-4222 (ਟੋਲ-ਫ੍ਰੀ (ਮੁਫਤ))

# ਭਾਗ 1:

## ਡਾਕਟਰੀ ਅਤੇ ਨਿੱਜੀ ਖਰਚੇ

### ਤੁਹਾਡੀ ਕਵਰੇਜ

ICBC ਇਨਹਾਂਸਡ ਐਕਸੀਡੈਂਟ ਲਾਭ ਟੱਕਰ ਦੇ ਨਤੀਜੇ ਵਜੋਂ ਹੋਏ ਡਾਕਟਰੀ ਖਰਚਿਆਂ ਨੂੰ ਪੂਰਾ ਕਰਦੇ ਹਨ।

ਇਨਹਾਂਸਡ ਐਕਸੀਡੈਂਟ ਲਾਭ ਤੁਹਾਨੂੰ ਟੱਕਰ ਕਾਰਨ ਹੋਏ ਕੁਝ ਖਰਚੇ ਵੀ ਅਦਾ ਕਰਦੇ ਹਨ, ਜਿਨ੍ਹਾਂ ਵਿੱਚ ਡਾਕਟਰੀ ਇਲਾਜ ਨਾਲ ਜੁੜੇ ਯਾਤਰਾ ਦੇ ਖਰਚੇ ਵੀ ਸ਼ਾਮਲ ਹਨ। ਇਹ ਖਰਚੇ ਤੁਹਾਡੇ ਵੱਲੋਂ ਸਾਡੇ ਕੋਲ ਕਲੇਮ ਫਾਈਲ ਕਰਨ ਤੋਂ ਬਾਦ ਹੀ ਅਦਾ ਕੀਤੇ ਜਾ ਸਕਦੇ ਹਨ।

### ਮੁੱਖ ਨੁਕਤੇ

- ਅਸੀਂ ਟੱਕਰ ਦੇ ਨਤੀਜੇ ਵਜੋਂ ਲੱਗੀਆਂ ਤੁਹਾਡੀ ਸੱਟ ਜਾਂ ਸੱਟਾਂ ਨਾਲ ਸੰਬੰਧਿਤ ਡਾਕਟਰੀ, ਨਿੱਜੀ ਅਤੇ ਯਾਤਰਾ ਦੇ ਖਰਚਿਆਂ ਨੂੰ ਕਵਰ ਕਰਦੇ ਹਾਂ।
- ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਡਾਕਟਰੀ ਪ੍ਰੈਕਟੀਸ਼ਨਰਾਂ ਅਤੇ ਕਈ ਹੋਰ ਸਿਹਤ ਸੰਭਾਲ ਦੇਣ ਵਾਲਿਆਂ ਨੂੰ ਸਿੱਧਾ ਭੁਗਤਾਨ ਕਰਦੇ ਹਾਂ। ਕਵਰ ਕੀਤੀਆਂ ਬਹੁਤੀਆਂ ਰਕਮਾਂ ਰੈਗੂਲੇਸ਼ਨ ਵਿੱਚ ਸਥਾਪਿਤ ਫੀਸਾਂ ਦੀ ਸੂਚੀ ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ।
- ਅਸੀਂ ਉਸ ਡਾਕਟਰੀ ਇਲਾਜ ਲਈ ਭੁਗਤਾਨ ਜਾਂ ਅਦਾਇਗੀ ਕਰਦੇ ਹਾਂ ਜੋ ਤੁਹਾਡੀ ਰਿਕਵਰੀ ਅਤੇ ਮੁੜ-ਵਸੇਬੇ ਵਿੱਚ ਯੋਗਦਾਨ ਪਾਉਂਦਾ ਹੈ।
- ਅਸੀਂ ਡਾਕਟਰੀ ਇਲਾਜ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਯਾਤਰਾ ਦੇ ਖਰਚਿਆਂ ਦੀ ਅਦਾਇਗੀ ਕਰ ਸਕਦੇ ਹਾਂ।
- ਡਾਕਟਰੀ ਅਤੇ ਨਿੱਜੀ ਖਰਚਿਆਂ ਲਈ ਕਲੇਮ ਜਮਾਂ ਕਰਨ ਵੇਲੇ ਤੁਹਾਨੂੰ ਆਪਣੀਆਂ ਅਸਲ ਰਸੀਦਾਂ ਦੀਆਂ ਕਾਪੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਅਸਲ ਰਸੀਦਾਂ ਸ਼ਾਮਲ ਨਾ ਕਰੋ, ਕਿਉਂਕਿ ਉਹ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ। ਤੁਸੀਂ ਆਪਣੀਆਂ ਰਸੀਦਾਂ ਵਿਚਾਰ ਕੀਤੇ ਜਾਣ ਲਈ ਔਨਲਾਈਨ [icbc.com/claimdetails](http://icbc.com/claimdetails) 'ਤੇ ਜਮਾਂ ਕਰ ਸਕਦੇ ਹੋ।

#### ਕਿਰਪਾ ਕਰਕੇ ਨੋਟ ਕਰੋ ਕਿ:

ਕੋਈ ਵੀ ਡਾਕਟਰੀ ਇਲਾਜ ਜੋ ਟੱਕਰ ਨਾਲ ਸੰਬੰਧਿਤ ਨਹੀਂ ਹੈ, ਕਵਰ ਨਹੀਂ ਕੀਤਾ ਜਾਂਦਾ ਹੈ

### ਸਾਡਾ ਟੀਚਾ ਤੁਹਾਡੀ ਰਿਕਵਰੀ ਹੈ

ਅਸੀਂ ਤੁਹਾਡੀ ਅਤੇ ਤੁਹਾਡੀ ਮੈਡੀਕਲ ਸਿਹਤ ਦੇਖਭਾਲ ਟੀਮ ਦੀ ਸਹਾਇਤਾ ਅਤੇ ਮਦਦ ਲਈ ਮੌਜੂਦ ਹਾਂ, ਜੋ ਤੁਹਾਡੀ ਸਿਹਤਯਾਬੀ ਵਿੱਚ ਸਹਾਇਤਾ ਕਰਨ ਲਈ ਇਲਾਜ ਲੱਭਣ ਲਈ ਕੰਮ ਕਰਦੇ ਹਨ। ਮੁੜ-ਵਸੇਬਾ ਪ੍ਰੋਗਰਾਮ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਤੁਹਾਡੀ ਸਿਹਤਯਾਬੀ ਲਈ ਮਹੱਤਵਪੂਰਨ ਰੋਲ ਅਦਾ ਕਰੇਗੀ।

ਅਸੀਂ ਸਮਰਥਿਤ ਡਾਕਟਰੀ ਸਬੂਤਾਂ ਦੀ ਵਰਤੋਂ ਕਰਦੇ ਹੋਏ ਜ਼ਰੂਰੀ ਜਾਂ ਮੁਨਾਸਬ ਡਾਕਟਰੀ ਇਲਾਜ ਦੇ ਖਰਚਿਆਂ ਲਈ ਤੁਹਾਡੇ ਇਨਹਾਂਸਡ ਐਕਸੀਡੈਂਟ ਲਾਭ ਕਵਰੇਜ ਦੀ ਸਮੀਖਿਆ ਕਰਾਂਗੇ।

### ਡਾਕਟਰੀ ਖ਼ਰਚੇ

ਜਦੋਂ ਤੁਸੀਂ ਕਿਸੇ ਟੱਕਰ ਵਿੱਚ ਜ਼ਖ਼ਮੀ ਹੋ ਜਾਂਦੇ ਹੋ ਤਾਂ B.C. ਮੈਡੀਕਲ ਸਰਵਿਸ ਯੋਜਨਾ ਮੁੱਢਲੀ ਸਿਹਤ ਦੇਖਭਾਲ ਮੁਹੱਈਆ ਕਰਵਾਉਂਦੀ ਹੈ। ਜਦੋਂ ਤੁਹਾਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਵਧੇਰੇ ਇਲਾਜ ਦੀ ਲੋੜ ਹੁੰਦੀ ਹੈ, ਤਾਂ ਇਨਹਾਂਸਡ ਐਕਸੀਡੈਂਟ ਲਾਭ ਜ਼ਰੂਰੀ ਸਿਹਤ ਦੇਖਭਾਲ ਅਤੇ ਸੰਬੰਧਿਤ ਖਰਚੇ ਅਤੇ ਕੋਈ ਵੀ ਜ਼ਰੂਰੀ ਜਾਂ ਮੁਨਾਸਬ ਮੁੜ-ਵਸੇਬੇ ਨੂੰ ਕਵਰ ਕਰਦੇ ਹਨ।

### ਆਪਣਾ ਇਲਾਜ ਜਿੰਨੀ ਜਲਦੀ ਹੋ ਸਕੇ ਬੁੱਕ ਕਰੋ

ਇਨਹਾਂਸਡ ਕੇਅਰ ਟੱਕਰ ਤੋਂ ਬਾਅਦ ਸ਼ੁਰੂਆਤੀ 12 ਹਫ਼ਤਿਆਂ ਦੇ ਅੰਦਰ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜ ਪ੍ਰਦਾਨ ਕਰਦਾ ਹੈ ਜਦੋਂ ਉਹ ਤੁਹਾਡੀ ਰਿਕਵਰੀ ਲਈ ਜ਼ਰੂਰੀ ਹੁੰਦੇ ਹਨ। ਪਰ ਉਹ ਸਮਾਂ ਜਲਦੀ ਲੰਘ ਸਕਦਾ ਹੈ, ਇਸ ਲਈ ਆਪਣੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਤੁਰੰਤ ਆਪਣੀਆਂ ਅਪਾਇੰਟਮੈਂਟਾਂ ਬੁੱਕ ਕਰਨਾ ਮਹੱਤਵਪੂਰਨ ਹੈ।

ਤੁਹਾਡੇ ਮੈਡੀਕਲ ਪ੍ਰਦਾਤਾ ਤੁਹਾਡਾ ਕਲੇਮ ਨੰਬਰ ਮੰਗ ਸਕਦੇ ਹਨ ਤਾਂ ਜੋ ਉਹ ਸਿੱਧੇ ICBC ਨੂੰ ਬਿੱਲ ਕਰ ਸਕਣ। ਤੁਹਾਡੇ ਦਾਅਵੇ ਦੀ ਰਿਪੋਰਟ ਕਰਨ ਤੋਂ ਬਾਅਦ ਤੁਹਾਨੂੰ ਇਹ ਪ੍ਰਾਪਤ ਹੋ ਜਾਵੇਗਾ, ਇਸ ਲਈ ਯਕੀਨੀ ਬਣਾਓ ਕਿ ਤੁਸੀਂ ਇਸਨੂੰ ਰਿਕਾਰਡ ਕਰਦੇ ਹੋ ਅਤੇ ਜਦੋਂ ਤੁਸੀਂ ਇਲਾਜ ਲਈ ਕਿਸੇ ਪ੍ਰਦਾਤਾ ਕੋਲ ਜਾਂਦੇ ਹੋ ਤਾਂ ਇਸਨੂੰ ਤਿਆਰ ਰੱਖੋ। ਨਾਲ ਹੀ, ਅਦਾਇਗੀ ਬਾਰੇ ਵਿਚਾਰ ਕਰਨ ਲਈ ਕਿਸੇ ਵੀ ਆਪਣੇ ਕੋਲੋਂ ਕੀਤੇ ਖਰਚਿਆਂ ਦੀਆਂ ਰਸੀਦਾਂ (ਉਹ ਖਰਚੇ ਜਿਨ੍ਹਾਂ ਦਾ ਤੁਸੀਂ ਆਪਣੇ ਲਈ ਭੁਗਤਾਨ ਕੀਤਾ) ਨੂੰ ਸੰਭਾਲ ਕੇ ਰੱਖੋ।

### ਤੁਹਾਡੇ ਲਈ ਉਪਲਬਧ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜ

ਤੁਹਾਡੀ ਟੱਕਰ ਤੋਂ ਬਾਅਦ ਪਹਿਲੇ 12 ਹਫ਼ਤਿਆਂ ਲਈ, ਤੁਹਾਡੇ ਕੋਲ ਕਈ ਤਰ੍ਹਾਂ ਦੇ ਇਲਾਜਾਂ ਲਈ ਪਹਿਲਾਂ ਤੋਂ ਮਨਜ਼ੂਰਸ਼ੁਦਾ ਕਵਰੇਜ ਹੁੰਦੀ ਹੈ ਜਦੋਂ ਉਹ ਠੀਕ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਜ਼ਰੂਰੀ ਹੁੰਦੇ ਹਨ।

ਸਿਹਤ ਸੰਭਾਲ ਸੇਵਾਵਾਂ:	ਮੁਲਾਂਕਣ ਵਿਜ਼ਿਟ:	ਸਟੈਂਡਰਡ ਇਲਾਜ:
ਫਿਜ਼ੀਓਥੈਰੈਪੀ	\$154	\$97
ਕਾਇਰੋਪ੍ਰੈਕਟਿਕ (Chiropractic)	\$124	\$77
ਮਸਾਜ (Massage) (RMT)	\$131	\$107
ਕਿਨੇਸੀਓਲੋਜੀ (Kinesiology)	\$119	\$96
ਕੌਂਸਲਿੰਗ (Counselling)	\$268	\$160
ਸਾਈਕੋਲੋਜੀ (Psychology)	\$738	\$246
ਐਕਿਊਪੰਕਚਰ (Acupuncture)	\$135	\$115

### ਕਿਰਪਾ ਕਰਕੇ ਨੋਟ ਕਰੋ ਕਿ:

- ਕਿਰਪਾ ਕਰਕੇ ਆਪਣੇ ਚੁਣੇ ਹੋਏ ਪ੍ਰਦਾਤਾ ਨੂੰ ਪੁੱਛੋ ਕਿ ਕੀ ਉਹ ICBC ਨੂੰ ਸਿੱਧਾ ਬਿਲ ਭੇਜਦੇ ਹਨ ਅਤੇ ਉਨ੍ਹਾਂ ਦੀਆਂ ਦਰਾਂ ਕੀ ਹਨ। ਧਿਆਨ ਦਿਓ ਕਿ ICBC ਸਿਰਫ਼ ਸੂਚੀ ਵਿੱਚ ਦਰਜ ਰਕਮਾਂ ਦੀ ਹੀ ਅਦਾਇਗੀ ਕਰੇਗੀ।
- ਅਸੀਂ ਕਿਸੇ ਇਲਾਜ (ਜਾਂ ਸਾਰੇ ਇਲਾਜਾਂ) ਲਈ ਸੈਸ਼ਨਾਂ ਦੀ ਗਿਣਤੀ ਨਿਰਧਾਰਤ ਕਰ ਸਕਦੇ ਹਾਂ।
- ਹਰੇਕ ਮਿਆਰੀ ਇਲਾਜ ਮੁਲਾਕਾਤ ਦੀ ਘੱਟੋ-ਘੱਟ ਇਲਾਜ ਦੀ ਲੰਬਾਈ ਹੁੰਦੀ ਹੈ (ਗਾਹਕ ਅਤੇ ਪ੍ਰਦਾਤਾ ਨਾਲ ਇੱਕ-ਨਾਲ-ਇੱਕ ਇਲਾਜ)। [ਹਰੇਕ ਇਲਾਜ ਕਿਸਮ ਲਈ ਘੱਟੋ-ਘੱਟ ਇਲਾਜ ਸਮਾਂ ਦਰਸਾਉਣ ਵਾਲਾ ਚਾਰਟ ਵੇਖੋ।](#)
- ਪਹਿਲੇ 12 ਹਫ਼ਤਿਆਂ ਬਾਅਦ ਤੁਹਾਨੂੰ ਇਹ ਪ੍ਰਦਰਸ਼ਿਤ ਕਰਨ ਦੀ ਲੋੜ ਹੋਵੇਗੀ ਕਿ ਤੁਹਾਡੇ ਸਫਲਤਾਪੂਰਵਕ ਠੀਕ ਹੋਣ ਲਈ ਹੋਰ ਇਲਾਜ ਜ਼ਰੂਰੀ ਹਨ, ਜਾਂ ਤੁਹਾਡੀ ਰਿਕਵਰੀ ਵਿੱਚ ਆਈ ਗਿਰਾਵਟ ਨੂੰ ਠੀਕ ਕਰਨਗੇ।

### ਦੰਦਾਂ ਦਾ ਇਲਾਜ

ਟੱਕਰ ਹੋਣ ਤੋਂ ਤੁਰੰਤ ਬਾਅਦ ਐਮਰਜੈਂਸੀ ਦੰਦਾਂ ਦੇ ਇਲਾਜ ਲਈ ਪਹਿਲਾਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੀਆਂ ਸੱਟਾਂ ਲਈ ਦੰਦਾਂ ਦੇ ਵਾਧੂ ਇਲਾਜ ਦੀ ਲੋੜ ਹੋਵੇ, ਤਾਂ ਤੁਸੀਂ ਉਦੋਂ ਤੱਕ ਕਵਰ ਰਹੋਗੇ, ਜਦੋਂ ਤੱਕ ਕਿਸੇ ਵੀ ਕੰਮ ਦੀ ਪਹਿਲਾਂ ਮਨਜ਼ੂਰੀ ਲਈ ਗਈ ਹੋਵੇਗੀ।

### ਕਿਰਪਾ ਕਰਕੇ ਨੋਟ ਕਰੋ ਕਿ:

ਤੁਹਾਡੇ ਇਨਹਾਂਸਡ ਐਕਸੀਡੈਂਟ ਲਾਭਾਂ ਦੇ ਹਿੱਸੇ ਵਜੋਂ ਦਿੱਤੀ ਗਈ ਦੰਦਾਂ ਦੀ ਕਵਰੇਜ, ਤੁਹਾਡੀ ਦੰਦਾਂ ਦੀ ਕਿਸੇ ਵੀ ਹੋਰ ਕਵਰੇਜ ਤੋਂ ਸੈਕੰਡਰੀ (ਦੂਜੇ ਪੱਧਰ ਦੀ) ਹੈ ਜਿਸ ਤੱਕ ਤੁਹਾਡੀ ਪਹੁੰਚ ਹੋ ਸਕਦੀ ਹੈ।

### ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਤੋਂ ਪਤਾ ਕਰੋ

ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਕੀ ਕੋਈ ਖਾਸ ਇਲਾਜ ਕਵਰ ਹੈ। ਜੇ ਸ਼ੱਕ ਹੋਵੇ, ਤਾਂ ਕਿਰਪਾ ਕਰਕੇ ਕੋਈ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਤੋਂ ਪਤਾ ਕਰੋ।

### ਦਵਾਈਆਂ ਅਤੇ ਡਾਕਟਰੀ ਸਪਲਾਈਆਂ

ਇਨਹਾਂਸਡ ਐਕਸੀਡੈਂਟ ਲਾਭ ਕਾਊਂਟਰ 'ਤੇ ਮਿਲਣ ਵਾਲੀਆਂ ਅਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਅਤੇ ਡਾਕਟਰੀ ਸਪਲਾਈਆਂ (ਜਿਵੇਂ ਕਿ ਪੱਟੀਆਂ, ਮਲੂਮਾਂ ਜਾਂ ਡਰੈਸਿੰਗਜ਼) ਦੀ ਲਾਗਤ ਨੂੰ ਪੂਰਾ ਕਰਦੇ ਹਨ, ਜਿਨ੍ਹਾਂ ਦੀ ਤੁਹਾਨੂੰ ਟੱਕਰ ਵਿੱਚ ਸੱਟਾਂ ਲੱਗਣ ਕਾਰਨ ਲੋੜ ਹੁੰਦੀ ਹੈ।

ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਗੱਲ ਕਰੋ ਕਿ ਭੁਗਤਾਨ ਲਈ ਆਪਣੀਆਂ ਰਸੀਦਾਂ ਕਿਵੇਂ ਜਮਾਂ ਕਰਨੀਆਂ ਹਨ।

### ਮੈਡੀਕਲ ਉਪਕਰਨਾਂ ਦੇ ਖਰਚੇ

ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਜ਼ਰੂਰੀ ਅਤੇ ਤਜਵੀਜ਼ ਕੀਤੇ ਗਏ ਉਪਕਰਨਾਂ ਦੀ ਖਰੀਦ, ਕਿਰਾਏ, ਮੁਰੰਮਤ, ਬਦਲੀ, ਫਿਟਿੰਗ ਜਾਂ ਅਡਜਸਟ ਕਰਨ ਦੇ ਖਰਚੇ ਵੀ ਇਨਹਾਂਸਡ ਐਕਸੀਡੈਂਟ ਲਾਭਾਂ ਦੁਆਰਾ ਕਵਰ ਕੀਤੇ ਜਾਂਦੇ ਹਨ।

**ਪ੍ਰੋਸਥੀਸਿਸ (ਨਕਲੀ ਅੰਗਾਂ) ਅਤੇ ਆਰਥੋਸਿਸ (ਬ੍ਰੇਸਾਂ ਆਦਿ) ਦੇ ਖਰਚਿਆਂ ਵਿੱਚ ਸ਼ਾਮਲ ਹਨ:**

- ਐਨਕਾਂ ਅਤੇ ਕੋਨਟੈਕਟ ਲੈਂਜ਼
- ਹੇਅਰ ਪੀਸ
- ਡੈਂਚਰ ਅਤੇ ਫਿਕਸਡ ਪ੍ਰੋਸਥੀਸਿਸ
- ਤਜਵੀਜ਼ ਕੀਤੇ ਗਏ ਜੁੱਤੇ
- ਤਜਵੀਜ਼ ਕੀਤੇ ਗਏ ਉਪਕਰਨ, ਡਾਕਟਰੀ ਉਪਕਰਨ ਅਤੇ ਕੱਪੜੇ

**ਕਵਰ ਕੀਤੇ ਜਾਣ ਵਾਲੇ ਸੰਬੰਧਿਤ ਖਰਚਿਆਂ ਵਿੱਚ ਸ਼ਾਮਲ ਹਨ:**

- ਤੁਹਾਡੀ ਰਿਹਾਇਸ਼ ਦੌਰਾਨ ਹਸਪਤਾਲ ਦੁਆਰਾ ਦਿੱਤਾ ਟੈਲੀਫੋਨ ਅਤੇ ਟੀ.ਵੀ.
- ਸਰਪ੍ਰਸਤ ਜਾਂ ਟਰੱਸਟੀ ਦੀ ਸਥਾਪਨਾ
- ਵ੍ਹੀਲਚੇਅਰ / ਪ੍ਰੋਸਥੈਟਿਕ / ਆਰਥੋਟਿਕ ਉਪਕਰਨ ਦੀ ਵਰਤੋਂ ਨਾਲ ਸੰਬੰਧਿਤ ਕੱਪੜੇ ਲਈ ਭੱਤੇ
- ਕੋਈ ਖ਼ਾਸ ਡਾਕਟਰੀ ਉਪਕਰਨ ਖਰੀਦਣਾ ਜਾਂ ਕਿਰਾਏ 'ਤੇ ਲੈਣਾ ਜਿਸ ਦੀ ਤੁਹਾਨੂੰ ਲੋੜ ਹੋ ਸਕਦੀ ਹੈ

ਜੇ ਮੈਡੀਕਲ ਡਿਵਾਈਸ ਜਾਂ ਉਪਕਰਨ ਆਮ ਵਰਤੋਂ ਨਾਲ ਖ਼ਰਾਬ ਹੋ ਜਾਂਦੇ ਹਨ ਤਾਂ ਤੁਹਾਡੇ ਲਾਭ ਇਸ ਦੀ ਮੁਰੰਮਤ ਜਾਂ ਬਦਲੀ ਕਰਨ ਲਈ ਪੈਸੇ ਦੇਣਗੇ। ਪਰ ਅਣਗਹਿਲੀ, ਦੁਰਵਰਤੋਂ ਜਾਂ ਜਾਣ-ਬੁੱਝ ਕੇ ਕੀਤੇ ਨੁਕਸਾਨ ਦੇ ਕਾਰਨ ਮੁਰੰਮਤ ਜਾਂ ਤਬਦੀਲੀ ਕਵਰੇਜ ਵਿੱਚ ਸ਼ਾਮਲ ਨਹੀਂ ਹੈ।

ਇਨਹਾਂਸਡ ਐਕਸੀਡੈਂਟ ਲਾਭ ਉਸ ਡਿਵਾਈਸ ਨੂੰ ਮੁਰੰਮਤ, ਬਦਲਣ ਜਾਂ ਅਡਜਸਟ ਕਰਨ ਦੀ ਲਾਗਤ ਨੂੰ ਵੀ ਪੂਰਾ ਕਰਦਾ ਹੈ ਜੋ ਕਿ ਟੱਕਰ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਸੀ ਅਤੇ ਟੱਕਰ ਵਿੱਚ ਨੁਕਸਾਨੀ ਗਈ ਸੀ। ਇਹ ਇੱਕ-ਵਾਰ ਮਿਲਣ ਵਾਲੀ ਰਿਪਲੇਸਮੈਂਟ ਕਵਰੇਜ ਹੈ।

### ਐਂਬੂਲੈਂਸ ਦੇ ਖਰਚੇ

ਇਨਹਾਂਸਡ ਐਕਸੀਡੈਂਟ ਲਾਭ ਤੁਹਾਨੂੰ ਐਂਬੂਲੈਂਸ ਰਾਹੀਂ ਐਕਸੀਡੈਂਟ ਦੇ ਸਥਾਨ ਤੋਂ ਹਸਪਤਾਲ ਪਹੁੰਚਾਉਣ ਦੇ ਖਰਚਿਆਂ ਨੂੰ ਪੂਰਾ ਕਰਦੇ ਹਨ।

**ਟੱਕਰ ਵਿੱਚ ਲੱਗੀਆਂ ਸੱਟਾਂ ਕਾਰਣ ਐਂਬੂਲੈਂਸ ਸੇਵਾਵਾਂ ਦੀ ਕੀਮਤ ਵੀ ਕਵਰ ਹੁੰਦੀ ਹੈ ਜਦੋਂ:**

- ਤੁਹਾਡੇ ਇਲਾਜ ਲਈ ਜ਼ਿੰਮੇਵਾਰ ਡਾਕਟਰ ਐਂਬੂਲੈਂਸ ਸੇਵਾ ਦਾ ਆਦੇਸ਼ ਦਿੰਦਾ ਹੈ
- ਕੋਈ ਸੰਕਟਕਾਲੀਨ ਸਥਿਤੀ ਪੈਦਾ ਹੁੰਦੀ ਹੈ, ਜਿਸ ਵਿੱਚ ਜ਼ਮੀਨੀ ਜਾਂ ਏਅਰ ਐਂਬੂਲੈਂਸ ਦੀ ਤੁਰੰਤ ਲੋੜ ਹੁੰਦੀ ਹੈ

### ਕਿਸੇ ਗੰਭੀਰ ਦੇਖਭਾਲ ਦੀ ਲੋੜ ਵਾਲੇ ਨੂੰ ਸਹਾਇਤਾ ਦੇਣ ਲਈ ਕਵਰੇਜ

ਇਨਹਾਂਸਡ ਐਕਸੀਡੈਂਟ ਲਾਭ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਲਈ ਯਾਤਰਾ ਅਤੇ ਰਿਹਾਇਸ਼ ਦੇ ਖਰਚਿਆਂ ਵਰਗੇ ਆਪ ਕੀਤੇ ਖਰਚੇ ਵੀ ਕਵਰ ਕਰਦੇ ਹਨ ਜੋ ਹਸਪਤਾਲ ਵਿੱਚ ਦਾਖਲ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਆਏ ਹਨ, ਜੋ ਟੱਕਰ ਕਾਰਨ ਗੰਭੀਰ ਸਥਿਤੀ ਵਿੱਚ ਹੈ।

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

ਇਨਹਾਂਸਡ ਐਕਸੀਡੈਂਟ ਲਾਭ ਬਾਰੇ ਤੁਹਾਡੀ ਗਾਈਡ ਖਰਚੇ ਇੱਕ ਵਿਅਕਤੀ ਲਈ \$5,905 ਤੱਕ ਜਾਂ ਦੋ ਵਿਅਕਤੀਆਂ ਲਈ ਪ੍ਰਤੀ ਵਿਅਕਤੀ \$2,952 ਤੱਕ ਕਵਰ ਕੀਤੇ ਜਾਂਦੇ ਹਨ।

ਲਾਭ ਲਾਗੂ ਹੁੰਦਾ ਹੈ ਜੇ ਜ਼ਖ਼ਮੀ ਵਿਅਕਤੀ:

- ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਇਲਾਜ ਦੇ ਅਧੀਨ ਹੈ
- ਨੂੰ ਉਸ ਸਰਜਰੀ ਦੀ ਲੋੜ ਹੈ, ਜਿਸ ਲਈ ਜਨਰਲ ਅਨੇਸਥੇਟਿਕ (ਆਮ ਬੇਹੋਸ਼ੀ) ਦੀ ਲੋੜ ਹੈ
- ਨੂੰ ਜ਼ਿਆਦਾ ਖ਼ਤਰੇ ਵਾਲੀ ਜਾਂ ਜ਼ਿੰਦਗੀ ਨੂੰ ਖ਼ਤਰੇ ਵਾਲੀ ਪ੍ਰੋਸੀਜਰ (ਕਾਰਵਾਈ) ਦੀ ਲੋੜ ਹੈ
- ਜ਼ਿੰਦਗੀ ਨੂੰ ਖ਼ਤਰੇ ਵਾਲੀ ਡਾਕਟਰੀ ਸਥਿਤੀ ਤੋਂ ਪੀੜਤ ਹੈ
- 16 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਕਿਸੇ ਸੱਟ ਕਾਰਨ ਹਸਪਤਾਲ ਵਿੱਚ ਦਾਖਲ ਹੈ

ਗਾਹਕੀ ਅੱਗੇ ਦਿੱਤਾ ਸਮਰਥਨ ਪ੍ਰਦਾਨ ਕਰਨ ਲਈ ਹੈ:

- ਗਾਹਕ ਦੀ ਤਰਫ਼ੋਂ ਇਲਾਜ ਦਾ ਅਧਿਕਾਰ ਦੇਣਾ (ਜਿਵੇਂ ਕਿ ਨਾਬਾਲਗ ਦੇ ਨਾਲ ਮਾਤਾ-ਪਿਤਾ)
- ਇਲਾਜ ਕਰਵਾਉਣ ਵਿੱਚ ਮਦਦ ਕਰਨਾ
- ਗਾਹਕ ਦੀ ਇਹ ਫੈਸਲਾ ਕਰਨ ਵਿੱਚ ਸਹਾਇਤਾ ਕਰਨਾ ਕਿ ਜਨਰਲ ਅਨੇਸਥੀਸਿਆ (ਆਮ ਬੇਹੋਸ਼ੀ) ਅਧੀਨ ਸਰਜਰੀ ਜਾਂ ਜ਼ਿਆਦਾ ਖ਼ਤਰੇ ਵਾਲੀ ਜਾਂਚ ਕਰਵਾਉਣੀ ਹੈ ਜਾਂ ਨਹੀਂ

### ਕਿਰਪਾ ਕਰਕੇ ਨੋਟ ਕਰੋ ਕਿ:

- ਇਨਹਾਂਸਡ ਐਕਸੀਡੈਂਟ ਲਾਭ ਗੰਭੀਰ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਨਹੀਂ ਕਰਦੇ, ਜੇ ਉਹ ਹੋਰ ਲਾਭ ਯੋਜਨਾਵਾਂ ਜਾਂ ਹੋਰ ਇੰਸ਼ੂਰੈਂਸ ਦੁਆਰਾ ਕਵਰ ਕੀਤੇ ਜਾਂਦੇ ਹੋਣ।

ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰਨ ਦਾ ਕਲੇਮ ਕਰਨਾ ਜੋ ਹਸਪਤਾਲ ਵਿੱਚ ਦਾਖਲ ਹੈ ਅਤੇ ਅਸਥਿਰ, ਅਤੇ ਜੀਵਨ ਦੇ ਖ਼ਤਰੇ ਵਾਲੀ (ਗੰਭੀਰ) ਸਥਿਤੀ ਵਿੱਚ ਹੈ

ਤੁਹਾਡੇ ਲਈ ਆਪਣੇ ਖਰਚਿਆਂ ਲਈ ਰਸੀਦਾਂ ਪ੍ਰਦਾਨ ਕਰਨੀਆਂ ਜ਼ਰੂਰੀ ਹਨ ਅਤੇ ਉਹ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਇੱਕ ਤੋਂ ਵਧੇਰੇ ਲਈ ਹੋਣੀਆਂ ਜ਼ਰੂਰੀ ਹਨ:

- ਟ੍ਰਾਂਸਪੋਰਟੇਸ਼ਨ (ਹਵਾਈ ਯਾਤਰਾ ਅਤੇ ਰਾਈਡ ਸ਼ੇਅਰਿੰਗ ਸਮੇਤ), ਪਾਰਕਿੰਗ ਅਤੇ ਟੋਲਾਂ ਲਈ
- ਰਿਹਾਇਸ਼ ਅਤੇ ਭੋਜਨ

## ਇਲਾਜ ਜਾਂ ਡਾਕਟਰੀ ਅਪਾਇੰਟਮੈਂਟਾਂ ਲਈ ਆਉਣ-ਜਾਣ ਦੇ ਖਰਚੇ

ਇਨਹਾਂਸਡ ਐਕਸੀਡੈਂਟ ਲਾਭ ਟੱਕਰ ਨਾਲ ਸੰਬੰਧਿਤ ਡਾਕਟਰੀ ਅਪਾਇੰਟਮੈਂਟਾਂ ਅਤੇ ਇਲਾਜ ਲਈ ਆਉਣ-ਜਾਣ ਲਈ ਤੁਹਾਡੀ ਯਾਤਰਾ ਦੇ ਖਰਚਿਆਂ ਨੂੰ ਪੂਰਾ ਕਰਦੇ ਹਨ।

ਇਨ੍ਹਾਂ ਵਿੱਚ ਸ਼ਾਮਲ ਹਨ:

- ਜੇ ਤੁਸੀਂ ਖੁਦ ਗੱਡੀ ਚਲਾਉਂਦੇ ਹੋ ਜਾਂ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਤੁਹਾਨੂੰ ਟੱਕਰ-ਸੰਬੰਧੀ ਡਾਕਟਰੀ ਅਪਾਇੰਟਮੈਂਟ ਲਈ ਲੈ ਕੇ ਜਾਂਦਾ ਹੈ ਤਾਂ ਯਾਤਰਾ ਅਤੇ ਪਾਰਕਿੰਗ ਦੇ ਖਰਚੇ। ਮੌਜੂਦਾ ਵਾਹਨ ਰੇਟ ਲਈ ਕਿਰਪਾ ਕਰਕੇ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਸੰਪਰਕ ਕਰੋ
- ਟੱਕਰ-ਸੰਬੰਧੀ ਡਾਕਟਰੀ ਅਪਾਇੰਟਮੈਂਟ ਲਈ ਯਾਤਰਾ ਕਰਨ ਲਈ ਬੱਸ ਜਾਂ ਆਵਾਜਾਈ ਦੇ ਖਰਚੇ

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

- ਟੈਕਸੀ ਜਾਂ ਯਾਤਰੀ ਵਾਹਨ ਕਿਰਾਏ 'ਤੇ ਲੈਣ ਦੇ ਖਰਚੇ, ਜੇ ਤੁਸੀਂ ਆਪ ਟੱਕਰ-ਸੰਬੰਧਿਤ ਡਾਕਟਰੀ ਅਪਾਇੰਟਮੈਂਟ 'ਤੇ ਨਹੀਂ ਜਾ ਸਕਦੇ ਅਤੇ ਬੱਸ ਜਾਂ ਟ੍ਰਾਂਜ਼ਿਟ ਉਪਲਬਧ ਜਾਂ ਉਚਿਤ ਨਹੀਂ ਹੈ। ਇਸ ਅਦਾਇਗੀ ਦੇ ਯੋਗ ਬਣਨ ਲਈ ਤੁਹਾਨੂੰ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਤੋਂ ਪੂਰਵ ਪ੍ਰਵਾਨਗੀ ਲੈਣ ਦੀ ਲੋੜ ਹੋਵੇਗੀ
- ਜੇ ਜ਼ਰੂਰੀ ਹੋਵੇ ਤਾਂ ਹਵਾਈ ਯਾਤਰਾ
- ਜੇ ਲੋੜ ਹੋਵੇ ਤਾਂ ਭੋਜਨ ਅਤੇ ਰਿਹਾਇਸ਼ ਦਾ ਖਰਚਾ।
- ਡਾਕਟਰੀ ਅਪਾਇੰਟਮੈਂਟ ਜਾਂ ਇਲਾਜ ਲਈ ਤੁਹਾਡੇ ਨਾਲ ਜਾਣ ਵਾਲੇ ਕਿਸੇ ਵਿਅਕਤੀ ਦੀ ਯਾਤਰਾ ਅਤੇ ਰਿਹਾਇਸ਼ ਦਾ ਖਰਚ, ਜੇ ਤੁਹਾਡੀ ਉਮਰ ਜਾਂ ਤੁਹਾਡੀ ਮਾਨਸਿਕ ਜਾਂ ਸਰੀਰਕ ਅਵਸਥਾ ਤੁਹਾਨੂੰ ਇਕੱਲੇ ਜਾਣ ਤੋਂ ਰੋਕਦੀ ਹੈ

### ਉਪਕਰਨ

ਤੁਹਾਡੀ ਡਾਕਟਰੀ ਸਿਹਤ ਦੇਖਭਾਲ ਟੀਮ ਸਿਫ਼ਾਰਸ਼ ਕਰ ਸਕਦੀ ਹੈ ਕਿ ਤੁਹਾਨੂੰ ਰੋਜ਼ਾਨਾ ਰਹਿਣ ਜਾਂ ਕੰਮ ਵਾਲੀ ਥਾਂ 'ਤੇ ਸਹਾਇਤਾ ਲਈ ਵਿਸ਼ੇਸ਼ ਉਪਕਰਨਾਂ ਦੀ ਲੋੜ ਹੈ। ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਇਨ੍ਹਾਂ ਸਿਫ਼ਾਰਸ਼ਾਂ ਦੀ ਸਮੀਖਿਆ ਕਰੇਗਾ ਅਤੇ ਕਿਸੇ ਵੀ ਵਾਜਬ ਖਰਚੇ ਲਈ ਤੁਹਾਡੀ ਕਵਰੇਜ ਨਿਰਧਾਰਤ ਕਰੇਗਾ।

ਉਦਾਹਰਨ ਲਈ, ਉਹ ਸਿਫ਼ਾਰਸ਼ ਕਰ ਸਕਦੇ ਹਨ ਕਿ ਤੁਹਾਨੂੰ ਹਸਪਤਾਲ-ਕਿਸਮ ਦੇ ਬਿਸਤਰੇ ਜਾਂ ਆਪਣੇ ਦਫਤਰ ਦੀ ਕੁਰਸੀ ਲਈ ਆਰਥੋਪੀਡਿਕ ਪਵਾਉਣ ਦੀ ਲੋੜ ਹੈ। ਸਥਿਤੀ ਦੇ ਆਧਾਰ 'ਤੇ, ਅਸੀਂ ਜਾਂ ਤਾਂ ਤੁਹਾਡੇ ਲਈ ਉਪਕਰਨਾਂ ਨੂੰ ਕਿਰਾਏ 'ਤੇ ਲਵਾਂਗੇ ਜਾਂ ਖਰੀਦਾਂਗੇ।

### ਮਨੋਰੰਜਨ ਲਾਭ

ਇਹ ਲਾਭ ਤੁਹਾਨੂੰ — ਅਤੇ ਜੇ ਜ਼ਰੂਰੀ ਹੋਵੇ ਤਾਂ ਇੱਕ ਸਾਥੀ ਜਾਂ ਸਹਿਯੋਗੀ ਨੂੰ — ਮਨੋਰੰਜਨ ਜਾਂ ਵਿਹਲ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਦਾ ਹੈ ਜਿਸ ਲਈ ਤੁਹਾਨੂੰ ਹੁਣ ਵਧੇਰੇ ਸਹਾਇਤਾ ਦੀ ਲੋੜ ਹੈ, ਜਾਂ ਜਿਸ ਲਈ ਅਸਾਧਾਰਨ ਖਰਚੇ ਆਉਂਦੇ ਹਨ।

ਇਹ ਲਾਭ ਉਨ੍ਹਾਂ ਸੱਟਾਂ ਲਈ ਉਪਲਬਧ ਹੈ ਜਿਨ੍ਹਾਂ ਨਾਲ 20 ਪ੍ਰਤਿਸ਼ਤ ਜਾਂ ਵੱਧ ਦੀ ਪੱਕੀ ਇਮਪੇਅਰਮੈਂਟ ਹੋ ਸਕਦੀ ਹੈ। ਲਾਭ ਦੀ ਮਾਤਰਾ ਇਮਪੇਅਰਮੈਂਟ ਦੀ ਪ੍ਰਤਿਸ਼ਤਤਾ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ, ਵਿਨਾਸ਼ਕਾਰੀ ਸੱਟਾਂ ਲਈ ਹਰ ਦੋ ਸਾਲਾਂ ਵਿੱਚ \$594 ਤੋਂ ਲੈ ਕੇ ਵੱਧ ਤੋਂ ਵੱਧ \$4,749 ਤੱਕ।

### ਡਾਕਟਰੀ ਅਤੇ ਨਿੱਜੀ ਖਰਚਿਆਂ ਦੇ ਕਲੇਮਾਂ ਲਈ ਉਪਯੋਗੀ ਸੁਝਾਅ

ਜੇ ਸ਼ੱਕ ਹੈ, ਤਾਂ ਕੋਈ ਵੀ ਖਰਚਾ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਸੰਪਰਕ ਕਰੋ।

ਤੁਹਾਨੂੰ ਖਰਚੇ ਦੇ 180 ਦਿਨਾਂ ਦੇ ਅੰਦਰ ਡਾਕਟਰੀ ਖਰਚਿਆਂ ਲਈ ਦਾਅਵਾ ਜਮ੍ਹਾਂ ਕਰਨ ਦੀ ਲੋੜ ਹੋਵੇਗੀ ਤਾਂ ਜੋ ਅਸੀਂ ਤੁਹਾਨੂੰ ਸਾਡੇ ਪ੍ਰਵਾਨਿਤ ਦਰਾਂ ਦੇ ਪੱਧਰ ਤੱਕ ਅਦਾਇਗੀ ਕਰ ਸਕੀਏ (ਵਰਤੋਂਕਾਰ ਫ਼ੀਸਾਂ ਨੂੰ ਛੱਡ ਕੇ)। ਵਰਤੋਂਕਾਰ ਫ਼ੀਸਾਂ ਸਿਹਤ ਸੰਭਾਲ ਸੇਵਾਵਾਂ ਲਈ ਮਰੀਜ਼ ਦੁਆਰਾ ਅਦਾ ਕੀਤੇ ਜਾਣ ਵਾਲੀਆਂ ਲਾਗਤਾਂ (ਜਾਂ ਸੇਵਾ ਫ਼ੀਸ) ਦਾ ਹਿੱਸਾ ਹਨ।

**ਕੁਝ ਖਰਚਿਆਂ ਲਈ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਤੋਂ ਪਹਿਲਾਂ ਮਨਜ਼ੂਰੀ ਲੈਣ ਦੀ ਲੋੜ ਹੋਵੇਗੀ, ਇਹਨਾਂ ਵਿੱਚ ਸ਼ਾਮਲ ਹਨ:**

- ਫਾਰਮੇਸੀ ਦਵਾਈ
- ਮੁਢਲੀਆਂ ਸਪਲਾਈਆਂ ਜਾਂ ਉਪਕਰਨ
- ਜੇ ਲੋੜ ਹੋਵੇ ਤਾਂ ਖਾਣਾ, ਰਿਹਾਇਸ਼ ਅਤੇ ਯਾਤਰਾ ਦੇ ਖਰਚ

ਤੁਸੀਂ ਆਪਣੀਆਂ ਰਸੀਦਾਂ ਔਨਲਾਈਨ [icbc.com/claimdetails](http://icbc.com/claimdetails) 'ਤੇ ਜਮਾਂ ਕਰ ਸਕਦੇ ਹੋ।

---

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

---

### ਡਾਇਰੈਕਟ ਡਿਪਾਜ਼ਿਟ ਸੈੱਟਅੱਪ ਕਰੋ

ਸਾਡੇ ਲਈ ਤੁਹਾਨੂੰ ਅਦਾਇਗੀ ਕਰਨ ਦਾ ਸਭ ਤੋਂ ਆਸਾਨ ਤਰੀਕਾ ਡਾਇਰੈਕਟ ਡਿਪਾਜ਼ਿਟ ਹੈ। ਜੇ ਤੁਹਾਨੂੰ ਆਪਣੇ ਕੋਲੋਂ ਭੁਗਤਾਨ ਕਰਨ ਦੀ ਲੋੜ ਹੈ, ਤਾਂ ਯਕੀਨੀ ਬਣਾਓ ਕਿ ਤੁਸੀਂ [ਡਾਇਰੈਕਟ ਡਿਪਾਜ਼ਿਟ ਸੈੱਟਅੱਪ ਕਰਦੇ ਹੋ](#) ਤਾਂ ਜੋ ਅਸੀਂ ਤੁਹਾਡੇ ਭੁਗਤਾਨ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਕਰ ਸਕੀਏ।

**ਕਿਰਪਾ ਕਰਕੇ ਨੋਟ ਕਰੋ ਕਿ:**

ਅਸੀਂ ਅਸਲ ਰਸੀਦਾਂ ਵਾਪਸ ਨਹੀਂ ਕਰ ਸਕਦੇ।

### ਹੋਰ ਲਾਭਾਂ ਅਤੇ ਇੰਸ਼ੋਰੈਂਸ ਤੋਂ ਕਲੇਮ ਕਰਨਾ

ਸੱਟ ਲੱਗਣ ਤੋਂ ਬਾਅਦ ਜਿਹੜੇ ਖਾਸ ਇਲਾਜ ਦੀ ਤੁਹਾਨੂੰ ਸ਼ਾਇਦ ਲੋੜ ਹੋ ਸਕਦੀ ਹੈ, ਉਹ ਅਕਸਰ ਸਿੱਧੇ ਤੌਰ 'ਤੇ ICBC ਦੁਆਰਾ ਕਵਰ ਕੀਤੇ ਜਾਂਦੇ ਹਨ। ਫਾਰਮੇਸੀ ਦੀਆਂ ਦਵਾਈਆਂ ਅਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਰਗੇ ਹੋਰ ਲਾਭਾਂ ਲਈ ਤੁਹਾਡੀ ਹੋਰ ਉਪਲਬਧ ਇੰਸ਼ੋਰੈਂਸ ਕਵਰੇਜ ਪ੍ਰਾਇਮਰੀ ਭੁਗਤਾਨ ਕਰਤਾ ਹੋਵੇਗੀ ਅਤੇ ਤੁਹਾਨੂੰ ਪਹਿਲਾਂ ਆਪਣੇ ਖਰਚੇ ਉਸ ਕੋਲ ਜਮਾਂ ਕਰਨ ਦੀ ਲੋੜ ਹੋਵੇਗੀ।

## ਭਾਗ 2:

# ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ

### ਤੁਹਾਡੀ ਕਵਰੇਜ

ਜੇ ਤੁਹਾਨੂੰ ਟੱਕਰ ਵਿੱਚ ਸੱਟਾਂ ਲੱਗੀਆਂ ਹਨ, ਤਾਂ ਤੁਸੀਂ ਟੱਕਰ ਹੋਣ ਤੋਂ ਬਾਅਦ ਅੱਠਵੇਂ ਦਿਨ ਤੋਂ ਸ਼ੁਰੂ ਹੋ ਕੇ, ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਹੋ ਸਕਦੇ ਹੋ, ਜਦੋਂ ਸੱਟ ਲੱਗਣ ਦੇ ਨਤੀਜੇ ਵਜੋਂ ਤੁਸੀਂ ਆਪਣਾ ਰੁਜ਼ਗਾਰ ਜਾਰੀ ਨਾ ਰੱਖ ਸਕਦੇ ਹੋਵੋ।

ਇਨਕਮ ਰਿਪਲੇਸਮੈਂਟ ਲਾਭ ਕਵਰੇਜ ਰੁਜ਼ਗਾਰਦਾਤਾ ਦੀ ਯੋਜਨਾ (ਇੰਮਪਲੌਇਰ ਪਲੈਨ) ਜਾਂ ਇੰਮਪਲੌਇਮੈਂਟ ਇੰਸ਼ੂਰੈਂਸ ਵਰਗੇ ਤੁਹਾਡੇ ਲਈ ਉਪਲਬਧ ਦੂਜੇ ਤਨਖਾਹ ਨੁਕਸਾਨ ਦੇ ਲਾਭਾਂ ਤੋਂ ਦੂਜੀ ਪੱਧਰ 'ਤੇ ਹੈ। ਤੁਹਾਨੂੰ ਪਹਿਲਾਂ ਉਨ੍ਹਾਂ ਲਾਭਾਂ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ, ਅਤੇ ਫਿਰ ਤੁਹਾਨੂੰ ਮਿਲਣ ਵਾਲੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਾਉਣ ਲਈ ਉਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਕਵਰੇਜ ਨਾਬਾਲਗਾਂ, ਵਿਦਿਆਰਥੀਆਂ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਉਪਲਬਧ ਹੈ, ਜੇ ਉਹ ਟੱਕਰ ਵੇਲੇ ਨੌਕਰੀ ਕਰਦੇ ਸਨ।

ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਤੁਹਾਡੀ ਕੁੱਲ ਆਮਦਨੀ ਦੇ 90 ਪ੍ਰਤਿਸ਼ਤ ਵਿੱਚੋਂ ਹੋਰ ਸਰੋਤਾਂ ਤੋਂ ਭੁਗਤਾਨ ਯੋਗ ਕਿਸੇ ਵੀ ਰਕਮ ਨੂੰ ਘਟਾ ਕੇ ਬਣੀ ਰਕਮ ਦੇ ਬਰਾਬਰ ਅਤੇ ਵੱਧ ਤੋਂ ਵੱਧ ਸਾਲਾਨਾ ਬੀਮਾਯੋਗ ਆਮਦਨੀ 'ਤੇ ਆਧਾਰਿਤ ਹੈ। 1 ਅਪ੍ਰੈਲ 2026 ਤੋਂ ਇਹ ਰਕਮ \$1,22,500 ਹੈ। ਕੁਝ ਖਾਸ ਕੇਸਾਂ ਵਿੱਚ ਅਸੀਂ ਬਦਲਵਾਂ ਫਾਰਮੂਲਾ ਵਰਤਦੇ ਹਾਂ। ਲੋੜ ਮੁਤਾਬਕ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਸਲਾਹ ਦੇ ਸਕਦਾ ਹੈ।

ਜੇ ਤੁਸੀਂ \$1,22,500 ਤੋਂ ਵੱਧ ਕਮਾ ਲੈਂਦੇ ਹੋ, ਤਾਂ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚ ਵਾਧਾ ਕਰਨ ਲਈ ਵਾਧੂ ਵਿਕਲਪਕ ਕਵਰੇਜ ਵੀ ਖਰੀਦ ਸਕਦੇ ਹੋ। ਇਹ ਉਦੋਂ ਵੀ ਲਾਗੂ ਹੁੰਦਾ ਹੈ ਜਦ ਤੁਹਾਡੇ ਕੋਲ ਪਹਿਲਾਂ ਹੀ ਪ੍ਰਾਈਵੇਟ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੀ) ਕਵਰੇਜ ਹੈ।

## ਮੁੱਖ ਨੁਕਤੇ

- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਦੇਖਭਾਲ ਅਤੇ ਸਿਹਤਯਾਬੀ ਲਾਭਾਂ ਦਾ ਹਿੱਸਾ ਹੈ ਜੋ ਸਾਰੇ BC ਨਿਵਾਸੀਆਂ ਅਤੇ ਯੋਗ ਗੈਰ-ਨਿਵਾਸੀਆਂ ਲਈ ਉਪਲਬਧ ਹਨ ਜੋ ਟੱਕਰ ਵਿੱਚ ਜ਼ਖ਼ਮੀ ਹੋਏ ਹਨ ਅਤੇ ਕੰਮ ਕਰਨ ਵਿੱਚ ਅਸਮਰਥ ਹਨ। ਤੁਹਾਨੂੰ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਅਤੇ ਦੇਖਭਾਲ ਲਾਭ ਓਨੀ ਦੇਰ ਤੱਕ ਮਿਲਣਗੇ ਜਿੰਨਾ ਚਿਰ ਡਾਕਟਰੀ ਤੌਰ 'ਤੇ ਲੋੜ ਹੋਵੇ, ਭਾਵੇਂ ਜ਼ਿੰਮੇਵਾਰ ਕੋਈ ਵੀ ਹੋਵੇ।
- ਤੁਹਾਡੇ ਰੁਜ਼ਗਾਰਦਾਤਾ ਤੋਂ ਆਮਦਨੀ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਜਾਂ ਜੇ ਤੁਸੀਂ ਆਪਣਾ ਖੁਦ ਦਾ ਕੰਮ ਕਰਦੇ ਹੋ ਤਾਂ ਤੁਹਾਡੇ ਤੋਂ ਆਮਦਨੀ ਦਾ ਸਬੂਤ ਪ੍ਰਾਪਤ ਕਰਨ ਤੋਂ ਬਾਅਦ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਸ਼ੁਰੂ ਹੁੰਦਾ ਹੈ।
- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਸ ਆਮਦਨੀ 'ਤੇ ਆਧਾਰਿਤ ਹੁੰਦਾ ਹੈ ਜੋ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਮਾ ਰਹੇ ਸੀ, ਜਿਸ ਨੂੰ ਪਿਛਲੀਆਂ ਇਨਕਮ ਟੈਕਸ ਰਿਟਰਨਾਂ, ਤਨਖਾਹਾਂ ਦੀਆਂ ਪਰਚੀਆਂ ਅਤੇ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਦਿੱਤੀ ਜਾਣਕਾਰੀ ਦੁਆਰਾ ਸਮਰਥਿਤ ਕੀਤਾ ਜਾਂਦਾ ਹੈ। ਟੱਕਰ ਹੋਣ ਤੋਂ ਬਾਅਦ ਤੁਹਾਡੀ ਅਨੁਮਾਨਿਤ ਕਮਾਈ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
- ਇੱਕ ਵਾਰ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਭੁਗਤਾਨ ਸ਼ੁਰੂ ਹੋ ਜਾਣ 'ਤੇ, ਹਰ 14 ਦਿਨਾਂ ਬਾਅਦ ਇੱਕ ਚੈੱਕ ਡਾਕ ਰਾਹੀਂ ਭੇਜਿਆ ਜਾਏਗਾ ਜਾਂ ਸਿੱਧਾ ਤੁਹਾਡੇ ਬੈਂਕ ਵਿੱਚ ਜਮਾਂ ਕਰ ਦਿੱਤਾ ਜਾਵੇਗਾ, ਜਦ ਤੱਕ ਤੁਸੀਂ ਇਸ ਨੂੰ ਲੈਣ ਦੇ ਅਯੋਗ ਨਹੀਂ ਹੋ ਜਾਂਦੇ। ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਦੋਂ ਰੁੱਕ ਜਾਂਦਾ ਹੈ ਜਦ ਕੰਮ 'ਤੇ ਦੁਬਾਰਾ ਵਾਪਸ ਨਾ ਜਾਣ ਦਾ ਕੋਈ ਡਾਕਟਰੀ ਕਾਰਨ ਨਾ ਹੋਵੇ।
- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਤੁਹਾਡੀ ਕੁੱਲ ਆਮਦਨੀ ਦੇ 90 ਪ੍ਰਤਿਸ਼ਤ ਵਿੱਚੋਂ ਹੋਰ ਸਰੋਤਾਂ ਤੋਂ ਭੁਗਤਾਨ ਯੋਗ ਕਿਸੇ ਵੀ ਰਕਮ ਨੂੰ ਘਟਾ ਕੇ ਬਣੀ ਰਕਮ ਦੇ ਬਰਾਬਰ ਅਤੇ ਵੱਧ ਤੋਂ ਵੱਧ ਸਾਲਾਨਾ ਬੀਮਾਯੋਗ ਆਮਦਨੀ 'ਤੇ ਆਧਾਰਿਤ ਹੈ। 1 ਅਪ੍ਰੈਲ 2026 ਤੋਂ ਇਹ ਰਕਮ \$1,22,500 ਹੈ।

### ਅਸੀਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਕਿਵੇਂ ਲਗਾਉਂਦੇ ਹਾਂ

ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਗਾਉਣ ਲਈ ਸਾਨੂੰ ਤੁਹਾਡੇ ਤੋਂ ਸਹੀ ਅਤੇ ਸੰਪੂਰਨ ਜਾਣਕਾਰੀ ਦੀ ਲੋੜ ਹੁੰਦੀ ਹੈ। ਇਹ ਉਹ ਚਾਰ ਕਦਮ ਹਨ ਜਿਨ੍ਹਾਂ ਦੀ ਪਾਲਣਾ ਕਰਨ ਦੀ ਸਾਨੂੰ ਲੋੜ ਹੁੰਦੀ ਹੈ:

#### 1. ਅਸੀਂ ਤੁਹਾਡਾ ਰੁਜ਼ਗਾਰ ਦਾ ਦਰਜਾ ਨਿਰਧਾਰਤ ਕਰਦੇ ਹਾਂ

ਤੁਹਾਡਾ ਰੁਜ਼ਗਾਰ ਦਾ ਦਰਜਾ ਟੱਕਰ ਦੇ ਸਮੇਂ ਤੁਹਾਡੀ ਰੁਜ਼ਗਾਰ ਦੀ ਸਥਿਤੀ ਦੇ ਆਧਾਰ 'ਤੇ ਨਿਰਧਾਰਤ ਕੀਤਾ ਜਾਂਦਾ ਹੈ:

- ਫੁੱਲ-ਟਾਈਮ ਕਮਾਉਣ ਵਾਲਾ
- ਪਾਰਟ-ਟਾਈਮ ਕਮਾਉਣ ਵਾਲਾ
- ਟੈਂਪਰੇਰੀ (ਅਸਥਾਈ ਤੌਰ 'ਤੇ) ਕਮਾਉਣ ਵਾਲਾ
- ਨਾ ਕਮਾਉਣ ਵਾਲਾ
- ਨਾਬਾਲਗ
- ਵਿਦਿਆਰਥੀ

ਅਸੀਂ ਇਹ ਵੀ ਵਿਚਾਰਦੇ ਹਾਂ ਕਿ ਜੇ ਤੁਸੀਂ ਟੱਕਰ ਕਾਰਨ ਹੋਈ ਕਿਸੇ ਸਰੀਰਕ ਜਾਂ ਮਾਨਸਿਕ ਸਿਹਤ ਸਥਿਤੀ ਦੇ ਕਾਰਨ ਕੰਮ ਕਰਨ ਦੇ ਯੋਗ ਨਹੀਂ ਹੋ। ਜੇ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਨਹੀਂ ਹੋ, ਤਾਂ ਅਸੀਂ ਕਦਮ 1 ਤੋਂ ਅੱਗੇ ਨਹੀਂ ਵਧਾਂਗੇ।

#### 2. ਅਸੀਂ ਤੁਹਾਡੀ ਸਾਲਾਨਾ ਕੁੱਲ ਆਮਦਨ ਸਥਾਪਿਤ ਕਰਦੇ ਹਾਂ

ਤੁਹਾਡੀ ਸਾਲਾਨਾ ਕੁੱਲ ਆਮਦਨੀ ਤਨਖਾਹ ਵਾਲੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀ ਸਾਲਾਨਾ ਕੁੱਲ ਆਮਦਨੀ ਹੈ। ਅਸੀਂ ਉਸ ਸਾਰੀ ਰੁਜ਼ਗਾਰ ਦੀ ਆਮਦਨੀ 'ਤੇ ਵਿਚਾਰ ਕਰਦੇ ਹਾਂ ਜੋ ਤੁਸੀਂ ਟੱਕਰ ਦੌਰਾਨ ਲੱਗੀਆਂ ਸੱਟਾਂ ਕਾਰਨ ਗੁਆ ਚੁੱਕੇ ਹੋ।

ਜੇ ਤੁਸੀਂ ਟੱਕਰ ਦੇ ਸਮੇਂ ਕੰਮ ਨਹੀਂ ਕਰ ਰਹੇ ਸੀ, ਪਰ ਤੁਹਾਡੇ ਨਾਲ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਸੀ, ਤਾਂ ਅਸੀਂ ਉਸ ਰੁਜ਼ਗਾਰ ਤੋਂ ਗੁਆਈ ਕਮਾਈ 'ਤੇ ਵਿਚਾਰ ਕਰਾਂਗੇ।

ਜੇ ਤੁਸੀਂ ਵਿਦਿਆਰਥੀ ਹੋ ਅਤੇ ਤੁਸੀਂ ਕੰਮ ਕਰਨਾ ਜਾਰੀ ਰੱਖਣ ਤੋਂ ਅਸਮਰਥ ਹੋ, ਤਾਂ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਯੋਗ ਹੋਵੋਗੇ।

##### 2.1. ਤਨਖਾਹਦਾਰ ਰੁਜ਼ਗਾਰ

ਅਸੀਂ ਇਨ੍ਹਾਂ ਸਾਰੀਆਂ ਰਕਮਾਂ ਨੂੰ ਤਨਖਾਹ ਵਾਲੇ ਰੁਜ਼ਗਾਰ ਤੋਂ ਪ੍ਰਾਪਤ ਆਮਦਨੀ ਵਜੋਂ ਸ਼ਾਮਲ ਕਰਦੇ ਹਾਂ:

**ਤਨਖਾਹ/ਮਜ਼ਦੂਰੀ:** ਤਨਖਾਹ ਮਿਲਣ ਦੇ ਉਸ ਸਮੇਂ ਦੌਰਾਨ ਜਿਸ ਵਿੱਚ ਟੱਕਰ ਹੋਈ ਸੀ, ਮਿਲੀ ਤਨਖਾਹ ਜਾਂ ਮਜ਼ਦੂਰੀ ਜਾਂ ਉਸ ਸਮੇਂ ਲਈ ਮਿਲਣ ਵਾਲੀ ਤਨਖਾਹ ਜਾਂ ਮਜ਼ਦੂਰੀ ਨੂੰ ਤਨਖਾਹ ਮਿਲਣ ਦੇ ਸਮੇਂ ਵਿਚਲੇ ਹਫ਼ਤਿਆਂ ਨਾਲ ਤਕਸੀਮ ਕਰਕੇ 52 ਨਾਲ ਗੁਣਾ ਕੀਤਾ ਜਾਂਦਾ ਹੈ।

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

**ਮਿਹਨਤਾਨਾ:** ਹੇਠ ਲਿਖਿਆਂ ਵਿੱਚੋਂ ਕੋਈ ਵੀ ਰਕਮ, ਜੋ ਟੱਕਰ ਦੇ ਨਤੀਜੇ ਵਜੋਂ ਨਹੀਂ ਮਿਲਦੀ:

- ਟੱਕਰ ਹੋਣ ਦੀ ਮਿਤੀ ਤੋਂ ਪਹਿਲਾਂ ਦੇ 52 ਹਫ਼ਤਿਆਂ ਵਿੱਚ ਪ੍ਰਾਪਤ ਕੀਤੇ ਜਾਂ ਕਮਾਏ ਕੋਈ ਵੀ ਬੋਨਸ।
- ਟਿੱਪਾਂ, ਉਹ ਰਕਮ ਜੋ ਅੱਗੇ ਦਿੱਤਿਆਂ ਵਿੱਚ ਵੱਧ ਹੈ:
  - ਜਿਸ ਸਾਲ ਟੱਕਰ ਹੋਈ ਸੀ, ਉਸ ਤੋਂ ਪਹਿਲੇ ਕਲੰਡਰ ਵਰ੍ਹੇ ਲਈ ਗਾਹਕ ਦੀ ਨਿੱਜੀ ਇਨਕਮ ਟੈਕਸ ਰਿਟਰਨ ਵਿੱਚ ਰਿਪੋਰਟ ਕੀਤੀ ਗਈ ਰਕਮ।
  - ਉਸ ਕਲੰਡਰ ਸਾਲ ਲਈ ਗਾਹਕ ਦੇ ਨਿੱਜੀ ਇਨਕਮ ਟੈਕਸ ਰਿਟਰਨ ਵਿੱਚ ਰਿਪੋਰਟ ਕੀਤੀ ਗਈ ਰਕਮ, ਜਿਸ ਵਿੱਚ ਟੱਕਰ ਹੋਈ ਸੀ।
- ਓਵਰਟਾਈਮ ਘੰਟਿਆਂ ਲਈ ਮਿਹਨਤਾਨਾ ਜੋ ਉਪਰੋਕਤ ਤਨਖਾਹ/ਮਜ਼ਦੂਰੀ ਵਜੋਂ ਸ਼ਾਮਲ ਨਹੀਂ ਹੈ ਅਤੇ ਇਹ ਟੱਕਰ ਦੀ ਮਿਤੀ ਤੋਂ ਪਹਿਲਾਂ ਦੇ 52 ਹਫ਼ਤਿਆਂ ਵਿੱਚ ਪ੍ਰਾਪਤ ਕੀਤਾ ਜਾਂ ਕਮਾਇਆ ਗਿਆ ਹੋਵੇ।
- ਕਿਸੇ ਪ੍ਰੋਫਿਟ-ਸ਼ੇਅਰਿੰਗ ਪਲੈਨ (ਮੁਨਾਫ਼ਾ ਸਾਂਝਾ ਕਰਨ ਦੀ ਯੋਜਨਾ) ਤੋਂ ਟੱਕਰ ਦੀ ਮਿਤੀ ਤੋਂ ਪਹਿਲਾਂ ਦੇ 52 ਹਫ਼ਤਿਆਂ ਵਿੱਚ ਪ੍ਰਾਪਤ ਕੀਤੇ ਜਾਂ ਕਮਾਏ ਹਿੱਸੇ ਦੀ ਨਕਦ ਕੀਮਤ।
- ਟੱਕਰ ਵਾਲੇ ਸਾਲ ਤੋਂ ਪਹਿਲੇ ਕਲੰਡਰ ਸਾਲ ਵਿੱਚ ਗਾਹਕ ਦੇ ਨਿੱਜੀ ਇਨਕਮ ਟੈਕਸ ਰਿਟਰਨ ਵਿੱਚ ਰਿਪੋਰਟ ਕੀਤੀ ਰਾਸ਼ੀ ਵਿੱਚ ਟੱਕਰ ਦੇ ਸਮੇਂ ਰੁਜ਼ਗਾਰਦਾਤਾ ਦੁਆਰਾ ਪ੍ਰਦਾਨ ਕੀਤੇ ਗਏ ਮੋਟਰ ਵਾਹਨ ਦੀ ਨਿੱਜੀ ਵਰਤੋਂ ਦਾ ਦੱਸਿਆ ਗਿਆ ਮੁੱਲ, ਜਾਂ ਜਿੱਥੇ ਇਸ ਤਰ੍ਹਾਂ ਦੀ ਕੋਈ ਰਾਸ਼ੀ ਰਿਪੋਰਟ ਨਹੀਂ ਕੀਤੀ ਗਈ ਸੀ, ਉੱਥੇ ਇੱਕ ਸਾਲਾਨਾ ਲਾਭ ਦੇ ਰੂਪ ਵਿੱਚ ਇਨਕਮ ਟੈਕਸ ਐਕਟ (ਕੈਨੇਡਾ) ਦੀ ਧਾਰਾ 6(1) (a) (ਰੁਜ਼ਗਾਰ ਤੋਂ ਆਮਦਨੀ) ਅਧੀਨ ਹਿਸਾਬ ਲਾਈ ਗਈ ਰਾਸ਼ੀ।
- ਗਾਹਕ ਦੀ ਪੈਨਸ਼ਨ ਯੋਜਨਾ ਵਿੱਚ ਰੁਜ਼ਗਾਰਦਾਤਾ ਦੁਆਰਾ ਦਿੱਤੇ ਯੋਗਦਾਨ ਦਾ ਮੁੱਲ, ਜੋ ਟੱਕਰ ਹੋਣ ਕਾਰਨ ਬੰਦ ਹੋ ਜਾਂਦਾ ਹੈ।
- ਟੱਕਰ ਹੋਣ ਕਰਕੇ ਗੁਆਚ ਜਾਣ ਵਾਲੇ ਕਿਸੇ ਹੋਰ ਲਾਭ ਦਾ ਨਕਦ ਮੁੱਲ, ਜੋ ਟੱਕਰ ਦੀ ਤਾਰੀਖ ਤੋਂ ਪਹਿਲੇ 52 ਹਫ਼ਤਿਆਂ ਵਿੱਚ ਗਾਹਕ ਨੂੰ ਮਿਲਿਆ, ਜਾਂ ਗਾਹਕ ਜਿਸਨੂੰ ਲੈਣ ਦੇ ਯੋਗ ਸੀ।

**ਕਮਿਸ਼ਨਾਂ:** ਉਹ ਕਮਿਸ਼ਨ ਜਿਸ ਨੂੰ ਗਾਹਕ ਨੇ ਕਮਾਇਆ ਸੀ, ਜਾਂ ਜਿਸ ਦੇ ਉਹ ਯੋਗ ਸੀ, ਹੇਠਾਂ ਦਿੱਤੇ ਵਿੱਚੋਂ ਸਭ ਤੋਂ ਵੱਧ ਦੇ ਆਧਾਰ 'ਤੇ:

- ਟੱਕਰ ਹੋਣ ਦੀ ਮਿਤੀ ਤੋਂ ਪਹਿਲਾਂ ਦੇ 52 ਹਫ਼ਤਿਆਂ ਵਿੱਚ,
- ਟੱਕਰ ਦੀ ਮਿਤੀ ਤੋਂ ਪਹਿਲੇ ਕਲੰਡਰ ਸਾਲ ਵਿੱਚ, ਜਾਂ
- ਟੱਕਰ ਦੀ ਮਿਤੀ ਤੋਂ ਪਹਿਲਾਂ ਦੇ ਤਿੰਨ ਕਲੰਡਰ ਸਾਲਾਂ ਵਿੱਚ, ਤਿੰਨ ਨਾਲ ਤਕਸੀਮ ਕਰਕੇ

### ਕਿਰਪਾ ਕਰਕੇ ਨੋਟ ਕਰੋ ਕਿ:

ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚ ਉਹ ਆਮਦਨੀ ਸ਼ਾਮਲ ਹੁੰਦੀ ਹੈ ਜੋ ਤੁਸੀਂ ਟੱਕਰ ਵਿੱਚ ਸੱਟਾਂ ਲੱਗਣ ਕਾਰਨ ਗੁਆ ਚੁੱਕੇ ਹੋ। ਉਦਾਹਰਨ ਲਈ, ਤੁਹਾਡੇ ਵੱਲੋਂ ਕੰਮ 'ਤੇ ਨਾ ਜਾ ਸਕਣ ਦੇ ਸਮੇਂ ਦੌਰਾਨ ਜੇ ਤੁਹਾਡੀ ਕੰਪਨੀ ਤੁਹਾਡੀ ਪੈਨਸ਼ਨ ਯੋਜਨਾ ਦਾ ਭੁਗਤਾਨ ਕਰਨਾ ਜਾਰੀ ਰੱਖਦੀ ਹੈ, ਤਾਂ ਤੁਹਾਨੂੰ ਆਪਣੀ ਆਮਦਨੀ ਦੇ ਉਸ ਹਿੱਸੇ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਨਹੀਂ ਮਿਲੇਗਾ।

### 2.2. ਤੁਹਾਡੀ ਤਨਖਾਹ ਵਾਲੀ ਰੁਜ਼ਗਾਰ ਆਮਦਨੀ ਸਥਾਪਤ ਕਰਨਾ

ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਨਿਰਧਾਰਿਤ ਕਰਨ ਲਈ ਅਸੀਂ ਤੁਹਾਡੇ ਰੁਜ਼ਗਾਰਦਾਤਾ ਨੂੰ ਕਮਾਈ ਦਾ ਇੱਕ ਸਰਟੀਫਿਕੇਟ ਭੇਜਾਂਗੇ। ਕਿਰਪਾ ਕਰਕੇ ਆਪਣੇ ਰੁਜ਼ਗਾਰਦਾਤਾ ਨੂੰ ਫਾਰਮ ਨੂੰ ਭਰਨ ਲਈ ਅਤੇ ਜਿੰਨੀ ਜਲਦੀ ਹੋ ਸਕੇ ਸਾਨੂੰ ਵਾਪਸ ਕਰਨ ਲਈ ਕਹੋ।

ਜੇ ਤੁਹਾਨੂੰ ਜ਼ਰੂਰੀ ਰੁਜ਼ਗਾਰ ਆਮਦਨੀ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਡੀ ਮਦਦ ਕਰ ਸਕਦਾ ਹੈ। ਤੁਹਾਡੀ ਰੁਜ਼ਗਾਰ ਆਮਦਨੀ ਦੀ ਪੁਸ਼ਟੀ ਕਰਨ ਲਈ ਅਸੀਂ ਇਨਕਮ ਟੈਕਸ ਰਿਟਰਨ ਵਰਗੇ ਹੋਰ ਦਸਤਾਵੇਜ਼ਾਂ ਦੀ ਮੰਗ ਵੀ ਕਰ ਸਕਦੇ ਹਾਂ।

### 2.3. ਸਵੈ-ਰੁਜ਼ਗਾਰ

ਜੇ ਤੁਸੀਂ ਆਪਣੇ ਖੁਦ ਲਈ ਕੰਮ ਕਰਦੇ ਹੋ ਤਾਂ ਅਸੀਂ ਤੁਹਾਨੂੰ ਸਵੈ-ਰੁਜ਼ਗਾਰ ਵਾਲਾ ਮੰਨਦੇ ਹਾਂ। ਸੁਤੰਤਰ ਠੇਕੇਦਾਰ, ਇਕੱਲੀ ਮਾਲਕੀਅਤ ਵਾਲੇ ਅਤੇ ਗੈਰ-ਨਿਗਮਤ (ਅਨਇਨਕਾਰਪੋਰੇਟਿਡ) ਸਾਂਝੇਦਾਰੀਆਂ ਦੇ ਮੈਂਬਰ, ਇਹਨਾਂ ਸਾਰਿਆਂ ਨੂੰ ਸਵੈ-ਰੁਜ਼ਗਾਰ ਦੀਆਂ ਕਿਸਮਾਂ ਮੰਨਿਆ ਜਾਂਦਾ ਹੈ।

ਜੇ ਤੁਸੀਂ ਆਪਣੀ ਖੁਦ ਦੀ ਨਿਗਮਤ (ਇਨਕਾਰਪੋਰੇਟਿਡ) ਕੰਪਨੀ ਵਿੱਚ ਕੰਮ ਕਰਦੇ ਹੋ ਅਤੇ ਤੁਹਾਨੂੰ ਪ੍ਰੋਫਿਟ ਡਿਵੀਡੈਂਡਜ਼ (ਲਾਭਅੰਸ਼ਾਂ) ਵਿੱਚ ਅਦਾਇਗੀ ਕੀਤੀ ਜਾਂਦੀ ਹੈ, ਤਾਂ ਵੀ ਤੁਹਾਨੂੰ ਸਵੈ-ਰੁਜ਼ਗਾਰਦਾਤਾ ਮੰਨਿਆ ਜਾ ਸਕਦਾ ਹੈ। ਪਰ ਜੇ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਹੈ, ਤਾਂ ਤੁਹਾਨੂੰ ਸਵੈ-ਰੁਜ਼ਗਾਰਦਾਤਾ (ਖੁਦ ਲਈ ਕੰਮ ਕਰਨ ਵਾਲੇ) ਨਹੀਂ ਮੰਨਿਆ ਜਾਂਦਾ। ਤੁਸੀਂ ਆਪਣੀ ਨਿੱਜੀ ਮਾਲਕੀਅਤ ਵਾਲੀ ਕੰਪਨੀ ਦੇ ਇੱਕ ਕਰਮਚਾਰੀ ਹੋ।

ਕਿਉਂਕਿ ਸਵੈ-ਰੁਜ਼ਗਾਰ ਵਾਲੇ ਦੀ ਆਮਦਨੀ ਹਰ ਸਾਲ ਵੱਖਰੀ ਹੋ ਸਕਦੀ ਹੈ, ਜੇ ਤੁਸੀਂ ਸਵੈ-ਰੁਜ਼ਗਾਰਦਾਤਾ (ਖੁਦ ਲਈ ਕੰਮ ਕਰਨ ਵਾਲੇ) ਹੋ ਤਾਂ ਤੁਹਾਡੀ ਸਾਲਾਨਾ ਕੁੱਲ ਆਮਦਨ ਕਈ ਕਾਰਕਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।

ਤੁਹਾਡੀ ਸਾਲਾਨਾ ਕੁੱਲ ਆਮਦਨੀ ਟੱਕਰ ਸਮੇਂ ਕੀਤੇ ਸਵੈ-ਰੁਜ਼ਗਾਰ ਤੋਂ ਹੋਣ ਵਾਲੀ ਆਮਦਨੀ ਵਿੱਚੋਂ ਉਸ ਆਮਦਨੀ ਨਾਲ ਸੰਬੰਧਿਤ ਖਰਚਿਆਂ ਨੂੰ ਘਟਾਉਣ ਬਾਅਦ ਬਚੀ ਰਕਮ ਦੇ ਬਰਾਬਰ ਹੁੰਦੀ ਹੈ, ਅਤੇ ਵਪਾਰਕ ਆਮਦਨੀ ਦੀ ਸਭ ਤੋਂ ਵੱਡੀ ਰਕਮ ਹੁੰਦੀ ਹੈ ਜੋ ਤੁਸੀਂ ਪ੍ਰਾਪਤ ਕੀਤੀ ਹੈ ਜਾਂ ਹੇਠਾਂ ਦਿੱਤੇ ਸਮੇਂ ਦੀ ਮਿਆਦ ਦੌਰਾਨ ਤੁਸੀਂ ਜਿਸ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਸੀ:

- ਟੱਕਰ ਹੋਣ ਦੀ ਮਿਤੀ ਤੋਂ ਪਹਿਲਾਂ ਦੇ 52 ਹਫ਼ਤਿਆਂ ਲਈ।
- ਟੱਕਰ ਦੀ ਮਿਤੀ ਤੋਂ ਇਕਦਮ ਬਾਅਦ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ ਦੇ 52 ਹਫ਼ਤਿਆਂ ਲਈ।
- ਜੇ ਤੁਸੀਂ ਟੱਕਰ ਹੋਣ ਦੀ ਮਿਤੀ ਤੋਂ ਤੁਰੰਤ ਪਹਿਲਾਂ ਦੇ ਵਿੱਤੀ ਸਾਲਾਂ ਲਈ ਕਾਰੋਬਾਰ ਚਲਾਇਆ ਹੈ, ਤਾਂ ਅਸੀਂ ਉਸ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਦੇ 104 ਹਫ਼ਤੇ ਲੈਂਦੇ ਹਾਂ ਅਤੇ ਦੋ ਨਾਲ ਤਕਸੀਮ ਕਰਦੇ ਹਾਂ।
- ਜੇ ਤੁਸੀਂ ਟੱਕਰ ਦੀ ਮਿਤੀ ਤੋਂ ਤੁਰੰਤ ਪਹਿਲਾਂ ਤਿੰਨ ਵਿੱਤੀ ਸਾਲਾਂ ਲਈ ਕਾਰੋਬਾਰ ਚਲਾਇਆ ਹੈ, ਤਾਂ ਅਸੀਂ ਉਸ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਦੇ 156 ਹਫ਼ਤੇ ਲੈਂਦੇ ਹਾਂ ਅਤੇ ਤਿੰਨ ਨਾਲ ਤਕਸੀਮ ਕਰਦੇ ਹਾਂ।
- ਕਿਸੇ ਕੈਨੇਡੀਅਨ ਨਿਯੰਤਰਿਤ ਪ੍ਰਾਈਵੇਟ ਕਾਰਪੋਰੇਸ਼ਨ ਤੋਂ ਜੇ ਕਿ ਟੱਕਰ ਹੋਣ ਤੋਂ ਪਹਿਲਾਂ ਕਲੰਡਰ ਸਾਲ ਵਿੱਚ ਆਮਦਨੀ ਟੈਕਸ ਦੇ ਉਦੇਸ਼ਾਂ ਲਈ ਘੋਸ਼ਿਤ ਕੀਤੀ ਗਈ ਸੀ।
- ਰੁਜ਼ਗਾਰ ਦੇ ਕਾਰਜਕ੍ਰਮ ਦੀਆਂ ਕਲਾਸਾਂ ਦੇ ਅਨੁਸਾਰ।

### 2.4. ਤੁਹਾਡੀ ਸਵੈ-ਰੁਜ਼ਗਾਰ ਆਮਦਨੀ ਸਥਾਪਤ ਕਰਨਾ

ਜੇ ਤੁਹਾਡਾ ਕਾਰੋਬਾਰ ਸਿਰਫ ਕੁਝ ਮਹੀਨੇ ਪੁਰਾਣਾ ਹੈ, ਤਾਂ ਆਮਦਨੀ ਦੇ ਸਰੋਤਾਂ ਨੂੰ ਸੂਚੀਬੱਧ ਕਰਨ ਵਾਲਾ ਬਿਆਨ ਤੁਹਾਡੀ ਸਵੈ-ਰੁਜ਼ਗਾਰ ਆਮਦਨੀ ਨੂੰ ਸਥਾਪਤ ਕਰਨ ਲਈ ਕਾਫ਼ੀ ਹੋ ਸਕਦਾ ਹੈ।

ਪਰ ਜੇ ਤੁਹਾਡਾ ਕਾਰੋਬਾਰ ਕੁਝ ਮਹੀਨਿਆਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹੈ, ਤਾਂ ਸਾਨੂੰ ਇਨਕਮ ਟੈਕਸ ਰਿਟਰਨ, ਫਾਈਨੈਂਸ਼ਲ ਸਟੇਟਮੈਂਟਾਂ ਜਾਂ ਟੈਕਸ ਅਸੈਸਮੈਂਟਸ (ਟੈਕਸ ਮੁਲਾਂਕਣ) ਦੇਖਣ ਦੀ ਲੋੜ ਹੋਏਗੀ।

### 2.5. ਹੋਰ ਵਿਚਾਰਨ ਯੋਗ ਚੀਜ਼ਾਂ

ਅਸੀਂ ਸਾਲਾਨਾ ਕੁੱਲ ਆਮਦਨੀ ਦਾ ਹਿਸਾਬ ਕਿਵੇਂ ਲਗਾਉਂਦੇ ਹਾਂ, ਇਸ ਵਿੱਚ ਕਈ ਵੇਰਵੇ ਸ਼ਾਮਲ ਹਨ, ਜਿਵੇਂ ਕਿ ਸ਼ਿਫਟ ਪ੍ਰੀਮੀਅਮ, ਸਮੇਂ-ਸਮੇਂ ਸਿਰ ਓਵਰਟਾਈਮ, ਆਮਦਨੀ ਵਿੱਚ ਮੌਸਮੀ ਉਤਰਾਅ-ਚੜ੍ਹਾਅ, ਬੀਮਾਰੀ ਲਈ ਕ੍ਰੈਡਿਟ ਅਤੇ ਛੁੱਟੀਆਂ ਦਾ ਸਮਾਂ।

ਕਾਰੋਬਾਰੀ ਨੁਕਸਾਨ ਜਿਵੇਂ ਕਿ ਮਾਲੀਏ ਦਾ ਨੁਕਸਾਨ ਜਾਂ ਨਵੇਂ ਕਰਮਚਾਰੀਆਂ ਨੂੰ ਰੱਖਣ ਨਾਲ ਜੁੜੇ ਖਰਚੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੁਆਰਾ ਕਵਰ ਨਹੀਂ ਕੀਤੇ ਜਾਂਦੇ ਹਨ। ਇਹ ਖਰਚਿਆਂ ਅਤੇ ਨੁਕਸਾਨ ਦੀਆਂ ਅਜਿਹੀਆਂ ਕਿਸਮਾਂ ਹਨ ਜੋ ਆਮ ਤੌਰ 'ਤੇ ਕਾਰੋਬਾਰੀ ਬੀਮੇ ਦੁਆਰਾ ਕਵਰ ਕੀਤੀਆਂ ਜਾਂਦੀਆਂ ਹਨ।

ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਹਰ ਉਸ ਚੀਜ਼ ਬਾਰੇ ਵਿਆਖਿਆ ਕਰ ਸਕਦਾ ਹੈ ਜਿਸ ਦੀ ਸਾਨੂੰ ਲੋੜ ਹੈ ਅਤੇ ਉਸ ਸਭ ਨਾਲ ਅਸੀਂ ਤੁਹਾਨੂੰ ਮਿਲਣ ਵਾਲੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਕਿਵੇਂ ਲਗਾਉਂਦੇ ਹਾਂ।

### 3. ਅਸੀਂ ਤੁਹਾਡੀ ਨਿਰੋਲ ਆਮਦਨੀ ਦਾ ਹਿਸਾਬ ਲਗਾਉਂਦੇ ਹਾਂ

ਤੁਹਾਡੀ ਨਿਰੋਲ ਆਮਦਨੀ ਅੰਦਾਜ਼ਨ ਉਸ ਰਕਮ ਦੇ ਬਰਾਬਰ ਹੁੰਦੀ ਹੈ ਜੋ ਤੁਸੀਂ ਟੱਕਰ ਤੋਂ ਪਹਿਲਾਂ ਟੈਕਸ ਅਤੇ ਹੋਰ ਕਟੌਤੀਆਂ ਕੱਟਣ ਤੋਂ ਬਾਅਦ 'ਘਰ ਲੈ ਕੇ ਜਾਂਦੇ' ਸੀ।

ਤੁਹਾਡੀ ਨਿਰੋਲ ਆਮਦਨੀ ਤੁਹਾਡੇ ਆਮਦਨੀ ਟੈਕਸ ਦੀ ਸਥਿਤੀ ਅਤੇ ਤੁਹਾਡੇ ਵੱਲੋਂ ਆਪਣੀ ਟੈਕਸਯੋਗ ਆਮਦਨੀ ਵਿੱਚੋਂ ਕੈਨੇਡਾ ਪੈਨਸ਼ਨ ਪਲੈਨ ਅਤੇ ਇਮਪਲੌਏਮੈਂਟ ਇੰਸ਼ੂਰੈਂਸ ਲਈ ਕੀਤੇ ਯੋਗਦਾਨਾਂ 'ਤੇ ਵਿਚਾਰ ਕਰਕੇ ਨਿਰਧਾਰਤ ਕੀਤੀ ਜਾਂਦੀ ਹੈ।

ਅਸੀਂ ਤੁਹਾਡੀ ਨਿਰੋਲ ਸਾਲਾਨਾ ਆਮਦਨੀ ਨਿਰਧਾਰਤ ਕਰਨ ਲਈ ਉਸ ਜਾਣਕਾਰੀ ਦੀ ਵਰਤੋਂ ਕਰਾਂਗੇ ਜੋ ਤੁਸੀਂ ਪ੍ਰਦਾਨ ਕਰੋਗੇ। ਅਸੀਂ ਉਸ ਸਾਲ ਤੋਂ ਪਹਿਲਾਂ ਦੇ ਸਾਲ ਵਿੱਚ ਲਾਗੂ ਆਮਦਨੀ ਟੈਕਸ ਨਿਯਮਾਂ ਦੀ ਪਾਲਣਾ ਕਰਦੇ ਹਾਂ ਜਿਸ ਸਾਲ ਵਿੱਚ ਅਸੀਂ ਹਿਸਾਬ ਲਗਾ ਰਹੇ ਹਾਂ।

### 4. ਅਸੀਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਗਾਉਂਦੇ ਹਾਂ

**ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਇਹਨਾਂ ਵਿੱਚੋਂ ਕਿਸੇ ਇੱਕ 'ਤੇ ਅਧਾਰਿਤ ਹੋਵੇਗਾ:**

- ਕਦਮ 3 ਵਿੱਚ ਮਿੱਥੀ ਗਈ ਤੁਹਾਡੀ ਕੁੱਲ ਆਮਦਨ ਦਾ 90 ਪ੍ਰਤਿਸ਼ਤ ਜਾਂ
- ਤੁਹਾਡੀ ਔਸਤ ਕੁੱਲ ਹਫ਼ਤਾਵਾਰੀ ਕਮਾਈ ਦਾ 75 ਪ੍ਰਤਿਸ਼ਤ, ਵੱਧ ਤੋਂ ਵੱਧ \$740 ਪ੍ਰਤੀ ਹਫ਼ਤਾ।

ਹਿਸਾਬ ਲਾਉਣ ਦੇ ਜਿਸ ਵੀ ਢੰਗ ਨਾਲ ਮਿੱਥੀ ਗਈ ਰਕਮ ਜ਼ਿਆਦਾ ਹੋਵੇਗੀ, ਤੁਹਾਨੂੰ ਲਾਭ ਦੀ ਉਹ ਰਕਮ ਪ੍ਰਾਪਤ ਹੋਵੇਗੀ, ਅਤੇ ਜਿਹੜੀਆਂ ਵੀ ਰਕਮਾਂ ਤੁਹਾਨੂੰ ਦੂਜੇ ਸਰੋਤਾਂ ਤੋਂ ਅਦਾ ਕੀਤੀਆਂ ਜਾਣਗੀਆਂ, ਉਹ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚੋਂ ਘਟਾ ਦਿੱਤੀਆਂ ਜਾਣਗੀਆਂ।

**ਇਹ ਰਕਮ ਤੁਹਾਨੂੰ ਹਰ ਦੋ ਹਫ਼ਤਿਆਂ ਵਿੱਚ ਅਦਾ ਕੀਤੀ ਜਾਏਗੀ, ਜਦ ਤੱਕ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਨਾ ਹੋਵੇ:**

- ਤੁਸੀਂ ਕੰਮ ਤੇ ਵਾਪਸ ਆ ਜਾਂਦੇ ਹੋ
- ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਇਸ ਗਾਈਡ ਦੇ ਦੂਜੇ ਹਿੱਸਿਆਂ ਵਿੱਚ ਵਿਚਾਰੇ ਗਏ ਕਾਰਨਾਂ ਕਰਕੇ ਸੋਧਿਆ ਗਿਆ ਹੈ
- ਤੁਸੀਂ ਰਿਟਾਇਰਮੈਂਟ ਆਮਦਨੀ ਲਾਭ ਲਈ ਯੋਗ ਬਣ ਜਾਂਦੇ ਹੋ
- ਤੁਹਾਡੇ ਲਾਭ ਬੰਦ ਕਰ ਦਿੱਤੇ ਗਏ ਹਨ, ਕਿਉਂਕਿ ਤੁਸੀਂ ਨਿਯਮਾਂ ਵਿੱਚ ਦਰਜ ਖਾਸ ਜ਼ਿੰਮੇਵਾਰੀਆਂ ਜਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਹੋ

### ਕਿਰਪਾ ਕਰਕੇ ਨੋਟ ਕਰੋ ਕਿ:

ਕੋਈ ਵੀ ਰਕਮਾਂ ਜੋ ਤੁਹਾਨੂੰ ਦੂਜੇ ਸਰੋਤਾਂ ਤੋਂ ਮਿਲਦੀਆਂ ਹਨ, ਉਨ੍ਹਾਂ ਨੂੰ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚੋਂ ਘਟਾ ਦਿੱਤਾ ਜਾਵੇਗਾ।

ਉਦਾਹਰਨ ਲਈ, ਜੇ ਤੁਹਾਨੂੰ ਟੱਕਰ ਹੋਣ ਕਾਰਨ ਇਮਪਲੋਏਮੈਂਟ ਇੰਸ਼ੂਰੈਂਸ ਲਾਭ, ਰੁਜ਼ਗਾਰਦਾਤਾ ਅਪਾਹਜਤਾ ਲਾਭ (ਇਮਪਲੋਇਰ ਡਿਸਏਬਲਟੀ ਬੈਨੀਫਿਟਸ), ਨਿੱਜੀ ਅਪਾਹਜਤਾ ਦੀਆਂ ਯੋਜਨਾਵਾਂ (ਪ੍ਰਾਈਵੇਟ ਡਿਸਏਬਲਟੀ ਪਲੈਨਜ਼) ਜਾਂ ਕੈਨੇਡਾ ਪੈਨਸ਼ਨ ਪਲੈਨ ਤੋਂ ਅਪਾਹਜਤਾ ਲਾਭ ਮਿਲਦੇ ਹਨ, ਤਾਂ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਸ ਅਨੁਸਾਰ ਘੱਟ ਸਕਦਾ ਹੈ।

### ਵੱਧ ਤੋਂ ਵੱਧ ਸਾਲਾਨਾ ਬੀਮਾਯੋਗ ਰਕਮ

1 ਅਪ੍ਰੈਲ 2026 ਤੋਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਾਉਣ ਲਈ ਅਸੀਂ ਜਿਸ ਵੱਧ ਤੋਂ ਵੱਧ ਸਾਲਾਨਾ ਕੁੱਲ ਆਮਦਨੀ ਰਾਸ਼ੀ ਦਾ ਉਪਯੋਗ ਕਰਦੇ ਹਾਂ, ਉਹ \$1,22,500 ਹੈ। ਤੁਸੀਂ ਆਪਸ਼ਨਲ ਟੌਪ-ਅੱਪ ਪਾਲਿਸੀ (ਇਖਤਿਆਰੀ ਟੌਪ-ਅੱਪ ਪਾਲਿਸੀ) ਖਰੀਦ ਸਕਦੇ ਹੋ, ਜੋ \$1,22,500 ਦੀ ਹੱਦ ਤੋਂ ਵੱਧ ਦੀ ਕਵਰੇਜ ਪ੍ਰਦਾਨ ਕਰਦੀ ਹੈ।

### WorkSafeBC (ਵਰਕਸੇਫ BC) ਦੀਆਂ ਅਦਾਇਗੀਆਂ

ਜੇ ਤੁਸੀਂ ਆਪਣੀ ਟੱਕਰ ਵੇਲੇ ਕੰਮ ਕਰ ਰਹੇ ਸੀ ਤਾਂ ਤੁਸੀਂ WorkSafeBC (ਵਰਕਸੇਫ BC) ਤੋਂ ਲਾਭ ਲੈਣ ਦੇ ਯੋਗ ਹੋ ਸਕਦੇ ਹੋ।

ਤੁਹਾਡੇ ICBC ਲਾਭ ਸਿਰਫ ਤਾਂ ਹੀ ਲਾਗੂ ਹੋਣਗੇ ਜੇ ਉਹ WorkSafeBC (ਵਰਕਸੇਫ BC) ਤੋਂ ਮਿਲਣ ਵਾਲੇ ਤੁਹਾਡੇ ਲਾਭਾਂ ਤੋਂ ਵਧੇਰੇ ਹੋਣਗੇ।

### ਨਾਬਾਲਗਾਂ ਲਈ ਕਵਰੇਜ

ਇਨਹਾਂਸਡ ਕੇਅਰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾਬਾਲਗ ਵਜੋਂ ਪਰਿਭਾਸ਼ਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਲਾਭ ਪ੍ਰਦਾਨ ਕਰਦੀ ਹੈ ਜਿਨ੍ਹਾਂ ਵਿੱਚ ਸ਼ਾਮਲ ਹਨ:

- ਜੇ ਉਸ ਦੇ ਟੱਕਰ ਵਿੱਚ ਸੱਟ ਨਾ ਲੱਗੀ ਹੁੰਦੀ ਤਾਂ ਨਾਬਾਲਗ ਵੱਲੋਂ ਕਮਾਈ ਜਾ ਸਕਣ ਵਾਲੀ ਕਿਸੇ ਵੀ ਆਮਦਨੀ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ।
- ਹਰ ਸਕੂਲੀ ਸਾਲ ਲਈ ਇੱਕਮੁਸ਼ਤ ਲਾਭ ਜੋ ਨਾਬਾਲਗ ਟੱਕਰ ਵਿੱਚ ਸੱਟਾਂ ਲੱਗਣ ਕਾਰਨ ਪੂਰਾ ਨਹੀਂ ਕਰ ਸਕਿਆ ਸੀ। ਇਹ ਸਕੂਲੀ ਸਾਲ ਜਾਂ ਪੂਰੀ ਨਾ ਕੀਤੀ ਗਈ ਟਰਮ (ਸਿੱਖਿਆ ਕਾਲ) ਲਈ ਅਦਾ ਕੀਤਾ ਜਾਵੇਗਾ। ਜੇ ਕੋਈ ਨਾਬਾਲਗ ਆਪਣੀ ਸੱਟ ਲੱਗਣ ਦੇ ਨਤੀਜੇ ਵਜੋਂ ਆਪਣੀ ਪੜ੍ਹਾਈ ਦੇ ਅੰਤ ਵਿੱਚ ਕੰਮ ਕਰਨ ਦੇ ਯੋਗ ਨਹੀਂ ਹੁੰਦਾ, ਤਾਂ ਉਹ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਯੋਗ ਹੋਵੇਗਾ।

ਨਾਬਾਲਗਾਂ ਦਾ ਉਨ੍ਹਾਂ ਦੇ ਸਕੂਲ ਗ੍ਰੇਡ ਦੇ ਅਧਾਰ 'ਤੇ ਪੜ੍ਹਾਈ ਦੇ ਨੁਕਸਾਨ ਲਾਭ ਲਈ ਮੁਲਾਂਕਣ ਕੀਤਾ ਜਾਂਦਾ ਹੈ:

- ਕਿੰਡਰਗਾਰਟਨ ਤੋਂ ਗ੍ਰੇਡ 8
- ਗ੍ਰੇਡ 9 ਤੋਂ ਗ੍ਰੇਡ 12

### ਸਕੂਲ ਸਾਲ ਦੀ ਪਰਿਭਾਸ਼ਾ

ਇਸ ਤੋਂ ਇਲਾਵਾ ਪੜ੍ਹਾਈ ਦੇ ਨੁਕਸਾਨ (ਲੌਸ ਆਫ ਸਟੱਡੀਜ਼) ਦਾ ਫੈਸਲਾ ਕਰਨ ਦੇ ਉਦੇਸ਼ਾਂ ਲਈ, ਸਕੂਲੀ ਸਾਲ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ ਅਤੇ 30 ਜੂਨ ਨੂੰ ਖਤਮ ਹੁੰਦਾ ਹੈ।

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

ਇੱਕਮੁਸ਼ਤ ਲਾਭ ਉਦੋਂ ਭੁਗਤਾਨ ਯੋਗ ਹੁੰਦਾ ਹੈ ਜਦੋਂ ਟੱਕਰ ਵਿੱਚ ਲੱਗੀ ਕੋਈ ਸੱਟ, ਇੱਕ ਨਾਬਾਲਗ ਨੂੰ ਸਕੂਲੀ ਸਾਲ ਪੂਰਾ ਕਰਨ ਤੋਂ ਰੋਕਦੀ ਹੈ।

ਲਾਭ 1 ਜੁਲਾਈ ਨੂੰ ਪਿਛਲੇ ਸਕੂਲੀ ਸਾਲ ਦੇ ਕੁਝ ਹਿੱਸੇ ਜਾਂ ਪੂਰੇ ਸਾਲ ਦੇ ਨੁਕਸਾਨ ਲਈ ਭੁਗਤਾਨ ਯੋਗ ਹੁੰਦਾ ਹੈ।

**ਲਾਭ ਦੀ ਰਕਮ ਹੇਠਾਂ ਦਿੱਤੀ ਗਈ ਹੈ:**

- ਕਿੰਡਰਗਾਰਟਨ ਤੋਂ ਗ੍ਰੇਡ 8 = **\$6,758**
- ਗ੍ਰੇਡ 9 ਤੋਂ ਗ੍ਰੇਡ 12 = **\$12,525**

ਜੇ ਕੋਈ ਨਾਬਾਲਗ ਟੱਕਰ ਵਿੱਚ ਲੱਗੀਆਂ ਸੱਟਾਂ ਕਰਕੇ ਹਾਲੇ ਵੀ ਕੰਮ ਕਰਨ ਜਾਂ ਆਪਣੀ ਪੜ੍ਹਾਈ ਸ਼ੁਰੂ ਜਾਂ ਜਾਰੀ ਰੱਖਣ ਵਿੱਚ ਅਸਮਰਥ ਹੈ, ਤਾਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਸ ਸਾਲ ਦੀ 1 ਜੁਲਾਈ ਨੂੰ ਸ਼ੁਰੂ ਹੋਣ ਵਾਲੀ B.C. ਲਈ ਸਨਅਤੀ ਔਸਤ ਤਨਖਾਹ (ਇੰਡਸਟ੍ਰੀਅਲ ਐਵਰੇਜ ਵੇਜ) ਦੇ ਆਧਾਰ 'ਤੇ ਸ਼ੁਰੂ ਹੁੰਦਾ ਹੈ ਜਿਸ ਸਾਲ ਉਹ 18 ਸਾਲ ਦਾ ਹੋ ਜਾਂਦਾ ਹੈ। ਸਨਅਤੀ ਔਸਤ ਤਨਖਾਹ (ਐਵਰੇਜ ਇੰਡਸਟ੍ਰੀਅਲ ਵੇਜ) B.C. ਵਿੱਚ ਸਾਰੇ ਕਰਮਚਾਰੀਆਂ ਲਈ ਸਟੈਟਿਸਟਿਕਸ ਕੈਨੇਡਾ ਦੇ ਡੈਟਾ ਦੀ ਵਰਤੋਂ ਕਰਕੇ ਨਿਰਧਾਰਿਤ ਕੀਤੀ ਜਾਂਦੀ ਹੈ।

1 ਅਪ੍ਰੈਲ 2026 ਤੋਂ ਇਹ ਰਕਮ \$67,762.08 ਹੈ।

### ਵਿਦਿਆਰਥੀਆਂ ਲਈ ਕਵਰੇਜ

**ਅਸੀਂ ਤੁਹਾਨੂੰ ਇੱਕ ਵਿਦਿਆਰਥੀ ਮੰਨਦੇ ਹਾਂ ਜੇ ਟੱਕਰ ਦੇ ਸਮੇਂ, ਤੁਸੀਂ:**

- 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਅਤੇ ਇੱਕ ਸੈਕੰਡਰੀ ਸਕੂਲ ਜਾਂ ਪੋਸਟ-ਸੈਕੰਡਰੀ ਵਿਦਿਅਕ ਸੰਸਥਾ ਵਿੱਚ ਫੁੱਲ-ਟਾਈਮ ਪੜ੍ਹ ਰਹੇ ਹੋ, ਜਾਂ
- ਅਜਿਹੇ ਨਾਬਾਲਗ ਹੋ ਜੋ ਸੈਕੰਡਰੀ ਸਕੂਲ ਤੋਂ ਗ੍ਰੈਜੂਏਟ ਹੋ ਗਿਆ ਹੈ ਜਾਂ ਜਿਸ ਨੇ ਸੈਕੰਡਰੀ ਸਕੂਲ ਤੋਂ ਗ੍ਰੈਜੂਏਟ ਹੋਣ ਦੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ, ਅਤੇ ਜੇ ਕਿਸੇ ਪੋਸਟ-ਸੈਕੰਡਰੀ ਸੰਸਥਾ ਵਿੱਚ ਫੁੱਲ-ਟਾਈਮ ਜਾਂਦਾ ਹੈ

**ਇਨਹਾਂਸਡ ਐਕਸੀਡੈਂਟ ਲਾਭ ਤੁਹਾਨੂੰ ਹੇਠ ਦਿੱਤੇ ਅਨੁਸਾਰ ਅਦਾ ਕਰਨਗੇ:**

- ਹਰੇਕ ਸਕੂਲੀ ਸਾਲ ਲਈ ਇੱਕਮੁਸ਼ਤ ਲਾਭ ਜੋ ਤੁਸੀਂ ਟੱਕਰ ਵਿੱਚ ਲੱਗੀਆਂ ਸੱਟਾਂ ਦੇ ਕਾਰਨ ਪੂਰਾ ਨਹੀਂ ਕਰ ਪਾਉਂਦੇ
- ਜਦੋਂ ਤੁਸੀਂ ਕੋਈ ਟਰਮ ਜਾਂ ਸਮੈਸਟਰ ਪੂਰਾ ਨਹੀਂ ਕਰ ਸਕਦੇ ਤਾਂ ਇਹ ਲਾਭ ਉਸ ਦੇ ਸਮੇਂ ਦੇ ਹਿਸਾਬ ਨਾਲ ਵੰਡਿਆ ਜਾਂਦਾ ਹੈ
- ਕਿਸੇ ਵੀ ਉਸ ਆਮਦਨੀ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ, ਜੋ ਤੁਸੀਂ ਕਮਾਉਣੀ ਸੀ, ਪਰ ਟੱਕਰ ਵਿੱਚ ਸੱਟ ਲੱਗਣ ਕਾਰਨ ਜ਼ਖ਼ਮੀ ਹੋਣ ਕਰਕੇ ਨਹੀਂ ਕਮਾ ਸਕੇ

ਟੱਕਰ ਦੌਰਾਨ ਸੱਟ ਲੱਗਣ ਕਾਰਨ ਸੈਕੰਡਰੀ ਸਕੂਲ ਦਾ ਪੂਰਾ ਸਾਲ ਗੁਆਉਣ ਵਾਲੇ ਵਿਦਿਆਰਥੀ, ਇੱਕ ਸਾਲ ਵਿੱਚ ਵੱਧ ਤੋਂ ਵੱਧ \$12,525 ਤੱਕ ਦਾ ਇੱਕਮੁਸ਼ਤ ਲਾਭ ਪ੍ਰਾਪਤ ਕਰਦੇ ਹਨ। ਪੋਸਟ-ਸੈਕੰਡਰੀ ਸਕੂਲ ਦਾ ਇੱਕ ਸਾਲ ਗੁਆਉਣ ਵਾਲੇ ਵਿਦਿਆਰਥੀਆਂ ਲਈ ਇਹ ਰਕਮ \$25,049 ਹੈ।

ਜੇ ਤੁਹਾਡੀ ਟਿਊਸ਼ਨ ਦੀ ਭਰਪਾਈ ਨਹੀਂ ਕੀਤੀ ਜਾਂਦੀ ਅਤੇ ਉਹ ਰਕਮ ਪੜ੍ਹਾਈ ਦੇ ਨੁਕਸਾਨ (ਲੌਸ ਆਫ ਸਟੱਡੀਜ਼) ਦੀ ਰਕਮ ਨਾਲੋਂ ਵਧੇਰੇ ਹੈ, ਤਾਂ ਤੁਸੀਂ ਆਪਣੀ ਟਿਊਸ਼ਨ ਲਈ ਭਰਪਾਈ ਕੀਤੇ ਜਾਣ ਦੇ ਯੋਗ ਹੋਵੋਗੇ।

ਜੇ ਤੁਸੀਂ ਸਕੂਲ ਦੀ ਇਕ ਟਰਮ (ਸਿੱਖਿਆ ਕਾਲ) ਗੁਆ ਲੈਂਦੇ ਹੋ, ਤਾਂ ਇੱਕਮੁਸ਼ਤ ਰਕਮ ਉਸ ਦੇ ਸਮੇਂ ਦੇ ਹਿਸਾਬ ਨਾਲ ਮਿੱਥੀ ਜਾਂਦੀ ਹੈ। ਉਦਾਹਰਨ ਲਈ, ਜੇ ਵਿਦਿਆਰਥੀ ਦੇ ਸੈਕੰਡਰੀ ਸਕੂਲ ਦੇ ਸਾਲ ਵਿੱਚ ਤਿੰਨ ਟਰਮਾਂ ਹਨ ਅਤੇ ਵਿਦਿਆਰਥੀ ਇੱਕ ਟਰਮ ਗੁਆਉਂਦਾ ਹੈ, ਤਾਂ ਉਸ ਨੂੰ ਇੱਕਮੁਸ਼ਤ ਲਾਭ ਦਾ ਇੱਕ ਤਿਹਾਈ ਹਿੱਸਾ ਪ੍ਰਾਪਤ ਹੋਵੇਗਾ।

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

ਜੇ ਤੁਸੀਂ ਪੂਰਾ ਸਕੂਲੀ ਸਾਲ ਗੁਆ ਬੈਠਦੇ ਹੋ, ਤਾਂ ਇੱਕਮੁਸ਼ਤ ਲਾਭ ਉਸ ਸਕੂਲੀ ਸਾਲ ਤੋਂ ਬਾਅਦ 1 ਜੁਲਾਈ ਨੂੰ ਭੁਗਤਾਨ ਯੋਗ ਹੋ ਜਾਏਗਾ।

ਜੇ ਤੁਸੀਂ ਸਕੂਲ ਸਾਲ ਦੀ ਕੋਈ ਟਰਮ ਜਾਂ ਸਮੇਸਟਰ ਗੁਆ ਦਿੰਦੇ ਹੋ, ਤਾਂ ਇੱਕਮੁਸ਼ਤ ਲਾਭ ਉਸ ਟਰਮ ਜਾਂ ਸਾਲ ਦੇ ਅੰਤ 'ਤੇ ਅਦਾ ਕੀਤਾ ਜਾਂਦਾ ਹੈ।

### ਕਿਰਪਾ ਕਰਕੇ ਨੋਟ ਕਰੋ ਕਿ:

ਇਹ ਇੱਕਮੁਸ਼ਤ ਰਕਮਾਂ ਤੁਹਾਡੀ ਮੌਜੂਦਾ ਪੜ੍ਹਾਈ ਲਈ ਨਿਰਧਾਰਤ ਅੰਤ ਦੀ ਮਿਤੀ ਤੱਕ ਜਾਰੀ ਰਹਿੰਦੀਆਂ ਹਨ।

ਉਦਾਹਰਨ ਵਜੋਂ, ਜੇ ਤੁਸੀਂ ਇਸ ਸਮੇਂ ਸੈਕੰਡਰੀ ਸਕੂਲ ਵਿੱਚ ਹੋ, ਤਾਂ ਅੰਤ ਦੀ ਮਿਤੀ ਸੈਕੰਡਰੀ ਸਕੂਲ ਦੀ ਸਮਾਪਤੀ ਹੋਵੇਗੀ। ਪਰ ਜੇ ਤੁਸੀਂ ਵਰਤਮਾਨ ਵਿੱਚ ਸੈਕੰਡਰੀ ਤੋਂ ਬਾਅਦ ਦੀ ਵਿਦਿਅਕ ਸੰਸਥਾ ਵਿੱਚ ਹੋ, ਤਾਂ ਅੰਤ ਦੀ ਮਿਤੀ ਤੁਹਾਡੇ ਪ੍ਰੋਗਰਾਮ ਦੇ ਮੁਕੰਮਲ ਹੋਣ ਦੀ ਨਿਯਤ ਮਿਤੀ ਹੋਵੇਗੀ।

ਆਪਣੀ ਪੜ੍ਹਾਈ ਦੇ ਨਿਰਧਾਰਤ ਅੰਤ ਤੋਂ ਬਾਅਦ, ਤੁਹਾਨੂੰ ਸਨਅਤੀ ਔਸਤ ਤਨਖਾਹ (ਐਵਰੇਜ ਇੰਡਸਟ੍ਰੀਅਲ ਵੇਜ) ਦੇ ਆਧਾਰ 'ਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਹੋਵੇਗਾ, ਜੋ ਕਿ 1 ਅਪ੍ਰੈਲ 2026 ਤੋਂ \$67,762.08 ਹੈ। ਤੁਹਾਡੀ ਪੜ੍ਹਾਈ ਦੀ ਕਿਸਮ ਦੇ ਆਧਾਰ 'ਤੇ ਰਕਮ ਵਿਵਸਥਿਤ ਕੀਤੀ ਜਾ ਸਕਦੀ ਹੈ। ਪੋਸਟ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ, ਰੈਂਡ-ਸੀਲ ਪ੍ਰੋਗਰਾਮਾਂ ਅਤੇ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਲਈ ਵਿਵਸਥਾਵਾਂ ਹਨ। ਇਹ ਲਾਭ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਤੁਸੀਂ ਯੋਗ ਹੋ।

## 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕਵਰੇਜ

ਜੇ ਤੁਸੀਂ 65 ਜਾਂ ਇਸ ਤੋਂ ਵੱਧ ਉਮਰ ਦੇ ਹੋ, ਤਾਂ ਅਸੀਂ ਤੁਹਾਡਾ ਇਨ੍ਹਾਂ ਤਿੰਨ ਸ਼੍ਰੇਣੀਆਂ ਦੇ ਅਧਾਰ 'ਤੇ ਮੁਲਾਂਕਣ ਕਰਦੇ ਹਾਂ:

1. ਜੇ ਟੱਕਰ ਹੋਣ ਵੇਲੇ ਤੁਹਾਡੇ ਕੋਲ ਰੁਜ਼ਗਾਰ ਨਹੀਂ ਸੀ, ਤਾਂ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਜਾਂ ਰਿਟਾਇਰਮੈਂਟ ਇਨਕਮ (ਆਮਦਨੀ) ਲਾਭ ਲਈ ਯੋਗ ਨਹੀਂ ਹੋ।
2. ਜੇ ਤੁਸੀਂ ਟੱਕਰ ਹੋਣ ਵੇਲੇ ਨੌਕਰੀ ਕਰ ਰਹੇ ਹੋ, ਤਾਂ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਹੋ ਜੇ ਸੱਟਾਂ ਕਾਰਨ ਤੁਸੀਂ ਕੰਮ ਨਹੀਂ ਕਰ ਸਕਦੇ।
3. ਜੇ ਤੁਸੀਂ 65 ਸਾਲ ਦੀ ਉਮਰ 'ਤੇ ਘੱਟੋ-ਘੱਟ ਪੰਜ ਸਾਲਾਂ ਤੋਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਰਹੇ ਹੋ, ਤਾਂ ਤੁਸੀਂ ਰਿਟਾਇਰਮੈਂਟ ਇਨਕਮ (ਆਮਦਨੀ) ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਬਾਰੇ ਤੁਸੀਂ ਅੱਗੇ ਇਸ ਸੈਕਸ਼ਨ ਵਿੱਚ **ਰਿਟਾਇਰਮੈਂਟ ਇਨਕਮ ਲਾਭ** ਪ.25 ਤਹਿਤ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

### ਕਿਰਪਾ ਕਰਕੇ ਨੋਟ ਕਰੋ ਕਿ:

ਅਸੀਂ 65 ਸਾਲ ਤੋਂ ਵੱਧ ਉਮਰ ਦੇ ਨੌਕਰੀ ਕਰ ਰਹੇ ਵਿਅਕਤੀ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਦੂਜੇ ਦਾਅਵੇਦਾਰਾਂ ਵਾਂਗ ਹੀ ਲਾਉਂਦੇ ਹਾਂ।

**ਪਰ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਖ਼ਤਮ ਹੋ ਜਾਂਦਾ ਹੈ:**

- ਜੇ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਵਾਂਗ ਹੀ ਕੰਮ ਕਰਨ ਦੇ ਯੋਗ ਹੋ
- ਰਿਟਾਇਰਮੈਂਟ ਇਨਕਮ (ਆਮਦਨੀ) ਲਾਭ ਲਈ ਯੋਗ ਬਣਨ ਤੋਂ ਬਾਅਦ ਪਹਿਲੀ 30 ਜੂਨ ਨੂੰ।

## ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕੌਣ ਪ੍ਰਾਪਤ ਕਰ ਸਕਦਾ ਹੈ?

**ਜੇ ਟੱਕਰ ਹੋਣ ਵੇਲੇ ਤੁਸੀਂ ਨੌਕਰੀ ਕਰਦੇ ਸੀ:**

- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਟੱਕਰ ਤੋਂ ਅੱਠ ਦਿਨਾਂ ਬਾਅਦ ਸ਼ੁਰੂ ਹੁੰਦਾ ਹੈ
- ਇਨਹਾਂਸਡ ਐਕਸੀਡੈਂਟ ਲਾਭ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਦਾਨ ਕਰਦੇ ਹਨ, ਜੇ ਤੁਸੀਂ ਫੁੱਲ-ਟਾਈਮ, ਪਾਰਟ-ਟਾਈਮ ਜਾਂ ਆਰਜ਼ੀ ਤੌਰ 'ਤੇ ਕੰਮ ਕਰ ਰਹੇ ਸੀ ਅਤੇ ਤੁਸੀਂ ਆਪਣੀ ਸੱਟ ਲੱਗਣ ਕਾਰਨ ਕੰਮ ਜਾਰੀ ਨਹੀਂ ਰੱਖ ਸਕਦੇ

**ਜੇਕਰ ਤੁਸੀਂ ਟੱਕਰ ਦੇ ਸਮੇਂ ਕੰਮ ਕਰ ਰਹੇ ਹੁੰਦੇ, ਪਰ ਨਹੀਂ ਕਰ ਰਹੇ ਸੀ:**

- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਟੱਕਰ ਤੋਂ 180 ਦਿਨਾਂ ਬਾਅਦ ਸ਼ੁਰੂ ਹੁੰਦਾ ਹੈ। ਪਰ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਤਾਂ ਹੀ ਯੋਗ ਹੋ, ਜੇ ਤੁਸੀਂ ਹਾਲੇ ਵੀ ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਕੰਮ ਨਹੀਂ ਕਰ ਸਕਦੇ
- ਜੇ ਤੁਸੀਂ ਇਹ ਦਰਸਾਉਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰ ਸਕਦੇ ਹੋਵੋ ਕਿ ਤੁਹਾਡੇ ਕੋਲ ਟੱਕਰ ਹੋਣ ਤੋਂ ਬਾਅਦ ਦੇ ਪਹਿਲੇ 180 ਦਿਨਾਂ ਦੌਰਾਨ ਨੌਕਰੀ ਹੋਣੀ ਸੀ, ਤਾਂ ਤੁਸੀਂ ਉਸ ਸਮੇਂ ਦੀ ਮਿਆਦ ਦੇ ਆਧਾਰ 'ਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਹੋਵੋਗੇ ਜਿਸ ਸਮੇਂ ਤੁਸੀਂ ਕੰਮ ਕਰਦੇ ਹੋਣਾ ਸੀ

**ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਨਹੀਂ ਹੋ ਜੇ:**

- ਟੱਕਰ ਸਮੇਂ ਤੁਸੀਂ ਜਾਣ ਬੁੱਝ ਕੇ ਕੰਮ ਨਹੀਂ ਕਰ ਰਹੇ ਸੀ
- ਆਪਣੀ ਉਮਰ ਨੂੰ ਛੱਡ ਕੇ ਕਿਸੇ ਵੀ ਹੋਰ ਕਾਰਨ ਕਰਕੇ ਟੱਕਰ ਹੋਣ ਤੋਂ ਪਹਿਲਾਂ ਤੁਸੀਂ ਬਾਕਾਇਦਾ ਤੌਰ 'ਤੇ ਨੌਕਰੀ 'ਤੇ ਟਿਕੇ ਰਹਿਣ ਦੇ ਅਯੋਗ ਸੀ

ਕਾਨੂੰਨ ਫੁੱਲ-ਟਾਈਮ, ਪਾਰਟ-ਟਾਈਮ, ਆਰਜ਼ੀ ਤੌਰ 'ਤੇ ਕਮਾਈ ਕਰਨ ਵਾਲਿਆਂ, ਕਮਾਈ ਨਾ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਨਾਬਾਲਗਾਂ ਵਿਚਕਾਰ ਫਰਕ ਕਰਦਾ ਹੈ। ਜੇ ਤੁਸੀਂ ਪਾਰਟ-ਟਾਈਮ ਕਮਾਉਣ ਵਾਲੇ, ਆਰਜ਼ੀ ਕਮਾਈ ਕਰਨ ਵਾਲੇ ਜਾਂ ਕਮਾਈ ਨਾ ਕਰਨ ਵਾਲੇ ਹੋ, ਤਾਂ ਅਸੀਂ ਤੁਹਾਡੇ ਰੁਜ਼ਗਾਰ ਦੇ ਦਰਜੇ ਦਾ ਦੁਬਾਰਾ ਮੁਲਾਂਕਣ ਕਰਾਂਗੇ, ਜੇ ਤੁਸੀਂ ਟੱਕਰ ਦੇ 180 ਦਿਨਾਂ ਬਾਅਦ ਵੀ ਕੰਮ ਕਰਨ ਦੇ ਯੋਗ ਨਹੀਂ ਹੋ।

### ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਤੁਹਾਡੀ ਯੋਗਤਾ ਨੂੰ ਸਮਝਣਾ

#### ਨਾਬਾਲਗ:

- ਜੇ ਟੱਕਰ ਸਮੇਂ 19 ਸਾਲ ਤੋਂ ਘੱਟ ਉਮਰ ਦਾ ਹੈ।

#### ਵਿਦਿਆਰਥੀ:

- ਕੋਈ ਨਾਬਾਲਗ ਜਿਸ ਨੇ ਸੈਕੰਡਰੀ ਸਕੂਲ ਤੋਂ ਗ੍ਰੈਜੂਏਸ਼ਨ ਦੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਸਨ ਅਤੇ ਟੱਕਰ ਸਮੇਂ ਕਿਸੇ ਪੋਸਟ-ਸੈਕੰਡਰੀ ਵਿਦਿਅਕ ਸੰਸਥਾ ਵਿੱਚ ਫੁੱਲ-ਟਾਈਮ ਪੜ੍ਹਾਈ ਕਰ ਰਿਹਾ ਸੀ
- 19 ਸਾਲ ਅਤੇ ਇਸ ਤੋਂ ਵੱਧ ਉਮਰ ਦਾ ਕੋਈ ਵਿਅਕਤੀ ਜੇ ਟੱਕਰ ਹੋਣ ਵੇਲੇ ਫੁੱਲ-ਟਾਈਮ ਸਕੂਲ ਜਾਂਦਾ ਸੀ (ਨਾਬਾਲਗਾਂ ਅਤੇ ਵਿਦਿਆਰਥੀਆਂ 'ਤੇ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ। ਵੇਰਵਿਆਂ ਲਈ ਇਸ ਸੈਕਸ਼ਨ ਦਾ ਪਹਿਲਾ ਭਾਗ ਦੇਖੋ)

#### ਕਮਾਈ ਨਾ ਕਰਨ ਵਾਲਾ:

- ਕੋਈ ਅਜਿਹਾ ਵਿਅਕਤੀ ਜੇ ਟੱਕਰ ਹੋਣ ਵੇਲੇ ਬੇਰੁਜ਼ਗਾਰ ਸੀ ਪਰ ਕੰਮ ਕਰਨ ਦੇ ਯੋਗ ਸੀ। ਪਰ, ਜੇ ਤੁਸੀਂ ਹਾਦਸੇ ਤੋਂ ਪਹਿਲਾਂ ਦੋ ਸਾਲਾਂ ਲਈ ਕੰਮ ਨਹੀਂ ਕਰ ਰਹੇ ਸੀ ਅਤੇ ਭਵਿੱਖ ਵਿੱਚ ਕੰਮ ਨਹੀਂ ਕਰਨਾ ਸੀ, ਤਾਂ ਤੁਸੀਂ ਕਮਾਈ ਨਾ ਕਰਨ ਵਾਲੇ ਵਜੋਂ ਯੋਗ ਨਹੀਂ ਹੋ

#### ਪਾਰਟ-ਟਾਈਮ ਕਮਾਉਣ ਵਾਲਾ:

- ਕੋਈ ਅਜਿਹਾ ਵਿਅਕਤੀ ਜਿਸ ਦੀ ਟੱਕਰ ਹੋਣ ਵੇਲੇ ਹਫ਼ਤੇ ਵਿੱਚ 28 ਘੰਟਿਆਂ ਤੋਂ ਘੱਟ ਦੀ ਬਾਕਾਇਦਾ, ਪਾਰਟ-ਟਾਈਮ ਨੌਕਰੀ ਸੀ

#### ਫੁੱਲ-ਟਾਈਮ ਕਮਾਉਣ ਵਾਲਾ:

- ਬਾਕਾਇਦਾ ਰੁਜ਼ਗਾਰ ਲਈ: ਉਹ ਵਿਅਕਤੀ ਜਿਸ ਨੇ ਇੱਕੋ ਰੁਜ਼ਗਾਰਦਾਤਾ ਨਾਲ, ਹਰ ਹਫ਼ਤੇ ਘੱਟੋ-ਘੱਟ 28 ਘੰਟੇ ਕੰਮ ਕਰਦੇ ਹੋਏ, ਇੱਕ ਸਾਲ ਤੋਂ ਵੱਧ ਲਈ ਕੰਮ ਕੀਤਾ ਸੀ

#### ਮੌਸਮੀ ਰੁਜ਼ਗਾਰ ਲਈ:

- ਕੋਈ ਉਹ ਵਿਅਕਤੀ ਜਿਸ ਨੇ ਇੱਕੋ ਰੁਜ਼ਗਾਰਦਾਤਾ ਨਾਲ ਘੱਟੋ-ਘੱਟ ਦੋ ਸਾਲਾਂ ਲਈ ਕੰਮ ਕੀਤਾ ਸੀ
- ਕੋਈ ਵਿਅਕਤੀ ਜਿਸ ਦੀਆਂ ਅੱਠ ਮਹੀਨਿਆਂ ਤੋਂ ਘੱਟ ਦੀਆਂ ਲਗਾਤਾਰ ਜਾਂ ਰੁਕ-ਰੁਕ ਕੇ ਕੰਮ ਕਰਨ ਦੀਆਂ ਕੋਈ ਮਿਆਦਾਂ ਨਹੀਂ ਹਨ ਜਾਂ ਜਿਸ ਨੇ ਰੁਜ਼ਗਾਰ ਤੋਂ ਚਾਰ ਮਹੀਨਿਆਂ ਤੋਂ ਵੱਧ ਦਾ ਕੋਈ ਬ੍ਰੇਕ ਨਹੀਂ ਲਿਆ ਹੈ

#### ਆਰਜ਼ੀ ਕਮਾਈ ਕਰਨ ਵਾਲਾ:

- ਕੋਈ ਉਹ ਵਿਅਕਤੀ ਜੇ ਕਮਾਈ ਕਰਦਾ ਹੈ, ਪਰ ਜੇ ਫੁੱਲ-ਟਾਈਮ ਜਾਂ ਪਾਰਟ-ਟਾਈਮ ਕਮਾਉਣ ਵਾਲਾ ਨਹੀਂ ਹੈ

#### 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ:

- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਯੋਗਤਾ ਕਈ ਕਾਰਕਾਂ 'ਤੇ ਆਧਾਰਿਤ ਹੈ। ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ **65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕਵਰੇਜ**, ਪ.18. ਦੇ ਤਹਿਤ ਪ੍ਰਾਪਤ ਕਰ ਸਕਦੇ ਹੋ।

ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਤੋਂ ਇਲਾਵਾ ਜੇ ਕੋਈ ਵਿਅਕਤੀ ਬਿਨਾਂ ਕਿਸੇ ਤਨਖਾਹ ਦੇ ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰ ਰਿਹਾ ਸੀ, ਪਰ ਹੁਣ ਟੱਕਰ ਵਿੱਚ ਲੱਗੀਆਂ ਸੱਟਾਂ ਦੇ ਨਤੀਜੇ ਵਜੋਂ ਕੰਮ ਨਹੀਂ ਕਰ ਸਕਦਾ, ਤਾਂ ਅਸੀਂ ਉਸ ਦੀ ਥਾਂ ਕਿਸੇ ਨੂੰ ਰੱਖਣ ਦੇ ਖਰਚਿਆਂ ਦੀ ਭਰਪਾਈ ਕਰਾਂਗੇ।

### ਪਾਰਟ-ਟਾਈਮ, ਆਰਜ਼ੀ ਕੰਮ ਕਰਨ ਵਾਲਿਆਂ ਜਾਂ ਕਮਾਈ ਨਾ ਕਰਨ ਵਾਲਿਆਂ ਲਈ ਟੱਕਰ ਹੋਣ ਤੋਂ 181 ਦਿਨਾਂ ਬਾਅਦ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ

ਜੇ ਟੱਕਰ ਹੋਣ ਵੇਲੇ ਤੁਸੀਂ ਪਾਰਟ-ਟਾਈਮ ਜਾਂ ਆਰਜ਼ੀ ਕਾਮੇ ਸੀ ਜਾਂ ਬੇਰੁਜ਼ਗਾਰ ਸੀ ਅਤੇ 180 ਦਿਨਾਂ ਬਾਅਦ ਵੀ ਕੰਮ 'ਤੇ ਵਾਪਸ ਨਹੀਂ ਆ ਸਕਦੇ, ਅਸੀਂ ਉਸ ਕੰਮ ਦੀ ਕਿਸਮ ਨੂੰ ਸਥਾਪਿਤ ਕਰਾਂਗੇ ਜੋ ਤੁਸੀਂ ਟੱਕਰ ਦੇ ਸਮੇਂ ਵਾਜਬ ਤੌਰ 'ਤੇ ਕਰ ਰਹੇ ਹੋ ਸਕਦੇ ਸੀ। ਇਸ ਪ੍ਰਕਿਰਿਆ ਨੂੰ ਤੁਹਾਡੇ ਰੁਜ਼ਗਾਰ ਨੂੰ ਨਿਰਧਾਰਨ ਕਰਨਾ ਕਿਹਾ ਜਾਂਦਾ ਹੈ ਅਤੇ ਇਹ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭਾਂ ਅਤੇ ਤੁਹਾਡੀ ਨੌਕਰੀ ਦੀ ਖੋਜ ਲਈ ਆਧਾਰ ਬਣ ਜਾਂਦੀ ਹੈ।

#### ਕਿਰਪਾ ਕਰਕੇ ਨੋਟ ਕਰੋ ਕਿ:

- ਇਹ ਫੁੱਲ-ਟਾਈਮ ਕਮਾਈ ਕਰਨ ਵਾਲਿਆਂ, ਵਿਦਿਆਰਥੀਆਂ ਜਾਂ ਨਾਬਾਲਗਾਂ 'ਤੇ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਲਈ ਹਫ਼ਤਾਵਾਰੀ ਲਾਭ ਲਈ ਵੀ ਯੋਗ ਹੋ, ਤਾਂ ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਤੁਸੀਂ ਕਿਹੜਾ ਲਾਭ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ:

- ਕੇਅਰਗਿਵਰ (ਦੇਖਭਾਲ ਕਰਨ ਵਾਲੇ) ਲਈ ਲਾਭ ਜਾਂ,
- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ। ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ **ਕੇਅਰਗਿਵਰ (ਦੇਖਭਾਲ ਕਰਨ ਵਾਲੇ) ਲਈ ਹਫ਼ਤਾਵਾਰੀ ਲਾਭ**, ਪ.27. ਦੇ ਅਧੀਨ ਪ੍ਰਾਪਤ ਕਰ ਸਕਦੇ ਹੋ।

ਟੱਕਰ ਹੋਣ ਦੇ ਸਮੇਂ ਤੁਸੀਂ ਜਿਸ ਤਰ੍ਹਾਂ ਦਾ ਕੰਮ ਕਰ ਰਹੇ ਸੀ ਜਾਂ ਕਰਦੇ ਹੋ ਸਕਦੇ ਸੀ, ਉਸ ਬਾਰੇ ਸਮਝਣ ਨਾਲ ਸਾਨੂੰ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਗਾਉਣ ਵਿੱਚ ਮਦਦ ਮਿਲੇਗੀ ਅਤੇ ਤੁਹਾਡੇ ਕੈਰੀਅਰ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਮਦਦ ਮਿਲੇਗੀ।

#### ਅਜਿਹਾ ਕਰਨ ਲਈ ਅਸੀਂ ਵੇਖਾਂਗੇ ਤੁਹਾਡੀ:

- ਸਿੱਖਿਆ
- ਸਿਖਲਾਈ
- ਕੰਮ ਦਾ ਤਜਰਬਾ
- ਸਰੀਰਕ ਸਮਰਥਤਾਵਾਂ
- ਬੌਧਿਕ ਸਮਰਥਤਾਵਾਂ

#### ਇਹ ਪ੍ਰਕ੍ਰਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ:

- ਇਹ ਉਸ ਕਿਸਮ ਦੇ ਕੰਮ ਨੂੰ ਨਿਰਧਾਰਤ ਕਰਦੀ ਹੈ, ਜਿਸ ਨੂੰ ਤੁਸੀਂ ਕਰਨ ਦੇ ਯੋਗ ਮੰਨੇ ਜਾਂਦੇ ਹੋ ਜਦੋਂ ਤੁਹਾਡੀਆਂ ਸੱਟਾਂ ਵਿੱਚ ਸੁਧਾਰ ਹੋ ਜਾਵੇ, ਉਸ ਥਾਂ 'ਤੇ ਆਮ ਤੌਰ 'ਤੇ ਮਿਲਣ ਵਾਲੇ ਰੁਜ਼ਗਾਰ ਦੇ ਆਧਾਰ 'ਤੇ ਜਿੱਥੇ ਤੁਸੀਂ ਰਹਿੰਦੇ ਹੋ
- ਜੇ ਅਸੀਂ ਜ਼ਿਆਦਾ ਤਨਖਾਹ ਵਾਲਾ ਰੁਜ਼ਗਾਰ ਨਿਰਧਾਰਤ ਕਰਦੇ ਹਾਂ, ਤਾਂ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਵਧੇਗਾ
- ਜੇ ਅਸੀਂ ਉਹ ਰੁਜ਼ਗਾਰ ਨਿਰਧਾਰਤ ਕਰਦੇ ਹਾਂ ਜੋ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਰਦੇ ਸੀ, ਤਾਂ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਹੀ ਰਹੇਗਾ ਜਾਂ ਵਧੇਗਾ
- ਜੇ ਤੁਸੀਂ ਉਸ ਰੁਜ਼ਗਾਰ ਨੂੰ ਕਰਨ ਦੇ ਯੋਗ ਹੋ, ਜੋ ਅਸੀਂ ਤੁਹਾਡੇ ਲਈ ਨਿਰਧਾਰਤ ਕਰਦੇ ਹਾਂ, ਤਾਂ ਤੁਹਾਡੇ ਲਾਭ ਦਾ ਹੱਕ ਖਤਮ ਹੋ ਜਾਵੇਗਾ

### ਟੱਕਰ ਤੋਂ ਦੇ ਸਾਲ ਬਾਅਦ ਕਮਾਈ ਦੀ ਬਚੀ ਸਮਰੱਥਾ

ਕਈ ਵਾਰ ਟੱਕਰ ਹੋਣ ਕਾਰਨ ਅਜਿਹੀਆਂ ਸੱਟਾਂ ਲੱਗਦੀਆਂ ਹਨ ਜੋ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਦੇ ਫੁੱਲ-ਟਾਈਮ ਕੰਮ 'ਤੇ ਵਾਪਸ ਜਾਣ ਤੋਂ ਰੋਕਦੀਆਂ ਹਨ, ਜੋ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਰਦੇ ਸੀ।

ਬਹੁਤ ਸਾਰੇ ਲੋਕ ਹਾਲੇ ਵੀ ਕੰਮ ਕਰਨ ਦੇ ਯੋਗ ਹੁੰਦੇ ਹਨ, ਪਰ ਕਿਸੇ ਵੱਖਰੀ ਕਿਸਮ ਦੀ ਨੌਕਰੀ ਵਿੱਚ। ਇੰਸ਼ੂਰੈਂਸ ਉਦਯੋਗ ਇਸ ਨੂੰ “ਕਮਾਈ ਦੀ ਬਚੀ ਸਮਰੱਥਾ” (“ਰੇਜ਼ੀਡੂਅਲ ਅਰਨਿੰਗ ਕੈਪਿਸਟੀ”) ਵਜੋਂ ਦਰਸਾਉਂਦਾ ਹੈ।

ਇਸ ਦਾ ਮਤਲਬ ਹੈ ਕਿ ਤੁਸੀਂ ਹਾਲੇ ਵੀ ਆਮਦਨੀ ਕਮਾ ਸਕਦੇ ਹੋ, ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਇਹ ਉਹੋ ਜਿਹੀ ਨੌਕਰੀ ਵਿੱਚ ਹੋਵੇ ਜਾਂ ਤਨਖਾਹ ਦੇ ਉਸ ਪੱਧਰ 'ਤੇ ਹੋਵੇ, ਜੋ ਟੱਕਰ ਤੋਂ ਪਹਿਲਾਂ ਸੀ।

ਟੱਕਰ ਹੋਣ ਤੋਂ ਦੇ ਸਾਲ ਬਾਅਦ ਜੇ ਤੁਸੀਂ ਫੁੱਲ-ਟਾਈਮ, ਪਾਰਟ-ਟਾਈਮ, ਆਰਜ਼ੀ ਜਾਂ ਕਮਾਈ ਨਾ ਕਰਨ ਵਾਲੇ ਹੋ, ਤਾਂ ਅਸੀਂ ਤੁਹਾਡਾ ਰੁਜ਼ਗਾਰ ਨਿਰਧਾਰਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂਗੇ ਜੇ:

- ਤੁਸੀਂ ਕੰਮ ਕਰਨ ਦੇ ਯੋਗ ਹੋ
- ਤੁਸੀਂ ਓਨਾ ਠੀਕ ਹੋ ਗਏ ਹੋ, ਜਿੰਨਾ ਤੁਸੀਂ ਟੱਕਰ ਵਿੱਚ ਲੱਗੀਆਂ ਸੱਟਾਂ ਤੋਂ ਬਾਅਦ ਠੀਕ ਹੋ ਸਕਦੇ ਸੀ
- ਤੁਸੀਂ ਰੁਜ਼ਗਾਰ ਮੁੜ-ਵਸੇਬੇ ਦੀਆਂ ਢੁਕਵੀਆਂ ਚੋਣਾਂ ਦੀ ਜਾਂਚ-ਪੜਤਾਲ ਕੀਤੀ ਹੈ ਅਤੇ ਟੱਕਰ ਦੇ 181 ਦਿਨਾਂ ਬਾਅਦ ਟੱਕਰ ਹੋਣ ਵੇਲੇ ਤੁਸੀਂ ਜਿਸ ਤਰ੍ਹਾਂ ਦਾ ਕੰਮ ਕਰ ਰਹੇ ਸੀ ਜਾਂ ਅਸੀਂ ਤੁਹਾਡੇ ਲਈ ਜਿਸ ਤਰ੍ਹਾਂ ਦਾ ਰੁਜ਼ਗਾਰ ਨਿਰਧਾਰਤ ਕੀਤਾ ਹੈ, ਤੁਸੀਂ ਉਸ 'ਤੇ ਵਾਪਸ ਨਹੀਂ ਜਾ ਸਕਦੇ

#### ਕਿਰਪਾ ਕਰਕੇ ਨੋਟ ਕਰੋ ਕਿ:

ਟੱਕਰ ਹੋਣ ਤੋਂ ਬਾਅਦ 181 ਦਿਨਾਂ ਬਾਅਦ ਰੁਜ਼ਗਾਰ ਨਿਰਧਾਰਤ ਕਰਨਾ ਫੁੱਲ-ਟਾਈਮ ਕਮਾਈ ਕਰਨ ਵਾਲਿਆਂ, ਵਿਦਿਆਰਥੀਆਂ ਜਾਂ ਨਾਬਾਲਗਾਂ 'ਤੇ ਲਾਗੂ ਨਹੀਂ ਹੁੰਦਾ।

ਤੁਸੀਂ ਟੱਕਰ ਤੋਂ ਦੇ ਸਾਲ ਜਾਂ ਇਸ ਤੋਂ ਵੱਧ ਸਮੇਂ ਬਾਅਦ ਕਿਸ ਤਰ੍ਹਾਂ ਦਾ ਰੁਜ਼ਗਾਰ ਕਰਨ ਦੇ ਯੋਗ ਹੋ, ਇਸ ਦਾ ਫੈਸਲਾ ਕਰਨ ਵਿੱਚ ਮਦਦ ਲਈ ਅਸੀਂ ਹੇਠਾਂ ਦਿੱਤੇ ਮਾਪਦੰਡਾਂ 'ਤੇ ਨਜ਼ਰ ਮਾਰਾਂਗੇ:

- ਸਿੱਖਿਆ
- ਸਿਖਲਾਈ
- ਕੰਮ ਦਾ ਤਜਰਬਾ
- ਮੌਜੂਦਾ ਸਰੀਰਕ ਸਮਰਥਤਾਵਾਂ (ਟੱਕਰ ਅਤੇ ਰਿਕਵਰੀ ਤੋਂ ਬਾਦ)
- ਮੌਜੂਦਾ ਬੌਧਿਕ ਸਮਰਥਤਾਵਾਂ (ਟੱਕਰ ਅਤੇ ਰਿਕਵਰੀ ਤੋਂ ਬਾਦ)
- ਮੁੜ-ਵਸੇਬੇ ਦੇ ਪ੍ਰੋਗਰਾਮ ਦੌਰਾਨ ਪ੍ਰਾਪਤ ਕੀਤਾ ਗਿਆਨ ਜਾਂ ਹੁਨਰ (ਜੇ ਯੋਗ ਹੈ)

ਤੁਹਾਨੂੰ ਫੁੱਲ-ਟਾਈਮ ਕੰਮ ਵੱਲ ਧਿਆਨ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ, ਜਦੋਂ ਤੱਕ ਟੱਕਰ ਵਿੱਚ ਸੱਟਾਂ ਲੱਗਣ ਕਾਰਨ ਤੁਸੀਂ ਸਿਰਫ ਪਾਰਟ-ਟਾਈਮ ਕੰਮ ਕਰਨ ਦੇ ਯੋਗ ਹੀ ਨਾ ਰਹਿ ਗਏ ਹੋਵੋ। ਜੇ ਜ਼ਰੂਰੀ ਹੋਏ ਤਾਂ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਅੱਗੇ ਸਲਾਹ ਦੇ ਸਕਦਾ ਹੈ। ਇਹ ਆਮ ਤੌਰ 'ਤੇ ਉਸ ਥਾਂ 'ਤੇ ਉਪਲਬਧ ਰੁਜ਼ਗਾਰ 'ਤੇ ਆਧਾਰਿਤ ਵੀ ਹੋਵੇਗਾ, ਜਿੱਥੇ ਤੁਸੀਂ ਰਹਿੰਦੇ ਹੋ।

ਅਸੀਂ ਰੁਜ਼ਗਾਰ ਦੀ ਅਜਿਹੀ ਕਿਸਮ ਦੀ ਪਛਾਣ ਕਰਦੇ ਹਾਂ ਜੋ ਤੁਹਾਡੇ ਹੁਨਰਾਂ, ਸਿਖਲਾਈ ਅਤੇ ਟੱਕਰ ਤੋਂ ਬਾਅਦ ਦੀ ਕਾਬਲੀਅਤ ਅਤੇ ਸਮਰੱਥਾ ਅਨੁਸਾਰ ਸਭ ਤੋਂ ਵਧੀਆ ਹੈ। ਅਸੀਂ ਕਿੱਤਾਮੁਖੀ ਮੁੜ-ਵਸੇਬੇ ਨਾਲ ਸੰਬੰਧਿਤ ਸਲਾਹਕਾਰ ਨੂੰ ਸ਼ਾਮਲ ਕਰਾਂਗੇ ਅਤੇ ਨਾਲ ਹੀ ਸੰਬੰਧਿਤ ਡਾਕਟਰੀ ਜਾਣਕਾਰੀ 'ਤੇ ਵੀ ਵਿਚਾਰ ਕਰਾਂਗੇ। ਜਦੋਂ ਮੁਲਾਂਕਣ ਪੂਰਾ ਹੋ ਜਾਂਦਾ ਹੈ, ਤਾਂ ਤੁਹਾਡੇ ਰੁਜ਼ਗਾਰ ਦੀਆਂ ਚੋਣਾਂ ਦੀ ਜਾਂਚ-ਪੜਤਾਲ ਕਰਨ ਦਾ ਸਮਾਂ ਸ਼ੁਰੂ ਹੁੰਦਾ ਹੈ। ਅਸੀਂ ਇਸ ਨੂੰ ਤੁਹਾਡਾ ਜੋਬ ਸਰਚ ਈਅਰ (ਕੰਮ ਲੱਭਣ ਦਾ ਸਾਲ) ਕਹਿੰਦੇ ਹਾਂ।

### ਨੌਕਰੀ ਦੀ ਭਾਲ ਕਵਰੇਜ (ਜੋਬ ਸਰਚ ਕਵਰੇਜ)

ਜਦੋਂ ਤੁਸੀਂ ਕੰਮ ਦੀ ਤਲਾਸ਼ ਕਰ ਰਹੇ ਹੋ, ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਤੁਸੀਂ ਇਸ ਲਈ ਯੋਗ ਹੋਵੋਗੇ। ਜੇ ਜਾਂ ਜਦੋਂ ਤੁਸੀਂ ਸਾਲ ਦੇ ਦੌਰਾਨ ਨੌਕਰੀ 'ਤੇ ਲੱਗ ਜਾਂਦੇ ਹੋ, ਤਾਂ ਅਸੀਂ ਤੁਹਾਡੇ ਨਵੇਂ ਰੁਜ਼ਗਾਰ ਤੋਂ ਹੋਣ ਵਾਲੀ ਤੁਹਾਡੀ ਨਿਰੋਲ ਕਮਾਈ ਦੇ 75 ਪ੍ਰਤਿਸ਼ਤ ਨੂੰ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚੋਂ ਘਟਾ ਦੇਵਾਂਗੇ। ਇਸ ਦਾ ਅਰਥ ਇਹ ਹੋਣਾ ਚਾਹੀਦਾ ਹੈ ਕਿ ਕੰਮ 'ਤੇ ਵਾਪਸ ਆ ਕੇ ਤੁਹਾਨੂੰ ਸਮੁੱਚੇ ਤੌਰ ਤੇ ਵਧੇਰੇ ਆਮਦਨੀ ਪ੍ਰਾਪਤ ਹੋਵੇਗੀ।

ਨੌਕਰੀ ਦੀ ਭਾਲ ਤੋਂ ਇੱਕ ਸਾਲ ਬਾਅਦ, ਇੱਥੇ ਤਿੰਨ ਸੰਭਾਵਨਾਵਾਂ ਹਨ:

1. ਜੇ ਤੁਹਾਡੇ ਕੋਲ ਅਜਿਹਾ ਕੰਮ ਹੈ ਜਿਸ ਤੋਂ ਤੁਹਾਨੂੰ ਮਿਲ ਰਹੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਜਿੰਨੀ ਜਾਂ ਜ਼ਿਆਦਾ ਤਨਖਾਹ ਮਿਲਦੀ ਹੈ, ਤਾਂ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਖਤਮ ਹੋ ਜਾਵੇਗਾ।
2. ਜੇ ਤੁਸੀਂ ਕੰਮ 'ਤੇ ਵਾਪਸ ਜਾਂਦੇ ਹੋ ਅਤੇ ਟੱਕਰ ਹੋਣ ਤੋਂ ਪਹਿਲਾਂ ਜੇ ਤੁਸੀਂ ਕਮਾ ਰਹੇ ਸੀ, ਦੇ ਬਰਾਬਰ ਆਮਦਨੀ ਕਮਾਉਣ ਵਿੱਚ ਅਸਮਰਥ ਹੋ, ਤਾਂ ਤੁਹਾਡੇ ਸਹਾਇਤਾ ਅਤੇ ਰਿਕਵਰੀ ਮਾਹਰ ਨੂੰ ਲਾਭ ਵਿਸ਼ਲੇਸ਼ਕ ਟੀਮ ਨਾਲ ਤੁਹਾਡੇ ਆਮਦਨੀ ਦਸਤਾਵੇਜ਼ ਸਾਂਝੇ ਕਰਨ ਦੀ ਲੋੜ ਹੋਵੇਗੀ।

ਨਵੀਂ ਆਮਦਨ ਨੂੰ ਧਿਆਨ ਵਿੱਚ ਰੱਖਣ ਲਈ ਉਹ ਤੁਹਾਡੀ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੀ ਯੋਗਤਾ ਦਾ ਦੁਬਾਰਾ ਹਿਸਾਬ ਲਾਉਣਗੇ, ਅਤੇ ਤੁਹਾਡਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਅੱਗੇ ਦਿੱਤੀਆਂ ਰਕਮਾਂ ਵਿੱਚੋਂ ਘੱਟ ਰਕਮਾਂ ਦੇ ਬਰਾਬਰ ਹੋਵੇਗਾ:

- ਤੁਹਾਡੇ ਪਿਛਲੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੀ ਰਕਮ ਵਿੱਚੋਂ ਤੁਹਾਡੇ ਨਿਰਧਾਰਤ ਰੁਜ਼ਗਾਰ ਦੀ ਨਿਰੋਲ ਆਮਦਨ ਨੂੰ ਘਟਾ ਕੇ ਜਾਂ
- ਤੁਹਾਡੇ ਪਿਛਲੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੀ ਰਕਮ ਵਿੱਚੋਂ ਤੁਹਾਡੀ ਨਵੀਂ ਨੌਕਰੀ ਦੀ ਨਿਰੋਲ ਆਮਦਨ ਨੂੰ ਘਟਾ ਕੇ।

ਇਹ ਘਟਿਆ ਹੋਇਆ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਦੋਂ ਤੱਕ ਭੁਗਤਾਨ ਯੋਗ ਹੁੰਦਾ ਹੈ ਜਦੋਂ ਤੱਕ ਤੁਸੀਂ ਆਪਣੀ ਟੱਕਰ ਤੋਂ ਪਹਿਲਾਂ ਦੀ ਕਮਾਈ ਦੇ ਬਰਾਬਰ ਜਾਂ ਵੱਧ ਰਕਮ ਕਮਾਉਣ ਦੇ ਯੋਗ ਨਹੀਂ ਹੋ ਜਾਂਦੇ ਜਾਂ ਰਿਟਾਇਰਮੈਂਟ ਇਨਕਮ ਲਾਭ ਲਈ ਯੋਗ ਨਹੀਂ ਹੋ ਜਾਂਦੇ। ਜੇ ਇਹ ਸਥਿਤੀ ਹੈ, ਤਾਂ ਤੁਹਾਨੂੰ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਮਿਲ ਸਕਦਾ ਹੈ, ਜੋ ਤੁਹਾਡੀ ਆਮਦਨੀ ਨੂੰ ਵਧਾ ਦੇਵੇਗਾ।

3. ਜੇ ਤੁਸੀਂ ਹਾਲੇ ਵੀ ਕੰਮ ਦੀ ਭਾਲ ਕਰ ਰਹੇ ਹੋ ਅਤੇ ਤੁਸੀਂ ਸਾਡੇ ਦੁਆਰਾ ਨਿਰਧਾਰਤ ਰੁਜ਼ਗਾਰ ਲੈਣ ਦੇ ਯੋਗ ਹੋ, ਤਾਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਵਿੱਚੋਂ ਉਸ ਰੁਜ਼ਗਾਰ ਲਈ ਨਿਰਧਾਰਤ ਆਮਦਨੀ ਦੇ ਬਰਾਬਰ ਦੀ ਰਕਮ ਘਟਾ ਦਿੱਤੀ ਜਾਵੇਗੀ।

### ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕਦੋਂ ਖਤਮ ਹੁੰਦਾ ਹੈ?

ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਸ ਜ਼ਿਆਦਾਤਰ ਆਮਦਨੀ ਦਾ ਬਦਲ ਹੈ, ਜੋ ਤੁਸੀਂ ਕਮਾ ਰਹੇ ਹੋਣਾ ਸੀ, ਜੇ ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਤੁਸੀਂ ਕੰਮ ਕਰਨ ਤੋਂ ਅਸਮਰਥ ਨਾ ਹੋਏ ਹੁੰਦੇ।

ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਇਰਾਦਾ ਟੱਕਰ ਦੇ ਪ੍ਰਭਾਵਾਂ ਤੋਂ ਉਭਰਨ ਦੇ ਸਮੇਂ ਦੌਰਾਨ ਤੁਹਾਡੇ ਆਮਦਨੀ ਦੇ ਨੁਕਸਾਨ ਦੀ ਪੂਰਤੀ ਲਈ ਇਕ ਆਰਜ਼ੀ ਉਪਾਅ ਕਰਨਾ ਹੈ।

**ਤੁਸੀਂ ਅੱਗੇ ਦਿੱਤੇ ਸਮਿਆਂ ਸਮੇਤ, ਨਿਸ਼ਚਿਤ ਸਮਿਆਂ 'ਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਯੋਗ ਨਹੀਂ ਹੋਵੋਗੇ:**

- ਤੁਸੀਂ ਉਹ ਕੰਮ ਕਰਨ ਦੇ ਯੋਗ ਹੋ ਜਾਂਦੇ ਹੋ ਜੇ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਰ ਰਹੇ ਸੀ
- ਤੁਸੀਂ ਉਸ ਤਰ੍ਹਾਂ ਦੇ ਰੁਜ਼ਗਾਰ ਵਿੱਚ ਕੰਮ ਕਰਨ ਦੇ ਯੋਗ ਬਣ ਜਾਂਦੇ ਹੋ, ਜੇ ਟੱਕਰ ਹੋਣ ਤੋਂ 181 ਦਿਨਾਂ ਬਾਅਦ ਤੁਹਾਡੇ ਲਈ ਨਿਰਧਾਰਤ ਕੀਤਾ ਗਿਆ ਸੀ

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

- ਤੁਹਾਨੂੰ ਅਜਿਹੀ ਨੌਕਰੀ ਮਿਲਦੀ ਹੈ, ਜਿਸ ਵਿੱਚ ਤੁਹਾਨੂੰ ਉਸ ਰਕਮ ਜਿੰਨੀ ਜਾਂ ਉਸ ਤੋਂ ਜ਼ਿਆਦਾ ਤਨਖਾਹ ਮਿਲਦੀ ਹੈ, ਜਿਹੜੀ ਰਕਮ ਤੁਹਾਡੇ ਕਲੇਮ ਦੀ ਸ਼ੁਰੂਆਤ ਸਮੇਂ ਤੁਹਾਨੂੰ ਅਦਾ ਕੀਤੇ ਗਏ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦਾ ਹਿਸਾਬ ਲਾਉਣ ਲਈ ਵਰਤੀ ਗਈ ਸੀ
- ਤੁਸੀਂ ਰਿਟਾਇਰਮੈਂਟ ਆਮਦਨੀ ਲਾਭ ਲਈ ਯੋਗ ਬਣ ਜਾਂਦੇ ਹੋ

### ਕਿਰਪਾ ਕਰਕੇ ਨੋਟ ਕਰੋ ਕਿ:

- ਜੇ ਤੁਸੀਂ ਕੰਮ 'ਤੇ ਵਾਪਸ ਜਾਣ ਲਈ ਤਿਆਰ ਹੋ, ਪਰ ਸੱਟਾਂ ਦੇ ਨਤੀਜੇ ਵਜੋਂ ਤੁਸੀਂ ਰੁਜ਼ਗਾਰ ਗੁਆ ਦਿੱਤਾ ਹੈ, ਤਾਂ ਅਸੀਂ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਨੂੰ ਆਰਜ਼ੀ ਤੌਰ 'ਤੇ ਜਾਰੀ ਰੱਖ ਸਕਦੇ ਹਾਂ। ਜੇ ਲੋੜ ਹੋਵੇ ਤਾਂ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਵੇਰਵਿਆਂ ਬਾਰੇ ਦੱਸ ਸਕਦਾ ਹੈ
- ਟੱਕਰ ਹੋਣ 'ਤੇ 65 ਸਾਲ ਤੋਂ ਵੱਧ ਉਮਰ ਦੇ ਰੁਜ਼ਗਾਰ ਵਾਲੇ ਲੋਕਾਂ ਲਈ ਅਤੇ ਉਨ੍ਹਾਂ ਲੋਕਾਂ ਲਈ ਜੋ 65 ਸਾਲ ਦੀ ਉਮਰ ਹੋਣ 'ਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲੈ ਰਹੇ ਹੋਣ, ਲਈ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ
- ਜੇ ਤੁਸੀਂ ਵਿਨਾਸ਼ਕਾਰੀ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹੋ, ਤਾਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਲਈ ਤੁਹਾਡੀ ਯੋਗਤਾ ਵੱਖਰੀ ਹੁੰਦੀ ਹੈ

## ਹੌਲੀ-ਹੌਲੀ ਕੰਮ 'ਤੇ ਵਾਪਸ ਆਉਣਾ

ਕਿਉਂਕਿ ਤੁਹਾਡੇ ਲਈ ਇਕਦਮ ਫੁੱਲ-ਟਾਈਮ ਕੰਮ 'ਤੇ ਵਾਪਸ ਆਉਣਾ ਸੰਭਵ ਨਹੀਂ ਹੋ ਸਕਦਾ, ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਡੇ ਸਿਹਤ ਦੇ ਖ਼ਤਰੇ ਪ੍ਰਦਾਨ ਕਰਨ ਵਾਲੇ ਅਤੇ ਰੁਜ਼ਗਾਰਦਾਤਾ ਨਾਲ ਮਿਲ ਕੇ ਹੌਲੀ-ਹੌਲੀ ਕੰਮ 'ਤੇ ਵਾਪਸ ਆਉਣ ਦੀਆਂ ਚੋਣਾਂ ਬਾਰੇ ਕੰਮ ਕਰੇਗਾ।

## ਟੱਕਰ ਹੋਣ ਕਾਰਨ ਦੁਬਾਰਾ ਵਾਪਰਨ ਵਾਲੀਆਂ ਸਥਿਤੀਆਂ

ਕਦੇ ਕਦਾਈਂ ਠੀਕ ਹੋ ਗਈ ਲੱਗਣ ਵਾਲੀ ਸੱਟ ਦੁਬਾਰਾ ਵੱਧ ਜਾਂਦੀ ਹੈ। ਜੇ ਤੁਹਾਡੀ ਸਿਹਤ ਦੁਬਾਰਾ ਵਿਗੜ ਜਾਂਦੀ ਹੈ ਤਾਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਦੁਬਾਰਾ ਸ਼ੁਰੂ ਹੋ ਸਕਦਾ ਹੈ।

ਜੇ ਸੱਟ ਦੇ ਦੁਬਾਰਾ ਵੱਧ ਜਾਣ 'ਤੇ ਤੁਸੀਂ ਕੰਮ 'ਤੇ ਵਾਪਸ ਪਰਤ ਆਏ ਹੋ, ਤਾਂ ਕਾਰਨ ਦੀ ਪਛਾਣ ਕਰਨਾ ਮਹੱਤਵਪੂਰਨ ਹੈ। ਇਹ ਦੱਸਣ ਲਈ ਕਿ ਕੀ ਹੋਇਆ ਹੈ, ਤੁਹਾਨੂੰ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਸੰਪਰਕ ਕਰਨ ਦੀ ਲੋੜ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਉਸੇ ਪੱਧਰ 'ਤੇ ਤੁਰੰਤ ਮੁੜ ਸ਼ੁਰੂ ਹੋ ਜਾਵੇਗਾ, ਜੇ ਤੁਸੀਂ ਕੰਮ 'ਤੇ ਵਾਪਸੀ ਤੋਂ ਪਹਿਲਾਂ ਪ੍ਰਾਪਤ ਕਰ ਰਹੇ ਸੀ।

## ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਕਲੇਮਾਂ ਲਈ ਲਾਭਦਾਇਕ ਸੁਝਾਅ

ਆਪਣੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਕਲੇਮ ਵਿੱਚ ਸਾਡੀ ਮਦਦ ਕਰਨ ਲਈ ਤੁਸੀਂ ਇਹ ਕੁਝ ਚੀਜ਼ਾਂ ਕਰ ਸਕਦੇ ਹੋ:

- ਤੁਸੀਂ ਸਾਨੂੰ ਉਹ ਸਾਰੀ ਜਾਣਕਾਰੀ ਪ੍ਰਦਾਨ ਕਰਨੀ ਯਕੀਨੀ ਬਣਾਓ, ਜੋ ਇਹ ਜਾਣਨ ਲਈ ਲੋੜੀਂਦੀ ਹੈ ਕਿ ਟੱਕਰ ਹੋਣ ਵੇਲੇ ਤੁਹਾਡੀ ਰੁਜ਼ਗਾਰ ਆਮਦਨੀ ਕੀ ਸੀ
- ਜਿੰਨੀ ਜਲਦੀ ਹੋ ਸਕੇ ਜਾਣਕਾਰੀ ਲਈ ਸਾਡੀ ਬੇਨਤੀਆਂ ਦਾ ਜਵਾਬ ਦਿਓ। ਅਸੀਂ ਉਦੋਂ ਤੱਕ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੀਆਂ ਬਾਕਾਇਦਾ ਅਦਾਇਗੀਆਂ ਸ਼ੁਰੂ ਕਰਨ ਤੋਂ ਅਸਮਰਥ ਹਾਂ, ਜਦੋਂ ਤੱਕ ਸਾਡੇ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਨਾ ਹੋਣ

ਜੇ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਰਹੇ ਹੋ, ਤਾਂ ਤੁਹਾਡੇ ਲਈ:

- ਸਾਨੂੰ ਆਪਣੀ ਰੁਜ਼ਗਾਰ ਦੀ ਸਥਿਤੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕਰਨਾ ਲਾਜ਼ਮੀ ਹੈ
- ਤੁਹਾਨੂੰ ਪ੍ਰਾਪਤ ਹੋਣ ਵਾਲੇ ਹੋਰ ਆਮਦਨੀ ਲਾਭਾਂ ਦੀ ਮਾਤਰਾ ਵਿੱਚ ਕਿਸੇ ਤਬਦੀਲੀ ਬਾਰੇ ਸਾਨੂੰ ਸੂਚਿਤ ਕਰਨਾ ਲਾਜ਼ਮੀ ਹੈ
- ਤੁਸੀਂ ਕੰਮ 'ਤੇ ਵਾਪਸ ਆ ਸਕਦੇ ਹੋ ਇਸ ਬਾਰੇ ਸਾਨੂੰ ਸੂਚਿਤ ਕਰਨਾ ਲਾਜ਼ਮੀ ਹੈ

### ਰਿਟਾਇਰਮੈਂਟ ਇਨਕਮ ਲਾਭ

ਜੇ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਰਹੇ ਹੋ ਅਤੇ ਰਿਟਾਇਰਮੈਂਟ ਦੀ ਉਮਰ ਤਕ ਪਹੁੰਚ ਗਏ ਹੋ, ਤਾਂ ਇੱਕ ਰਿਟਾਇਰਮੈਂਟ ਇਨਕਮ ਲਾਭ ਉਪਲਬਧ ਹੋਵੇਗਾ। ਰਿਟਾਇਰਮੈਂਟ ਇਨਕਮ ਲਾਭ ਤੁਹਾਡੀ ਨਿਰੋਲ ਆਮਦਨੀ ਦੇ 70 ਪ੍ਰਤਿਸ਼ਤ ਵਿੱਚੋਂ ਤੁਹਾਨੂੰ ਮਿਲਣ ਵਾਲੀ ਕਿਸੇ ਵੀ ਹੋਰ ਪੈਨਸ਼ਨ, ਕੈਨੇਡਾ ਪੈਨਸ਼ਨ ਪਲੈਨ ਅਤੇ ਬੁਢਾਪਾ ਪੈਨਸ਼ਨ (ਓਲਡ ਏਜ ਸਿਕਿਊਰਟੀ ਪੇਅਮੈਂਟਸ) ਸਮੇਤ, ਦੀ ਰਕਮ ਨੂੰ ਘਟਾ ਕੇ ਬਚਦੀ ਰਕਮ ਦੇ ਬਰਾਬਰ ਹੁੰਦਾ ਹੈ।

ਜੇ ਤੁਹਾਡੀ ਪੈਨਸ਼ਨ ਦੀ ਆਮਦਨੀ ਸਾਡੇ ਹਿਸਾਬ ਵਿੱਚ ਵਰਤੀ ਗਈ ਨਿਰੋਲ ਆਮਦਨੀ ਦੇ 70 ਪ੍ਰਤਿਸ਼ਤ ਤੋਂ ਵੱਧ ਹੈ, ਤਾਂ ਤੁਹਾਨੂੰ ਰਿਟਾਇਰਮੈਂਟ ਇਨਕਮ ਲਾਭ ਪ੍ਰਾਪਤ ਨਹੀਂ ਹੋਵੇਗਾ।

**ਜੇ ਤੁਸੀਂ ਰਿਟਾਇਰਮੈਂਟ ਇਨਕਮ ਲਾਭ ਪ੍ਰਾਪਤ ਕਰ ਰਹੇ ਹੋ, ਤਾਂ ਤੁਹਾਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਹੈ:**

- ਆਪਣੀ ਪੈਨਸ਼ਨ ਆਮਦਨੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਸਾਨੂੰ ਸੂਚਿਤ ਕਰੋ
- ਹਰ ਸਾਲ ਸਾਨੂੰ ਆਪਣੀ ਇਨਕਮ ਟੈਕਸ ਰਿਟਰਨ ਦੀ ਪ੍ਰਮਾਣਿਤ ਕਾਪੀ ਪ੍ਰਦਾਨ ਕਰੋ ਤਾਂ ਜੋ ਅਸੀਂ ਤੁਹਾਨੂੰ ਮਿਲਣ ਵਾਲੀ ਹਰ ਪੈਨਸ਼ਨ ਦੀ ਤਸਦੀਕ ਕਰ ਸਕੀਏ
- ਜੇ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਰਹੇ ਹੋ, ਤਾਂ ਤੁਸੀਂ ਅੱਗੇ ਦਿੱਤਿਆਂ ਵਿੱਚੋਂ ਜਿਹੜੀ ਵੀ ਚੀਜ਼ ਬਾਅਦ ਵਿੱਚ ਆਏਗੀ, ਉਸ ਤੋਂ ਬਾਅਦ ਆਉਣ ਵਾਲੀ 1 ਜੁਲਾਈ ਨੂੰ ਰਿਟਾਇਰਮੈਂਟ ਇਨਕਮ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ:
  - ਤੁਹਾਡਾ 65ਵਾਂ ਜਨਮਦਿਨ
  - ਉਸ ਦਿਨ ਦੀ 5ਵੀਂ ਵਰਗੰਢ, ਜਿਸ ਦਿਨ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰਨ ਦੇ ਯੋਗ ਬਣੇ

#### ਕਿਰਪਾ ਕਰਕੇ ਨੋਟ ਕਰੋ ਕਿ:

ਜੇ ਤੁਹਾਡੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੀ ਯੋਗਤਾ ਤੁਹਾਡੇ ਵੱਲੋਂ ਰਿਟਾਇਰਮੈਂਟ ਇਨਕਮ ਲਾਭ ਲਈ ਯੋਗ ਬਣਨ ਦੀ ਮਿਤੀ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ, ਤਾਂ ਤੁਹਾਨੂੰ ਰਿਟਾਇਰਮੈਂਟ ਇਨਕਮ ਲਾਭ ਪ੍ਰਾਪਤ ਨਹੀਂ ਹੋਵੇਗਾ।

## ਭਾਗ 3:

# ਕੇਅਰਗਿਵਰ (ਦੇਖਭਾਲ ਕਰਨ ਵਾਲੇ) ਦਾ ਲਾਭ

### ਤੁਹਾਡੀ ਕਵਰੇਜ

ਜੇ ਟੱਕਰ ਹੋਣ ਸਮੇਂ ਤੁਸੀਂ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਸੀ, ਤਾਂ ਦੋ ਤਰ੍ਹਾਂ ਦੀ ਕਵਰੇਜ ਉਪਲਬਧ ਹੁੰਦੀ ਹੈ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੀ ਕਮਾਈ ਕਰ ਰਹੇ ਸੀ।

### ਮੁੱਖ ਨੁਕਤੇ

- ਜੇ ਤੁਸੀਂ ਇੱਕ ਫੁੱਲ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਹੋ, ਤਾਂ ਤੁਸੀਂ ਹਫ਼ਤਾਵਾਰੀ ਕੇਅਰਗਿਵਰ ਲਾਭ ਲਈ ਯੋਗ ਹੋ ਸਕਦੇ ਹੋ।
- ਜੇ ਤੁਸੀਂ ਪਾਰਟ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਹੋ, ਤਾਂ ਤੁਸੀਂ ਦੇਖਭਾਲ ਦੇ ਖਰਚੇ ਦੀ ਭਰਪਾਈ ਕਰਵਾਉਣ ਦੇ ਯੋਗ ਹੋ ਸਕਦੇ ਹੋ।

### ਫੁੱਲ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ)

ਤੁਸੀਂ ਹਫ਼ਤਾਵਾਰੀ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਦੇ ਲਾਭ ਲਈ ਯੋਗ ਹੋ ਜਦੋਂ:

- ਟੱਕਰ ਹੋਣ ਤੋਂ ਪਹਿਲਾਂ, ਤੁਹਾਡਾ ਮੁੱਖ ਕਿੱਤਾ ਬਿਨਾਂ ਪੈਸੇ ਦੇ ਅੱਗੇ ਦਿੱਤਿਆਂ ਵਿੱਚੋਂ ਕਿਸੇ ਦੀ ਦੇਖਭਾਲ ਕਰਨਾ ਸੀ:
  - 16 ਸਾਲ ਤੋਂ ਘੱਟ ਉਮਰ ਦਾ ਬੱਚਾ ਜਾਂ ਬੱਚੇ
  - ਉਹ ਵਿਅਕਤੀ ਜੋ ਬਾਕਾਇਦਾ ਤੌਰ 'ਤੇ ਕਿਸੇ ਵੀ ਕਾਰਣ ਕਰਕੇ ਨੌਕਰੀ 'ਤੇ ਟਿਕੇ ਰਹਿਣ ਤੋਂ ਅਸਮਰਥ ਹੈ
- ਸੱਟ ਲੱਗਣ ਕਾਰਨ ਤੁਸੀਂ ਇਸ ਦੇਖਭਾਲ ਨੂੰ ਜਾਰੀ ਨਹੀਂ ਰੱਖ ਸਕਦੇ

#### ਕਿਰਪਾ ਕਰਕੇ ਨੋਟ ਕਰੋ ਕਿ:

- ਜਦੋਂ ਬੱਚਾ 16 ਸਾਲਾਂ ਦਾ ਹੋ ਜਾਂਦਾ ਹੈ, ਤਾਂ ਉਸ ਬੱਚੇ ਨਾਲ ਸੰਬੰਧਿਤ ਕਵਰੇਜ ਖ਼ਤਮ ਹੋ ਜਾਂਦੀ ਹੈ, ਜਦੋਂ ਤੱਕ ਉਸ ਨੂੰ ਇਸ ਕਰਕੇ ਦੇਖਭਾਲ ਦੀ ਲੋੜ ਨਾ ਹੋਵੇ ਕਿ ਉਹ ਕਿਸੇ ਵੀ ਕਾਰਨ ਕਰਕੇ ਨਿਯਮਿਤ ਤੌਰ 'ਤੇ ਨੌਕਰੀ ਬਣਾਏ ਰੱਖਣ ਦੇ ਸਮਰੱਥ ਨਹੀਂ ਹੈ
- ਕਿਸੇ ਵੀ ਕਾਰਨ ਬਾਕਾਇਦਾ ਤੌਰ 'ਤੇ ਨੌਕਰੀ 'ਤੇ ਟਿਕੇ ਰਹਿਣ ਤੋਂ ਅਯੋਗ 16 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਲਈ ਯੋਗਤਾ ਨਿਰਧਾਰਤ ਕਰਨ ਲਈ, ਸਾਨੂੰ ਵਿਚਾਰ ਕਰਨ ਦੀ ਲੋੜ ਪਵੇਗੀ:
  - ਕੀ ਵਿਅਕਤੀ ਰੁਜ਼ਗਾਰ ਪ੍ਰਾਪਤ ਕਰਨ ਦੇ ਅਯੋਗ ਹੈ?
  - ਟੱਕਰ ਵਿੱਚ ਲੱਗੀਆਂ ਸੱਟਾਂ ਤੁਹਾਨੂੰ ਇਹ ਦੇਖਭਾਲ ਪ੍ਰਦਾਨ ਕਰਨ ਤੋਂ ਕਿਵੇਂ ਰੋਕਦੀਆਂ ਹਨ?
- ਲਾਭ ਵੱਧ ਜਾਂ ਘੱਟ ਸਕਦਾ ਹੈ ਜੇ ਉਨ੍ਹਾਂ ਲੋਕਾਂ ਦੀ ਸਥਿਤੀ ਜਾਂ ਉਨ੍ਹਾਂ ਲੋਕਾਂ ਦੀ ਗਿਣਤੀ ਤਬਦੀਲ ਹੋ ਜਾਵੇ, ਜਿਨ੍ਹਾਂ ਲਈ ਤੁਸੀਂ ਜ਼ਿੰਮੇਵਾਰ ਹੋ

### ਕੇਅਰਗਿਵਰ ਹਫ਼ਤਾਵਾਰੀ ਲਾਭ (ਹਰ ਦੋ ਹਫ਼ਤਿਆਂ ਵਿੱਚ ਭੁਗਤਾਨ)

ਕੇਅਰਗਿਵਰ ਹਫ਼ਤਾਵਾਰੀ ਲਾਭ ਹਰ ਦੋ ਹਫ਼ਤਿਆਂ ਵਿੱਚ ਅਦਾ ਕੀਤਾ ਜਾਂਦਾ ਹੈ ਅਤੇ ਇਸ ਦਾ ਉਦੇਸ਼ ਬਦਲਵੇਂ ਕੇਅਰਗਿਵਰ ਨੂੰ ਕੰਮ 'ਤੇ ਰੱਖਣ ਲਈ ਵਰਤਣਾ ਹੁੰਦਾ ਹੈ। ਇਸ ਲਾਭ ਦਾ ਟੀਚਾ ਬਿਨਾਂ ਪੈਸੇ ਦੇ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨਾ ਹੈ, ਜੋ ਟੱਕਰ ਵਿੱਚ ਸ਼ਾਮਲ ਹਨ। ਇਹ ਇਸ ਤਰ੍ਹਾਂ ਕੰਮ ਕਰਦਾ ਹੈ:

#### ਟੱਕਰ ਤੋਂ 0-180 ਦਿਨ ਬਾਅਦ:

ਯੋਗ ਪਾਰਟ-ਟਾਈਮ ਕਮਾਉਣ ਵਾਲੇ ਅਤੇ ਕਮਾਈ ਨਾ ਕਰਨ ਵਾਲੇ ਟੱਕਰ ਹੋਣ ਤੋਂ ਬਾਅਦ 180 ਦਿਨਾਂ ਤੱਕ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਅਤੇ ਹਫ਼ਤਾਵਾਰੀ ਕੇਅਰਗਿਵਰ ਦੋਵੇਂ ਲਾਭ ਇਕੱਠੇ ਲੈ ਸਕਦੇ ਹਨ। ਹਾਲਾਤ ਬਦਲਣ 'ਤੇ ਲਾਭ ਨੂੰ ਵਿਵਸਥਿਤ ਕੀਤਾ ਜਾਵੇਗਾ, ਜਿਵੇਂ ਕਿ ਬੱਚੇ ਦੇ 16 ਸਾਲ ਦੇ ਹੋਣ 'ਤੇ।

#### ਟੱਕਰ ਹੋਣ ਤੋਂ ਬਾਅਦ 181 ਜਾਂ ਵਧੇਰੇ ਦਿਨ:

ਜੇ ਤੁਹਾਡੀਆਂ ਸੱਟਾਂ ਤੁਹਾਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਉਨ੍ਹਾਂ ਲੋਕਾਂ ਦੀ ਦੇਖਭਾਲ ਕਰਨ ਤੋਂ ਰੋਕਣਾ ਜਾਰੀ ਰੱਖਦੀਆਂ ਹਨ, ਜੋ ਕਿਸੇ ਕਾਰਨ ਕਰਕੇ ਕੋਈ ਰੁਜ਼ਗਾਰ 'ਤੇ ਟਿਕੇ ਰਹਿਣ ਤੋਂ ਅਸਮਰਥ ਹਨ, ਤਾਂ ਤੁਹਾਡੇ ਕੋਲ ਦੋ ਚੋਣਾਂ ਹਨ:

- ਤੁਸੀਂ ਆਪਣੇ ਨਿਰਧਾਰਤ ਕੀਤੇ ਰੁਜ਼ਗਾਰ ਦੇ ਆਧਾਰ 'ਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਸਕਦੇ ਹੋ (ਤੁਸੀਂ ਹਾਲੇ ਵੀ ਦੇਖਭਾਲ ਦੇ ਖਰਚਿਆਂ ਦੀ ਅਦਾਇਗੀ ਦੇ ਯੋਗ ਹੋ ਸਕਦੇ ਹੋ), ਜਾਂ
- ਤੁਸੀਂ ਕੇਅਰਗਿਵਰ ਹਫ਼ਤਾਵਾਰੀ ਲਾਭ ਪ੍ਰਾਪਤ ਕਰਨਾ ਜਾਰੀ ਰੱਖ ਸਕਦੇ ਹੋ

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਨੂੰ ਇਸ ਚੋਣ ਦੀ ਵਿਆਖਿਆ ਕਰੇਗਾ ਅਤੇ ਹਿਸਾਬ ਲਗਾਏਗਾ ਕਿ ਤੁਸੀਂ ਆਪਣੇ ਨਿਸ਼ਚਿਤ ਰੁਜ਼ਗਾਰ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭ ਦੇ ਆਧਾਰ 'ਤੇ ਕਿੰਨਾ ਪ੍ਰਾਪਤ ਕਰੋਗੇ।

### ਕਿਰਪਾ ਕਰਕੇ ਨੋਟ ਕਰੋ ਕਿ:

ਜੇ ਦੋ ਲੋਕ ਇੱਕੋ ਨਿਰਭਰ ਦੀ ਦੇਖਭਾਲ ਕਰਦੇ ਹਨ, ਤਾਂ ਉਨ੍ਹਾਂ ਵਿੱਚੋਂ ਸਿਰਫ ਇੱਕ ਹੀ ਕੇਅਰਗਿਵਰ ਹਫ਼ਤਾਵਾਰੀ ਲਾਭ ਕਲੇਮ ਕਰ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸੈਕਸ਼ਨ 2- ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਵਿੱਚ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕਦੋਂ ਖਤਮ ਹੁੰਦਾ ਹੈ? ਪ. 23 ਅਤੇ ਟੱਕਰ ਹੋਣ ਤੋਂ 181 ਦਿਨਾਂ ਬਾਅਦ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ. 21 ਦੇਖੋ।

## ਫੁੱਲ-ਟਾਈਮ ਕੇਅਰਗਿਵਰਾਂ ਲਈ ਕੇਅਰਗਿਵਰ ਹਫ਼ਤਾਵਾਰੀ ਲਾਭ ਦੀ ਰਕਮ

ਤੁਹਾਡੇ ਕੇਅਰਗਿਵਰ (ਦੇਖਭਾਲ ਕਰਨ ਵਾਲੇ) ਦੇ ਹਫ਼ਤਾਵਾਰੀ ਲਾਭ ਦੀ ਰਾਸ਼ੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਟੱਕਰ ਸਮੇਂ ਤੁਸੀਂ ਕਿੰਨੇ ਲੋਕਾਂ ਦੀ ਦੇਖਭਾਲ ਕਰ ਰਹੇ ਸੀ। ਇਸ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਉਹ ਲੋਕ ਸ਼ਾਮਲ ਹਨ ਜੋ ਕਿਸੇ ਵੀ ਕਾਰਣ ਕਰਕੇ ਕਿਸੇ ਨੌਕਰੀ 'ਤੇ ਟਿਕੇ ਰਹਿਣ ਤੋਂ ਅਸਮਰਥ ਹਨ।

ਕੇਅਰਗਿਵਰ ਹਫ਼ਤਾਵਾਰੀ ਲਾਭ ਦਾ ਹਿਸਾਬ ਹੇਠਾਂ ਦਿੱਤੇ ਅਨੁਸਾਰ ਲਾਇਆ ਜਾਂਦਾ ਹੈ:

ਇਸਦੀ ਦੇਖਭਾਲ ਕਰਨੀ:	ਹਫ਼ਤਾਵਾਰੀ ਲਾਭ:
1 ਵਿਅਕਤੀ	\$692
2 ਵਿਅਕਤੀ	\$753
3 ਵਿਅਕਤੀ	\$812
4+ ਵਿਅਕਤੀ	\$853

## ਪਾਰਟ-ਟਾਈਮ ਕੇਅਰਗਿਵਰ (ਦੇਖਭਾਲ ਕਰਨ ਵਾਲੇ)

ਤੁਸੀਂ ਦੇਖਭਾਲ ਦੇ ਖਰਚਿਆਂ ਦੀ ਭਰਪਾਈ ਲੈਣ ਦੇ ਯੋਗ ਹੋ, ਜਦ:

- ਟੱਕਰ ਹੋਣ ਤੋਂ ਪਹਿਲਾਂ ਤੁਸੀਂ ਅੱਗੇ ਦਿੱਤੇ ਵਿਅਕਤੀਆਂ ਲਈ ਬਿਨਾਂ ਭੁਗਤਾਨ ਦੇ ਦੇਖਭਾਲ ਪ੍ਰਦਾਨ ਕੀਤੀ:
  - 16 ਸਾਲ ਤੋਂ ਘੱਟ ਉਮਰ ਦਾ ਬੱਚਾ ਜਾਂ ਬੱਚੇ
  - ਉਹ ਵਿਅਕਤੀ ਜੋ ਬਾਕਾਇਦਾ ਤੌਰ 'ਤੇ ਕਿਸੇ ਵੀ ਕਾਰਣ ਕਰਕੇ ਨੌਕਰੀ 'ਤੇ ਟਿਕੇ ਰਹਿਣ ਤੋਂ ਅਸਮਰਥ ਹੈ
- ਸੱਟ ਲੱਗਣ ਕਾਰਨ ਤੁਸੀਂ ਇਸ ਦੇਖਭਾਲ ਨੂੰ ਜਾਰੀ ਨਹੀਂ ਰੱਖ ਸਕਦੇ
- ਤੁਸੀਂ ਫੁੱਲ-ਟਾਈਮ ਜਾਂ ਆਰਜ਼ੀ ਤੌਰ 'ਤੇ ਕਮਾਈ ਕਰ ਰਹੇ ਹੋ
- ਤੁਸੀਂ ਨਾਬਾਲਗ ਜਾਂ ਵਿਦਿਆਰਥੀ ਹੋ

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

- ਤੁਸੀਂ ਪਾਰਟ-ਟਾਈਮ ਕਮਾਉਣ ਵਾਲੇ ਜਾਂ ਕਮਾਈ ਨਾ ਕਰਨ ਵਾਲੇ ਅਜਿਹੇ ਵਿਅਕਤੀ ਹੋ ਜਿਸ ਨੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਲੈਣ ਦੀ ਚੋਣ ਕੀਤੀ ਹੈ, ਜਾਂ
- ਤੁਹਾਨੂੰ ਵਿਨਾਸ਼ਕਾਰੀ ਸੱਟਾਂ ਲੱਗੀਆਂ ਹਨ ਅਤੇ ਤੁਸੀਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਪ੍ਰਾਪਤ ਕਰ ਰਹੇ ਹੋ

### ਕਿਰਪਾ ਕਰਕੇ ਨੋਟ ਕਰੋ ਕਿ:

- ਜਦੋਂ ਕੋਈ ਬੱਚਾ 16 ਸਾਲਾਂ ਦਾ ਹੋ ਜਾਂਦਾ ਹੈ, ਤਾਂ ਉਸ ਬੱਚੇ ਨਾਲ ਸੰਬੰਧਿਤ ਕਵਰੇਜ ਖਤਮ ਹੋ ਜਾਂਦੀ ਹੈ, ਜਦੋਂ ਤਕ ਉਸ ਨੂੰ ਬਾਕਾਇਦਾ ਤੌਰ 'ਤੇ ਕਿਸੇ ਵੀ ਕਾਰਨ ਨੌਕਰੀ 'ਤੇ ਟਿਕੇ ਰਹਿਣ ਦੇ ਯੋਗ ਨਾ ਹੋਣ ਕਾਰਨ ਇਸ ਦੇਖਭਾਲ ਦੀ ਲੋੜ ਨਾ ਹੋਵੇ।
- ਕਿਸੇ ਵੀ ਕਾਰਨ ਬਾਕਾਇਦਾ ਤੌਰ 'ਤੇ ਨੌਕਰੀ 'ਤੇ ਟਿਕੇ ਰਹਿਣ ਤੋਂ ਅਯੋਗ 16 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਲਈ ਯੋਗਤਾ ਨਿਰਧਾਰਤ ਕਰਨ ਲਈ, ਸਾਨੂੰ ਵਿਚਾਰ ਕਰਨ ਦੀ ਲੋੜ ਪਵੇਗੀ:
  - ਕੀ ਵਿਅਕਤੀ ਰੁਜ਼ਗਾਰ ਪ੍ਰਾਪਤ ਕਰਨ ਦੇ ਅਯੋਗ ਹੈ?
  - ਤੁਸੀਂ ਇਸ ਵਿਅਕਤੀ ਨੂੰ ਕਿਸ ਕਿਸਮ ਦੀ ਦੇਖਭਾਲ ਪ੍ਰਦਾਨ ਕਰ ਰਹੇ ਸੀ?
  - ਟੱਕਰ ਵਿੱਚ ਲੱਗੀਆਂ ਸੱਟਾਂ ਤੁਹਾਨੂੰ ਇਹ ਦੇਖਭਾਲ ਪ੍ਰਦਾਨ ਕਰਨ ਤੋਂ ਕਿਵੇਂ ਰੋਕਦੀਆਂ ਹਨ?

## ਦੇਖਭਾਲ ਦੇ ਖਰਚਿਆਂ ਦੀ ਵਾਪਸੀ ਲਈ ਕਵਰੇਜ

ਦੇਖਭਾਲ ਦੇ ਖਰਚਿਆਂ ਦੀ ਵਾਪਸੀ ਲਈ ਅਦਾਇਗੀ ਤੁਹਾਡੀਆਂ ਦੇਖਭਾਲ ਦੀਆਂ ਡਿਊਟੀਆਂ ਕਰਨ ਵਾਸਤੇ ਕਿਸੇ ਨੂੰ ਅਦਾਇਗੀ ਕਰਨ ਵਿੱਚ ਸਹਾਇਤਾ ਕਰਦੀ ਹੈ, ਜੇ ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਤੁਸੀਂ ਉਹ ਡਿਊਟੀਆਂ ਨਹੀਂ ਕਰ ਸਕਦੇ ਹੋ।

### ਕਿਰਪਾ ਕਰਕੇ ਨੋਟ ਕਰੋ ਕਿ:

- ਸਾਰੇ ਖਰਚਿਆਂ ਦੀ ਕਿਸੇ ਵੀ ਭਰਪਾਈ ਲਈ ਪੂਰਵ ਪ੍ਰਵਾਨਗੀ ਦੀ ਲੋੜ ਹੁੰਦੀ ਹੈ।
- ਖਰਚੇ ਟੱਕਰ ਵਿੱਚ ਲੱਗੀਆਂ ਸੱਟਾਂ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ ਨਾ ਕਿ ਰੁਟੀਨ ਦੇ ਖਰਚ ਜੋ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਰ ਰਹੇ ਸੀ।
- ਤੁਸੀਂ ਦੇਖਭਾਲ ਦੇ ਖਰਚੇ ਦੀ ਵਾਪਸੀ ਲਈ ਸਿਰਫ ਤਾਂ ਹੀ ਯੋਗ ਹੋ, ਜੇ ਤੁਹਾਡਾ ਕੋਈ ਪਤੀ/ਪਤਨੀ ਨਹੀਂ ਹੈ ਜਾਂ ਜੇ ਤੁਹਾਡਾ ਪਤੀ/ਪਤਨੀ ਕੰਮ, ਪੜ੍ਹਾਈ, ਅਪਾਹਜਤਾ ਜਾਂ ਬੀਮਾਰੀ ਕਰਕੇ ਤੁਹਾਡੀਆਂ ਦੇਖਭਾਲ ਦੀਆਂ ਡਿਊਟੀਆਂ ਨਹੀਂ ਸੰਭਾਲ ਸਕਦਾ?

### ਦੇਖਭਾਲ ਖਰਚੇ ਦੀ ਵੱਧ ਤੋਂ ਵੱਧ ਰਕਮ

ਅਸੀਂ ਤੁਹਾਡੇ ਦੇਖਭਾਲ ਦੇ ਅਸਲ ਖਰਚਿਆਂ ਦੀ ਇੱਕ ਹਫ਼ਤੇ ਦੀ ਵੱਧ ਤੋਂ ਵੱਧ ਹੱਦ ਤੱਕ ਅਦਾਇਗੀ ਕਰਦੇ ਹਾਂ।

ਦੇਖਭਾਲ ਖਰਚਿਆਂ ਦੀ ਵੱਧ ਤੋਂ ਵੱਧ ਰਕਮ ਦਾ ਹਿਸਾਬ ਹੇਠਾਂ ਦਿੱਤੇ ਅਨੁਸਾਰ ਲਗਾਇਆ ਜਾਂਦਾ ਹੈ:

ਇਸਦੀ ਦੇਖਭਾਲ ਕਰਨੀ:	ਹਫ਼ਤਾਵਾਰੀ ਲਾਭ:
1 ਵਿਅਕਤੀ	\$173
2 ਵਿਅਕਤੀ	\$220
3 ਵਿਅਕਤੀ	\$269
4+ ਵਿਅਕਤੀ	\$315

### ਦੇਖਭਾਲ ਖਰਚੇ ਦੀ ਵਾਪਸੀ ਦੇ ਕਲੇਮਾਂ ਲਈ ਉਪਯੋਗੀ ਸੁਝਾਅ

ਜੇ ਸ਼ੱਕ ਹੈ, ਤਾਂ ਕੋਈ ਵੀ ਖਰਚਾ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਸੰਪਰਕ ਕਰੋ।

ਇਕ ਨਿਸ਼ਚਿਤ ਸੀਮਾ ਤੱਕ, ਸਿੱਧੀ ਤਰ੍ਹਾਂ ਬਿੱਲ ਨਾ ਕੀਤੇ ਗਏ ਖਰਚਿਆਂ ਦੇ ਕਿਸੇ ਵੀ ਕਲੇਮ ਲਈ ਤੁਹਾਨੂੰ 180 ਦਿਨਾਂ ਦੇ ਅੰਦਰ ਰਸੀਦਾਂ ਮੁਹੱਈਆ ਕਰਨ ਦੀ ਲੋੜ ਹੋਏਗੀ, ਪਰ ਕੁਝ ਖਰਚਿਆਂ ਲਈ ਤੁਹਾਨੂੰ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਕੋਲੋਂ ਪਹਿਲਾਂ ਮਨਜ਼ੂਰੀ ਲੈਣ ਦੀ ਲੋੜ ਹੋਏਗੀ।

ਤੁਸੀਂ ਆਪਣੀਆਂ ਰਸੀਦਾਂ ਔਨਲਾਈਨ [icbc.com/claimdetails](http://icbc.com/claimdetails) 'ਤੇ ਜਮਾਂ ਕਰ ਸਕਦੇ ਹੋ।

#### ਕਿਰਪਾ ਕਰਕੇ ਨੋਟ ਕਰੋ ਕਿ:

ਅਸੀਂ ਅਸਲ ਰਸੀਦਾਂ ਵਾਪਸ ਨਹੀਂ ਕਰ ਸਕਦੇ।

## ਭਾਗ 4: ਨਿੱਜੀ ਦੇਖਭਾਲ ਸਹਾਇਤਾ

### ਤੁਹਾਡੀ ਕਵਰੇਜ

ਨਿੱਜੀ ਦੇਖਭਾਲ ਸਹਾਇਤਾ ਤੁਹਾਡੀ ਦੇਖਭਾਲ ਕਰਨ ਲਈ ਕਿਸੇ ਨੂੰ ਰੱਖਣ ਦੇ ਖਰਚੇ ਨੂੰ ਕਵਰ ਕਰਦੀ ਹੈ ਜੇ ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਤੁਸੀਂ ਆਪਣੀ ਦੇਖਭਾਲ ਨਹੀਂ ਕਰ ਸਕਦੇ। ਕਵਰੇਜ ਦਾ ਪੱਧਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿੰਨੀ ਸਹਾਇਤਾ ਦੀ ਲੋੜ ਹੈ:

- ਗੈਰ-ਵਿਨਾਸ਼ਕਾਰੀ ਸੱਟਾਂ: \$5,974 ਪ੍ਰਤੀ ਮਹੀਨਾ ਤੱਕ
- ਵਿਨਾਸ਼ਕਾਰੀ ਸੱਟਾਂ ਜਿਨ੍ਹਾਂ ਲਈ 24 ਘੰਟੇ ਦੇਖਭਾਲ ਦੀ ਲੋੜ ਨਹੀਂ ਹੈ: \$7,144 ਪ੍ਰਤੀ ਮਹੀਨਾ ਤੱਕ
- ਵਿਨਾਸ਼ਕਾਰੀ ਸੱਟਾਂ ਜਿਨ੍ਹਾਂ ਲਈ 24 ਘੰਟੇ ਦੇਖਭਾਲ ਦੀ ਲੋੜ ਹੈ: \$11,872 ਪ੍ਰਤੀ ਮਹੀਨਾ ਤੱਕ

## ਮੁੱਖ ਨੁਕਤੇ

- ਜੇਕਰ ਤੁਸੀਂ ਆਪਣੀ ਦੇਖਭਾਲ ਨਹੀਂ ਕਰ ਸਕਦੇ ਜਾਂ ਰੋਜ਼ਾਨਾ ਦੇ ਜ਼ਰੂਰੀ ਕੰਮ ਨਹੀਂ ਕਰ ਸਕਦੇ ਤਾਂ ਇਨਹਾਂਸਡ ਐਕਸੀਡੈਂਟ ਲਾਭ ਤੁਹਾਨੂੰ ਨਿੱਜੀ ਦੇਖਭਾਲ ਸਹਾਇਤਾ ਲਈ ਇੱਕ ਮਹੀਨਾਵਾਰ ਸੀਮਾ ਤੱਕ ਦੀ ਭਰਪਾਈ ਕਰਨਗੇ। ਹੋਰ ਵੇਰਵਿਆਂ ਲਈ ਦੇਖੋ, **ਰੋਜ਼ਮਰਾ ਦੇ ਜੀਵਨ ਦੀਆਂ ਕਿਰਿਆਵਾਂ ਵਿੱਚ ਸਹਾਇਤਾ ਲਈ ਤੁਹਾਡੀ ਲੋੜ ਦਾ ਮੁਲਾਂਕਣ ਕਰਨਾ** ਪ.33.
- ਇਹ ਕਵਰੇਜ ਸਿਰਫ ਨਿੱਜੀ ਲੋੜਾਂ ਅਤੇ ਰੋਜ਼ਮਰਾ ਦੇ ਕਾਰਜਾਂ ਲਈ ਉਪਲਬਧ ਹੈ ਅਤੇ ਤੁਹਾਡੀ ਉਮਰ 'ਤੇ ਆਧਾਰਿਤ ਹੈ:
  - ਜੇ ਤੁਹਾਡੀ ਉਮਰ 16 ਸਾਲ ਤੋਂ ਵੱਧ ਹੈ, ਤਾਂ ਇਹ ਟੱਕਰ ਤੋਂ ਪਹਿਲਾਂ ਦੀਆਂ ਜ਼ਰੂਰੀ ਲੋੜਾਂ ਅਤੇ ਕੰਮ ਜਾਂ ਉਨ੍ਹਾਂ ਕੰਮਾਂ ਅਤੇ ਲੋੜਾਂ ਨੂੰ ਕਵਰ ਕਰਦੀ ਹੈ ਜੋ ਟੱਕਰ ਦੇ ਨਤੀਜੇ ਵਜੋਂ ਜ਼ਰੂਰੀ ਬਣ ਗਏ ਹਨ
  - ਜੇ ਤੁਹਾਡੀ ਉਮਰ 16 ਸਾਲ ਤੋਂ ਘੱਟ ਹੈ, ਤਾਂ ਇਹ ਤੁਹਾਡੇ ਪਹਿਲੇ ਮੁਲਾਂਕਣ ਦੇ ਆਧਾਰ 'ਤੇ ਟੱਕਰ ਹੋਣ ਤੋਂ ਪਹਿਲਾਂ ਦੀਆਂ ਲੋੜਾਂ ਅਤੇ ਕੰਮਾਂ ਨੂੰ ਕਵਰ ਕਰਦੀ ਹੈ। ਤੁਹਾਡੀ ਉਮਰ ਵਧਣ ਨਾਲ ਹੋਰ ਲੋੜਾਂ ਅਤੇ ਕਾਰਜ ਜ਼ਰੂਰੀ ਬਣ ਸਕਦੇ ਹਨ
- ਨਿੱਜੀ ਦੇਖਭਾਲ ਸਹਾਇਤਾ ਲਈ ਯੋਗ ਹੋਣ ਲਈ ਰੋਜ਼ਾਨਾ ਜੀਵਨ ਦੇ ਕੰਮਾਂ ਵਿੱਚ ਸਹਾਇਤਾ ਲਈ ਤੁਹਾਡੀਆਂ ਮੁਲਾਂਕਣ ਕੀਤੀਆਂ ਲੋੜਾਂ ਨੂੰ ਘੱਟੋ-ਘੱਟ ਪੱਧਰ 'ਤੇ ਪਹੁੰਚਣਾ ਲਾਜ਼ਮੀ ਹੈ। ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਡੀਆਂ ਲੋੜਾਂ ਦਾ ਮੁਲਾਂਕਣ ਕਰਨ ਦਾ ਪ੍ਰਬੰਧ ਕਰੇਗਾ।
- ਤੁਹਾਡੀ ਕਵਰੇਜ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਹਾਨੂੰ ਕਿੰਨੀ ਸਹਾਇਤਾ ਦੀ ਲੋੜ ਹੈ ਅਤੇ ਲੋੜੀਂਦੀ ਸਹਾਇਤਾ ਦੇ ਪੱਧਰ ਦੁਆਰਾ ਨਿਰਧਾਰਤ ਕੀਤੀ ਗਈ ਵੱਧ ਤੋਂ ਵੱਧ ਰਕਮ ਤੱਕ ਸੀਮਿਤ ਹੈ।
- ਤੁਸੀਂ ਕਿਸੇ ਨੂੰ ਵੀ ਆਪਣੀ ਸਹਾਇਤਾ ਕਰਨ ਲਈ ਨੌਕਰੀ 'ਤੇ ਰੱਖ ਸਕਦੇ ਹੋ। ਖਰਚਿਆਂ ਦੀ ਵਾਪਸੀ-ਅਦਾਇਗੀ ਲਈ ਪਹਿਲਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਤੁਹਾਨੂੰ ਉਸ ਸਰਵਿਸ ਅਤੇ ਸਰਵਿਸ ਦੇਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੀ ਰਸੀਦ ਦੀ ਪੜ੍ਹਨਯੋਗ ਕਾਪੀ ਪ੍ਰਦਾਨ ਕਰਨੀ ਪਵੇਗੀ। ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਸਰਵਿਸ ਪ੍ਰਦਾਨ ਕਰਨ ਵਾਲੇ ਨੂੰ ਸਿੱਧਾ ਭੁਗਤਾਨ ਕਰਾਂਗੇ।
- ਜਿਵੇਂ-ਜਿਵੇਂ ਤੁਸੀਂ ਠੀਕ ਹੁੰਦੇ ਹੋ, ਆਪਣੀ ਅਤੇ ਆਪਣੀਆਂ ਰੋਜ਼ਾਨਾ ਲੋੜਾਂ ਦੀ ਦੇਖਭਾਲ ਕਰਨ ਦੀ ਤੁਹਾਡੀ ਯੋਗਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਅਸੀਂ ਨਿਯਮਿਤ ਵਕਫਿਆਂ 'ਤੇ ਨਿੱਜੀ ਦੇਖਭਾਲ ਸਹਾਇਤਾ ਲੋੜਾਂ ਦਾ ਮੁੜ-ਮੁਲਾਂਕਣ ਕਰਨ ਲਈ ਤੁਹਾਡੇ ਅਤੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਮਿਲ ਕੇ ਕੰਮ ਕਰਾਂਗੇ।

### ਤੁਹਾਡੀ ਸਹਾਇਤਾ ਕੌਣ ਕਰ ਸਕਦਾ ਹੈ

ਤੁਸੀਂ ਕਿਸੇ ਨੂੰ ਵੀ ਆਪਣੀ ਨਿੱਜੀ ਦੇਖਭਾਲ ਅਤੇ ਰੋਜ਼ਮਰਾ ਦੀਆਂ ਲੋੜਾਂ ਵਿੱਚ ਆਪਣੀ ਸਹਾਇਤਾ ਲਈ ਰੱਖ ਸਕਦੇ ਹੋ। ਤੁਸੀਂ ਆਪਣੀ ਸਹਾਇਤਾ ਲਈ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਗੁਆਂਢੀਆਂ ਨੂੰ ਭੁਗਤਾਨ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਪੇਸ਼ਾਵਰ ਨੂੰ ਨੌਕਰੀ 'ਤੇ ਰੱਖ ਸਕਦੇ ਹੋ।

ਫਿਰ ਵੀ ਸਾਨੂੰ ਇਹ ਯਕੀਨੀ ਬਣਾਉਣ ਲਈ ਤੁਹਾਡੇ ਕਲੇਮਾਂ ਦੀ ਸਮੀਖਿਆ ਕਰਨ ਦੀ ਲੋੜ ਹੋਏਗੀ ਕਿ ਤੁਹਾਡੇ ਖਰਚ ਵਾਜਬ ਹਨ, ਸਰਵਿਸ ਕਰਨ ਲਈ ਲੋੜੀਂਦਾ ਸਮਾਂ ਵਾਸਤਵਿਕ ਹੈ ਅਤੇ ਸਰਵਿਸ ਲਈ ਅਦਾ ਕੀਤੀ ਰਕਮ ਉਸੇ ਤਰ੍ਹਾਂ ਦੀਆਂ ਸੇਵਾਵਾਂ ਲਈ ਆਮ ਸੀਮਾ ਦੇ ਅੰਦਰ ਹੈ।

#### ਕਿਰਪਾ ਕਰਕੇ ਨੋਟ ਕਰੋ ਕਿ:

ਭਾਵੇਂ ICBC ਸੰਭਾਵਿਤ ਸੇਵਾ ਪ੍ਰਦਾਨ ਕਰਨ ਵਾਲਿਆਂ ਦਾ ਸੁਝਾਅ ਦੇ ਸਕਦੀ ਹੈ, ਤੁਸੀਂ ਆਪ ਉਸ ਵਿਅਕਤੀ ਜਾਂ ਕੰਪਨੀ ਨੂੰ ਨੌਕਰੀ ਦੇਣ ਦੀ ਚੋਣ ਕਰਨ ਲਈ ਜ਼ਿੰਮੇਵਾਰ ਹੋ, ਜੋ ਤੁਹਾਡੀ ਸਹਾਇਤਾ ਕਰਦਾ ਹੈ ਅਤੇ ICBC ਉਨ੍ਹਾਂ ਦੇ ਕੰਮ ਲਈ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ।

### ਰੋਜ਼ਮਰਾ ਦੇ ਜੀਵਨ ਦੀਆਂ ਕਿਰਿਆਵਾਂ ਵਿੱਚ ਸਹਾਇਤਾ ਲਈ ਤੁਹਾਡੀ ਲੋੜ ਦਾ ਮੁਲਾਂਕਣ ਕਰਨਾ

ਤੁਹਾਡੀ ਨਿੱਜੀ ਦੇਖਭਾਲ ਦੀ ਕਵਰੇਜ ਦਾ ਪੱਧਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਟੱਕਰ ਹੋਣ ਨਾਲ ਤੁਹਾਡੀਆਂ ਸੱਟਾਂ ਨੇ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ।

ਨਿੱਜੀ ਦੇਖਭਾਲ ਸਹਾਇਤਾ ਲਈ ਯੋਗਤਾ ਪੂਰੀ ਕਰਨ ਲਈ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਗਤੀਵਿਧੀਆਂ ਕਰਨ ਦੀ ਤੁਹਾਡੀ ਯੋਗਤਾ ਦੇ ਮੁਲਾਂਕਣ ਦਾ ਪ੍ਰਬੰਧ ਕਰੇਗਾ, ਜਿਸ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:

#### ਆਪਣਾ ਖੁਦ ਦਾ ਧਿਆਨ ਰੱਖਣਾ:

- ਮੰਜੇ 'ਤੇ ਪੈਣਾ ਅਤੇ ਮੰਜੇ ਤੋਂ ਉੱਠਣਾ
- ਕੱਪੜੇ ਪਾਉਣੇ ਅਤੇ ਲਾਹੁਣੇ
- ਬ੍ਰੇਕਫਾਸਟ, ਲੰਚ ਅਤੇ ਡਿਨਰ ਬਣਾਉਣਾ
- ਖਾਣਾ
- ਪੋਣਾ
- ਟਾਇਲਟ ਦੀ ਵਰਤੋਂ ਕਰਨਾ

#### ਆਪਣੇ ਘਰ ਦੀ ਸੰਭਾਲ ਕਰਨਾ:

- ਹਾਊਸਕੀਪਿੰਗ ਜਿਵੇਂ ਪੋਣਾ, ਵੈਕਿਊਮ ਕਰਨਾ, ਡਸਟਿੰਗ ਅਤੇ ਸਫਾਈ ਕਰਨਾ
- ਕੱਪੜੇ ਪੋਣਾ
- ਨਿੱਜੀ ਵਿੱਤ ਦਾ ਪ੍ਰਬੰਧਨ ਕਰਨਾ

#### ਬਾਹਰ ਆਉਣਾ ਜਾਣਾ:

- ਪਬਲਿਕ ਜਾਂ ਨਿੱਜੀ ਆਵਾਜਾਈ ਦੀ ਵਰਤੋਂ ਕਰਨਾ
- ਭੋਜਨ, ਘਰੇਲੂ ਸਮਾਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਨਾ
- ਆਪਣੇ ਘਰ ਅਤੇ ਆਂਢ-ਗੁਆਂਢ ਵਿੱਚ ਸਹੂਲਤਾਂ ਦੀ ਵਰਤੋਂ ਕਰਨਾ, ਜਿਵੇਂ ਕਿ ਟੈਲੀਫੋਨ, ਟੈਲੀਵਿਜ਼ਨ ਅਤੇ ਸਥਾਨਕ ਲਾਇਬ੍ਰੇਰੀ

### ਨਿੱਜੀ ਦੇਖਭਾਲ ਸਹਾਇਤਾ ਦੇ ਕਲੇਮਾਂ ਲਈ ਉਪਯੋਗੀ ਸੁਝਾਅ

ਤੁਸੀਂ ਨਿੱਜੀ ਦੇਖਭਾਲ ਸਹਾਇਤਾ ਲਈ ਆਪਣੇ ਕਲੇਮ ਵਿੱਚ ਇਹ ਯਕੀਨੀ ਬਣਾ ਕੇ ਸਾਡੀ ਮਦਦ ਕਰ ਸਕਦੇ ਹੋ ਕਿ ਤੁਹਾਡੇ ਦੁਆਰਾ ਭੇਜੇ ਗਏ ਸਾਰੇ ਦਸਤਾਵੇਜ਼ਾਂ ਅਤੇ ਰਸੀਦਾਂ ਦੀਆਂ ਕਾਪੀਆਂ ਪੂਰੀਆਂ ਹਨ, ਉਨ੍ਹਾਂ ਵਿੱਚ ਤੁਹਾਡੀਆਂ ਸੇਵਾਵਾਂ ਅਤੇ ਦੇਖਭਾਲ ਕਰਨ ਵਾਲੇ ਜਾਂ ਵਾਲਿਆਂ ਦੀ ਸਹੀ ਜਾਣਕਾਰੀ ਹੈ।

ਤੁਸੀਂ ਆਪਣੀਆਂ ਰਸੀਦਾਂ ਔਨਲਾਈਨ [icbc.com/claimdetails](https://icbc.com/claimdetails) 'ਤੇ ਜਮਾਂ ਕਰ ਸਕਦੇ ਹੋ।

#### ਕਿਰਪਾ ਕਰਕੇ ਨੋਟ ਕਰੋ ਕਿ:

ਜੇ ਜ਼ਰੂਰੀ ਹੋਏ ਤਾਂ ਅਸੀਂ ਤੁਹਾਡੀ ਸਹਾਇਤਾ ਕਰਨ ਵਾਲੇ ਵਿਅਕਤੀ ਜਾਂ ਕੰਪਨੀ ਨੂੰ ਸਿੱਧੇ ਤੌਰ 'ਤੇ ਵੀ ਭੁਗਤਾਨ ਕਰ ਸਕਦੇ ਹਾਂ, ਬਸ਼ਰਤ ਉਹ ਸਾਡੇ ਨਿੱਜੀ ਦੇਖਭਾਲ ਸਹਾਇਤਾ ਪ੍ਰੋਗਰਾਮ ਦੇ ਰੈਸਟਰ 'ਤੇ ਹਨ।

## ਭਾਗ 5:

# ਪੱਕੀ ਇਮਪੇਅਰਮੈਂਟ (ਸਰੀਰ ਦੇ ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਨੁਕਸਾਨ)

### ਤੁਹਾਡੀ ਕਵਰੇਜ

ਜੇ ਟੱਕਰ ਵਿੱਚ ਲੱਗੀਆਂ ਸੱਟਾਂ ਕਾਰਨ ਤੁਹਾਡੇ ਵਿੱਚ ਪੱਕੀ ਇਮਪੇਅਰਮੈਂਟ ਹੋ ਜਾਂਦੀ ਹੈ ਜਿਵੇਂ ਕਿ ਦਾਗ਼ ਜਾਂ ਸਰੀਰਕ ਵਿਗਾੜ (ਕਰੂਪਤਾ), ਤਾਂ ਤੁਹਾਨੂੰ ਇੱਕਮੁਸ਼ਤ ਰਕਮ ਮਿਲੇਗੀ।

ਭੁਗਤਾਨ ਯੋਗ ਰਕਮ ਦਾ ਹਿਸਾਬ ਉਸ ਪ੍ਰਤਿਸ਼ਠ ਦੇ ਤੌਰ 'ਤੇ ਕੀਤਾ ਜਾਂਦਾ ਹੈ ਜੋ ਤੁਹਾਡੀ ਇਮਪੇਅਰਮੈਂਟ (ਸਰੀਰ ਦੇ ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਹੋਏ ਪੱਕੇ ਨੁਕਸਾਨ) ਨਾਲ ਜੁੜਿਆ ਹੈ।

## ਮੁੱਖ ਨੁਕਤੇ

- ਤੁਹਾਡੇ ਸਰੀਰ ਦੇ ਕਿਸੇ ਹਿੱਸੇ ਜਾਂ ਸਰੀਰ ਦੀ ਕਾਰਜ ਕਰਨ ਦੀ ਸਮਰੱਥਾ ਨੂੰ ਹੋਏ ਪੱਕੇ ਨੁਕਸਾਨ ਨੂੰ ਇਮਪੇਅਰਮੈਂਟ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਮਪੇਅਰਮੈਂਟ (ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਹੋਏ ਨੁਕਸਾਨ) ਦੀਆਂ ਉਦਾਹਰਨਾਂ ਵਿੱਚ ਸਰੀਰ 'ਤੇ ਦਾਗ਼ ਪੈਣੇ, ਚੱਲਣ ਫਿਰਨ ਵਿੱਚ ਕਮੀ ਜਾਂ ਕਿਸੇ ਅੰਗ ਦਾ ਕੱਟਿਆ ਜਾਣਾ ਸ਼ਾਮਲ ਹਨ।
- ਇਮਪੇਅਰਮੈਂਟ (ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਹੋਏ ਨੁਕਸਾਨ) ਦੀ ਪ੍ਰਤਿਸ਼ਤਤਾ ਦਾ ਪੱਧਰ ਦਿਖਾਉਣ ਲਈ ਹਰ ਕਿਸਮ ਦੀ ਇਮਪੇਅਰਮੈਂਟ ਦੀ ਪ੍ਰਤਿਸ਼ਤਤਾ ਮੁਕੱਰਰ ਕੀਤੀ ਜਾਂਦੀ ਹੈ। ਸਭ ਤੋਂ ਗੰਭੀਰ ਅਤੇ ਸਭ ਤੋਂ ਵੱਧ ਅਯੋਗਤਾ ਪੈਦਾ ਕਰਨ ਵਾਲੀਆਂ ਇਮਪੇਅਰਮੈਂਟਾਂ ਨੂੰ ਸਭ ਤੋਂ ਵੱਧ ਪ੍ਰਤਿਸ਼ਤਤਾ ਦਿੱਤੀ ਜਾਂਦੀ ਹੈ।
- ਪੱਕੀ ਇਮਪੇਅਰਮੈਂਟ ਦੀ ਇੱਕਮੁਸ਼ਤ ਰਕਮ ਤੁਹਾਡੇ ਲੱਗੀ ਸੱਟ ਦੀ ਕਿਸਮ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ:
  - ਕੁਆਡਰਾਪਲੀਜੀਆ (ਸਰੀਰ ਦੇ ਗਰਦਨ ਤੋਂ ਹੇਠਲੇ ਸਾਰੇ ਹਿੱਸੇ ਦਾ ਅਧਰੰਗ), ਪੈਰਾਪਲੀਜੀਆ (ਸਰੀਰ ਦੇ ਧੜ ਤੋਂ ਹੇਠਲੇ ਹਿੱਸੇ ਦਾ ਅਧਰੰਗ), ਦਿਮਾਗ ਦੀ ਗੰਭੀਰ ਸੱਟ ਜਾਂ ਨਜ਼ਰ ਦੇ ਨੁਕਸਾਨ ਵਰਗੀ ਵਿਨਾਸ਼ਕਾਰੀ ਸੱਟ ਲਈ ਇਹ ਰਕਮ \$3,13,918 ਹੈ।
  - ਕਿਸੇ ਗੈਰ-ਵਿਨਾਸ਼ਕਾਰੀ ਸੱਟ ਲਈ ਘੱਟੋ-ਘੱਟ ਭੁਗਤਾਨ \$992 ਹੈ ਅਤੇ ਵੱਧ ਤੋਂ ਵੱਧ ਅਦਾਇਗੀ \$1,98,805 ਹੈ।
  - ਵਿਨਾਸ਼ਕਾਰੀ ਸੱਟਾਂ ਨੂੰ ਪਰਮਾਨੈਂਟ ਇਮਪੇਅਰਮੈਂਟ ਰੈਗੂਲੇਸ਼ਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਪਰਿਭਾਸ਼ਾ 'ਤੇ ਪੂਰੀ ਉਤਰਨ ਵਾਲੀ ਕਿਸੇ ਇਕ ਸੱਟ ਜਾਂ ਇਕ ਤੋਂ ਵੱਧ ਸੱਟਾਂ ਦੇ ਜੁੱਟ ਨੂੰ ਵੱਧ ਤੋਂ ਵੱਧ ਰਕਮ ਮਿਲੇਗੀ।
- ਟੱਕਰ ਦੇ ਨਤੀਜੇ ਵਜੋਂ ਪੈਦਾ ਹੋਈ ਇਮਪੇਅਰਮੈਂਟ (ਸਰੀਰ ਦੇ ਕਿਸੇ ਅੰਗ ਜਾਂ ਕਾਰਜ ਕਰਨ ਦੀ ਸਮਰੱਥਾ ਨੂੰ ਹੋਏ ਨੁਕਸਾਨ) ਦੀ ਕਿਸਮ ਅਤੇ ਦਰਜਾ (ਡਿਗਰੀ) ਨਿਰਧਾਰਤ ਕਰਨ ਲਈ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਨੂੰ ਸਿਹਤ ਸੰਭਾਲ ਦੇਣ ਵਾਲੇ ਤੋਂ ਜਾਣਕਾਰੀ ਦੀ ਮੰਗ ਕਰੇਗਾ। ਫਿਰ ਤੁਹਾਡੀ ਇਮਪੇਅਰਮੈਂਟ ਦਾ ਪ੍ਰਤਿਸ਼ਤ ਮੁੱਲ ਨਿਰਧਾਰਤ ਕੀਤਾ ਜਾਵੇਗਾ। ਇਹ ਪ੍ਰਤਿਸ਼ਤਤਾ ਟੱਕਰ ਦੇ ਸਮੇਂ ਭੁਗਤਾਨ ਯੋਗ ਵੱਧ ਤੋਂ ਵੱਧ ਰਕਮ ਦਾ ਤੁਹਾਡਾ ਹਿੱਸਾ ਹੈ। ਉਦਾਹਰਨ ਲਈ 50 ਪ੍ਰਤਿਸ਼ਤਤਾ ਦੀ ਇੱਕ ਇਮਪੇਅਰਮੈਂਟ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ ਰਕਮ ਦਾ ਅੱਧਾ ਹਿੱਸਾ ਮਿਲੇਗਾ: \$1,98,805 ਦਾ 50 ਪ੍ਰਤਿਸ਼ਤਤਾ। ਪੱਕੀ ਇਮਪੇਅਰਮੈਂਟ ਲਈ ਭੁਗਤਾਨ ਇਹਨਾਂ ਤੋਂ ਬਾਅਦ ਕੀਤਾ ਜਾਂਦਾ ਹੈ:
  - ਤੁਹਾਡਾ ਇਲਾਜ ਪੂਰਾ ਹੋ ਗਿਆ ਹੈ
  - ਸੱਟ ਜਿੰਨੀ ਠੀਕ ਹੋ ਸਕਦੀ ਸੀ, ਉਨੀ ਠੀਕ ਹੋ ਗਈ ਹੈ।
  - ਇਮਪੇਅਰਮੈਂਟ ਦੀ ਹੱਦ ਦਾ ਸਹੀ ਢੰਗ ਨਾਲ ਮੁਲਾਂਕਣ ਕੀਤਾ ਜਾ ਸਕਦਾ ਹੈ।
- ਤੁਹਾਡੇ ਲਾਭ ਦੇ ਭੁਗਤਾਨ ਦਾ ਸਮਾਂ ਤੁਹਾਡੀ ਸੱਟ ਅਤੇ ਰਿਕਵਰੀ ਸਮੇਂ 'ਤੇ ਨਿਰਭਰ ਕਰਦਾ ਹੈ। ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਤੁਹਾਡੀ ਖਾਸ ਸਥਿਤੀ ਬਾਰੇ ਤੁਹਾਨੂੰ ਸਲਾਹ ਦੇ ਸਕਦਾ ਹੈ।

### ਇੱਕ ਤੋਂ ਵੱਧ ਇਮਪੇਅਰਮੈਂਟਾਂ ਅਤੇ ਪਹਿਲਾਂ ਤੋਂ ਮੌਜੂਦ ਇਮਪੇਅਰਮੈਂਟਾਂ

ਜੇ ਤੁਸੀਂ ਟੱਕਰ ਵਿੱਚ ਲੱਗੀਆਂ ਸੱਟਾਂ ਦੇ ਨਤੀਜੇ ਵਜੋਂ ਇੱਕ ਤੋਂ ਵੱਧ ਇਮਪੇਅਰਮੈਂਟਾਂ ਦਾ ਸਾਹਮਣਾ ਕਰਦੇ ਹੋ ਤਾਂ ਅਸੀਂ ਤੁਹਾਡੇ ਲਾਭ ਦੀ ਮਾਤਰਾ ਨੂੰ ਸਥਾਪਿਤ ਕਰਨ ਲਈ ਵੱਖ-ਵੱਖ ਇਮਪੇਅਰਮੈਂਟਾਂ ਦੀ ਪ੍ਰਤਿਸ਼ਠਤਾ ਨੂੰ ਜੋੜ ਲਵਾਂਗੇ। ਫਿਰ ਵੀ ਤੁਹਾਡੀ ਸਥਿਤੀ ਦੇ ਮੁਤਾਬਿਕ ਇਹ ਬਸ ਪ੍ਰਤਿਸ਼ਠਤਾ ਦਾ ਜੋੜ ਕਰਨ ਨਾਲੋਂ ਵਧੇਰੇ ਗੁੰਝਲਦਾਰ ਹੋ ਸਕਦਾ ਹੈ।

ਜੇ ਟੱਕਰ ਹੋਣ ਤੋਂ ਪਹਿਲਾਂ ਤੁਹਾਨੂੰ ਕੋਈ ਇਮਪੇਅਰਮੈਂਟ ਸੀ ਤਾਂ ਟੱਕਰ ਨਾਲ ਸੰਬੰਧਿਤ ਇਮਪੇਅਰਮੈਂਟ ਨਾਲ ਤੁਹਾਡੇ ਲਈ ਜ਼ਿਆਦਾ ਗੰਭੀਰ ਨਤੀਜੇ ਹੋ ਸਕਦੇ ਹਨ। ਤੁਹਾਡੀ ਪਹਿਲਾਂ ਤੋਂ ਮੌਜੂਦ ਸਥਿਤੀ ਦੇ ਆਧਾਰ 'ਤੇ ਜਦੋਂ ਅਸੀਂ ਤੁਹਾਡੀ ਪੱਕੀ ਇਮਪੇਅਰਮੈਂਟ ਦੇ ਭੁਗਤਾਨ ਦਾ ਹਿਸਾਬ ਲਾਵਾਂਗੇ, ਤਾਂ ਅਸੀਂ ਇਸ 'ਤੇ ਵਿਚਾਰ ਕਰਾਂਗੇ।

ਜੇ ਤੁਹਾਡੇ ਸਰੀਰ ਦੇ ਸਮਰੂਪੀ (ਸਿਮੀਟਰੀਕਲ) ਅੰਗਾਂ ਵਿੱਚੋਂ ਕੋਈ ਦੋ ਸਮਰੂਪੀ ਅੰਗ ਇਮਪੇਅਰਮੈਂਟ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਤੁਸੀਂ ਇੱਕ ਇਨਹਾਂਸਮੈਂਟ ਹਿੱਸੇ ਦੇ ਯੋਗ ਹੋ ਸਕਦੇ ਹੋ।

#### ਕਿਰਪਾ ਕਰਕੇ ਨੋਟ ਕਰੋ ਕਿ:

ਪਹਿਲਾਂ ਤੋਂ ਮੌਜੂਦ ਹਾਲਾਤਾਂ ਵਿੱਚ ਅਜਿਹਾ ਕੁਝ ਸ਼ਾਮਲ ਨਹੀਂ ਹੁੰਦਾ ਜੋ:

- ਕਿਸੇ ਅੰਦਰੂਨੀ ਅੰਗ ਨੂੰ ਪ੍ਰਭਾਵਿਤ ਕਰਦਾ ਹੈ
- ਨਜ਼ਰ, ਸੰਤੁਲਨ ਜਾਂ ਸੁਣਨ ਨੂੰ ਕੰਟ੍ਰੋਲ ਕਰਨ ਵਾਲੇ ਕਿਸੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ
- ਦੰਦਾਂ ਨੂੰ ਪ੍ਰਭਾਵਿਤ ਕਰਦਾ ਹੈ
- ਸੈਂਟਰਲ ਨਰਵਸ ਸਿਸਟਮ (ਨਸ ਪ੍ਰਬੰਧ) ਨੂੰ ਸੱਟ ਲੱਗਣ ਦੇ ਨਤੀਜੇ ਵਜੋਂ ਹੈ

### ਆਪਣੀ ਪੱਕੀ ਇਮਪੇਅਰਮੈਂਟ ਲਈ ਭੁਗਤਾਨ ਪ੍ਰਾਪਤ ਕਰਨਾ

ਜ਼ਿਆਦਾਤਰ ਮਾਮਲਿਆਂ ਵਿੱਚ, ਸਾਨੂੰ ਤੁਹਾਡੀਆਂ ਸੱਟਾਂ ਦੇ ਠੀਕ ਹੋਣ ਤੱਕ ਇੰਤਜ਼ਾਰ ਕਰਨ ਦੀ ਲੋੜ ਹੋਏਗੀ, ਤਾਂ ਜੋ ਤੁਹਾਡਾ ਸਿਹਤ ਦੇਖਭਾਲ ਕਰਨ ਵਾਲਾ ਪੱਕੀ ਇਮਪੇਅਰਮੈਂਟ ਦੀ ਹੱਦ ਦਾ ਪਤਾ ਲਗਾ ਸਕੇ। ਤੁਹਾਡੀ ਸੱਟ 'ਤੇ ਨਿਰਭਰ ਕਰਦਿਆਂ, ਇਮਪੇਅਰਮੈਂਟ ਦੀ ਪੂਰੀ ਹੱਦ ਅਤੇ ਉਸ ਦੇ ਨਤੀਜੇ ਵਜੋਂ ਤੁਹਾਡੀ ਪੱਕੀ ਇਮਪੇਅਰਮੈਂਟ ਦੇ ਭੁਗਤਾਨ ਦੀ ਰਕਮ ਸਥਾਪਤ ਕਰਨ ਵਿੱਚ ਇਕ ਸਾਲ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ।

### ਪੱਕੀ ਇਮਪੇਅਰਮੈਂਟ ਦੇ ਕਲੇਮਾਂ ਲਈ ਉਪਯੋਗੀ ਸੁਝਾਅ

ਜੇ ਤੁਹਾਡੀ ਡਾਕਟਰੀ ਜਾਣਕਾਰੀ ਇਹ ਪੁਸ਼ਟੀ ਕਰਦੀ ਹੈ ਕਿ ਟੱਕਰ ਵਿੱਚ ਲੱਗੀਆਂ ਸੱਟਾਂ ਦੇ ਨਤੀਜੇ ਵਜੋਂ ਤੁਹਾਨੂੰ ਪੱਕੀ ਇਮਪੇਅਰਮੈਂਟ ਹੈ, ਕਿਰਪਾ ਕਰਕੇ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਸੰਪਰਕ ਕਰੋ, ਜੋ ਤੁਹਾਨੂੰ ਦੱਸੇਗਾ ਕਿ ਤੁਹਾਡੇ ਕਲੇਮ 'ਤੇ ਕਾਰਵਾਈ ਕਰਨ ਲਈ ICBC ਨੂੰ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ।

ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਆਮ ਤੌਰ 'ਤੇ ਤੁਹਾਡੇ ਸਿਹਤ ਦੇਖਭਾਲ ਪ੍ਰਦਾਨ ਕਰਨ ਵਾਲੇ ਤੋਂ ਸਿੱਧੇ ਤੌਰ 'ਤੇ ਜਾਣਕਾਰੀ ਲਈ ਬੇਨਤੀ ਕਰੇਗਾ ਤਾਂ ਜੋ ਉਹ ਪੱਕੀ ਇਮਪੇਅਰਮੈਂਟ ਦੀ ਢੁਕਵੀਂ ਰਕਮ ਦਾ ਮੁਲਾਂਕਣ ਕਰ ਸਕੇ।

## ਭਾਗ 6: ਮੁੜ-ਵਸੇਬਾ

### ਤੁਹਾਡੀ ਕਵਰੇਜ

ਇਨਹਾਂਸਡ ਐਕਸੀਡੈਂਟ ਲਾਭ ਟੱਕਰ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਆਮ ਗਤੀਵਿਧੀਆਂ ਵਿੱਚ ਵਾਪਸ ਆਉਣ ਵਿੱਚ ਸਹਾਇਤਾ ਕਰਨ ਬਾਰੇ ਹਨ। ਪਰ ਜੇ ਤੁਹਾਡੀਆਂ ਸੱਟਾਂ ਬਹੁਤ ਗੰਭੀਰ ਹਨ, ਤਾਂ ਅਸੀਂ ਹੋਰ ਚੋਣਾਂ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ।

### ਮੁੱਖ ਨੁਕਤੇ

- ਹਰ ਕਿਸੇ ਦੀ ਸਥਿਤੀ ਵੱਖਰੀ ਹੁੰਦੀ ਹੈ। ਪਰ ਸਾਡਾ ਕੁੱਲ ਮਿਲਾ ਕੇ ਟੀਚਾ ਹੈ ਕਿ ਜਿੰਨਾ ਸੰਭਵ ਹੋ ਸਕੇ ਤੁਹਾਡੀ ਟੱਕਰ ਤੋਂ ਪਹਿਲਾਂ ਵਰਗੀਆਂ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਜਾਵੇ। ਤੁਹਾਡੀ ਰਿਕਵਰੀ ਅਤੇ ਆਰਥਿਕ ਤੰਗੀ ਨੂੰ ਪੂਰਾ ਕਰਨ ਵਿੱਚ ਸਹਾਇਤਾ ਲਈ ਅਸੀਂ ਇਲਾਜ ਦੇ ਖਰਚਿਆਂ ਅਤੇ ਕਈ ਤਰ੍ਹਾਂ ਦੇ ਆਰਥਿਕ ਨੁਕਸਾਨਾਂ ਦੀ ਭਰਪਾਈ ਪ੍ਰਦਾਨ ਕਰਦੇ ਹਾਂ। ਭਰਪਾਈ ਦੀ ਰਕਮ ਅਤੇ ਕਿਸਮ ਤੁਹਾਡੀ ਵਿਲੱਖਣ ਸਥਿਤੀ 'ਤੇ ਨਿਰਭਰ ਕਰੇਗੀ।
- ਮੁੜ-ਵਸੇਬਾ ਕਵਰੇਜ ਵਿੱਚ ਸ਼ਾਮਲ ਹਨ, ਜਿੱਥੇ ਢੁਕਵਾਂ ਹੋਵੇ:
  - ਟੱਕਰ ਹੋਣ ਤੋਂ ਪਹਿਲਾਂ ਜਿਹੜੀ ਨੌਕਰੀ ਤੁਹਾਡੇ ਕੋਲ ਸੀ, ਉਸ ਨੌਕਰੀ 'ਤੇ ਵਾਪਸ ਆਉਣ ਵਿੱਚ ਮਦਦ ਜਾਂ ਨਵੇਂ ਕੈਰੀਅਰ ਲਈ ਟ੍ਰੇਨਿੰਗ
  - ਤੁਹਾਡੇ ਘਰ ਜਾਂ ਵਾਹਨ (ਵਾਹਨਾਂ) ਵਿੱਚ ਕਿਸੇ ਵੀ ਤਰ੍ਹਾਂ ਦੀ ਲੋੜੀਂਦੀ ਤਬਦੀਲੀ
  - ICBC ਕੋਲ ਤੁਹਾਡੇ ਮੁੜ-ਵਸੇਬੇ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਜਾਂ ਸਲਾਹ ਦੇਣ ਯੋਗ ਕਿਸੇ ਵੀ ਚੀਜ਼ ਨੂੰ ਕਵਰ ਕਰਨ ਦਾ ਹੱਕ ਹੈ, ਬਸ਼ਰਤ ਇਸ 'ਤੇ ਕਿਸੇ ਨਿਯਮ ਦੁਆਰਾ ਰੋਕ ਨਾ ਲਾਈ ਗਈ ਹੋਵੇ
- ਤੁਹਾਡੀ ਡਾਕਟਰੀ ਅਤੇ ਮੁੜ-ਵਸੇਬਾ ਸਹਾਇਤਾ ਟੀਮ ਤੁਹਾਡੇ ਇਲਾਜ ਅਤੇ ਤੁਹਾਡੀ ਸਥਿਤੀ ਲਈ ਇੱਕ ਸਹੀ ਯੋਜਨਾ ਨਿਰਧਾਰਤ ਕਰਨ ਵਿੱਚ ਵੀ ਸਹਾਇਤਾ ਕਰੇਗੀ।

### ਤੁਹਾਡੀ ਰਿਕਵਰੀ ਯੋਜਨਾ

ਜੇ ਤੁਹਾਨੂੰ ਟੱਕਰ ਵਿੱਚ ਸੱਟਾਂ ਲੱਗੀਆਂ ਹਨ, ਤਾਂ ਅਸੀਂ ਤੁਹਾਡੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ, ਜਿਵੇਂ ਉਹ ਟੱਕਰ ਤੋਂ ਪਹਿਲਾਂ ਸੀ।

ਇਸ ਸਭ ਦੀ ਕੁੰਜੀ ਤੁਹਾਡੀ ਰਿਕਵਰੀ ਯੋਜਨਾ ਹੈ। ਤੁਹਾਡੇ ਪਰਿਵਾਰਕ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਿਹਤ-ਸੰਭਾਲ ਟੀਮ ਤੁਹਾਡੇ ਇਲਾਜ ਲਈ ਵਾਸਤਵਿਕ ਯੋਜਨਾ ਨਿਰਧਾਰਤ ਕਰਨ ਲਈ ਤੁਹਾਡੇ ਨਾਲ ਕੰਮ ਕਰਨਗੇ। ਇਸ ਵਿੱਚ ਤੁਹਾਡੇ ਇਲਾਜ ਲਈ ਟੀਚੇ ਅਤੇ ਉਮੀਦ ਕੀਤਾ ਜਾਂਦਾ ਸਮਾਂ ਨਿਯਤ ਕੀਤਾ ਜਾਵੇਗਾ। ਇਸ ਵਿੱਚ ਯੋਜਨਾ ਦੇ ਮੁੜ ਮੁਲਾਂਕਣ ਲਈ ਮੀਲ ਪੱਥਰ ਅਤੇ ਸਮਾਂ ਸੂਚੀ ਵੀ ਸ਼ਾਮਲ ਹੋ ਸਕਦੀ ਹੈ।

ਰਿਕਵਰੀ ਯੋਜਨਾ ਤੁਹਾਡੀ ਅਤੇ ਤੁਹਾਡੀ ਸਥਿਤੀ ਲਈ ਨਿੱਜੀ ਹੁੰਦੀ ਹੈ। ਇਹ ਉਨ੍ਹਾਂ ਖਰਚਿਆਂ ਦੀ ਪਛਾਣ ਵੀ ਕਰ ਸਕਦੀ ਹੈ, ਜਿਹੜੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ। ਯੋਜਨਾ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਇਸ ਦਾ ਪਾਲਣ ਕਰਨ ਲਈ ਤੁਹਾਡੀਆਂ ਚੱਲ ਰਹੀਆਂ ਕੋਸ਼ਿਸ਼ਾਂ ਤੁਹਾਡੀ ਰਿਕਵਰੀ ਲਈ ਮਹੱਤਵਪੂਰਨ ਹੋਣਗੀਆਂ।

### ਮੈਂ ਕਿਸ ਕਿਸਮ ਦੀ ਰਿਕਵਰੀ ਸਹਾਇਤਾ ਦੀ ਉਮੀਦ ਕਰ ਸਕਦਾ/ਸਕਦੀ ਹਾਂ?

ਤੁਹਾਡੀ ਡਾਕਟਰੀ ਅਤੇ ਮੁੜ-ਵਸੇਬਾ ਟੀਮ ਦੀ ਬਣਤਰ ਟੱਕਰ ਵਿੱਚ ਤੁਹਾਨੂੰ ਲੱਗੀਆਂ ਸੱਟਾਂ ਅਤੇ ਤੁਹਾਨੂੰ ਮਿਲ ਰਹੇ ਇਲਾਜ 'ਤੇ ਨਿਰਭਰ ਕਰੇਗੀ।

**ਆਮ ਤੌਰ 'ਤੇ ਸਹਾਇਤਾ ਟੀਮ ਵਿੱਚ ਸ਼ਾਮਲ ਇਹ ਹੋ ਸਕਦੇ ਹਨ:**

- ਸਿਹਤ ਦੇਖਭਾਲ ਕਰਨ ਵਾਲੇ ਪ੍ਰੈਕਟੀਸ਼ਨਰ ਜੋ ਤੁਹਾਡੇ ਨਾਲ ਨੇੜਿਓਂ ਕੰਮ ਕਰ ਰਹੇ ਹਨ, ਜਿਵੇਂ ਕਿ ਤੁਹਾਡਾ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ, ਕਾਇਰੋਪ੍ਰੈਕਟਰ, ਫਿਜ਼ੀਓਥੈਰੇਪਿਸਟ, ਆਕਿਊਪੇਸ਼ਨਲ ਥੈਰੇਪਿਸਟ ਅਤੇ ਕਾਊਂਸਲਰ
- ਤੁਹਾਡਾ ICBC ਸਹਾਇਤਾ ਅਤੇ ਰਿਕਵਰੀ ਮਾਹਰ
- ICBC ਦੀ ਟੀਮ ਦੇ ਹੋਰ ਵਿਸ਼ੇਸ਼ ਮੈਂਬਰ
- ਤੁਹਾਡਾ ਪਰਿਵਾਰ ਅਤੇ ਮਿੱਤਰ
- ਅਤੇ ਸਭ ਤੋਂ ਮਹੱਤਵਪੂਰਨ — ਤੁਸੀਂ ਖੁਦ!

ਤੁਸੀਂ ਆਪਣੀ ਸਹਾਇਤਾ ਟੀਮ ਵਿੱਚ ਸਭ ਤੋਂ ਮਹੱਤਵਪੂਰਨ ਵਿਅਕਤੀ ਹੋ। ਤੁਹਾਡੀ ਰਿਕਵਰੀ ਪ੍ਰਤੀ ਵਚਨਬੱਧਤਾ ਇਕ ਸਫਲ ਰਿਕਵਰੀ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ।

### ਕੀ ਮੈਨੂੰ ਕੰਮ 'ਤੇ ਵਾਪਸ ਜਾਣ ਵਿੱਚ ਸਹਾਇਤਾ ਮਿਲ ਸਕਦੀ ਹੈ?

ਜੇ ਤੁਹਾਨੂੰ ਕਿਸੇ ਟੱਕਰ ਵਿੱਚ ਸੱਟਾਂ ਲੱਗੀਆਂ ਹਨ ਤਾਂ ਆਪਣੀ ਸਿਹਤ ਨੂੰ ਬਿਹਤਰ ਕਰਨ ਦੇ ਨਾਲ-ਨਾਲ, ਤੁਸੀਂ ਆਪਣੇ ਕੈਰੀਅਰ ਨੂੰ ਵਾਪਸ ਉਸ ਜਗ੍ਹਾ ਲਿਜਾਣਾ ਚਾਹੋਗੇ ਜਿੱਥੇ ਉਹ ਪਹਿਲਾਂ ਸੀ।

ਭਾਵੇਂ ਤੁਸੀਂ ਸ਼ਾਇਦ ਉਸ ਨੌਕਰੀ 'ਤੇ ਵਾਪਸ ਜਾਣਾ ਚਾਹੁੰਦੇ ਹੋਵੋ ਜੋ ਤੁਸੀਂ ਟੱਕਰ ਹੋਣ ਤੋਂ ਪਹਿਲਾਂ ਕਰਦੇ ਸੀ, ਪਰ ਹੋ ਸਕਦਾ ਹੈ ਇਹ ਹਮੇਸ਼ਾਂ ਸੰਭਵ ਨਾ ਹੋਵੇ। ਪਰ ਇਨਹਾਂਸਡ ਐਕਸੀਡੈਂਟ ਲਾਭ ਵਿਕਲਪਕ ਰੁਜ਼ਗਾਰ ਦੀਆਂ ਚੋਣਾਂ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦੇ ਹਨ, ਅਤੇ ਜੇ ਜ਼ਰੂਰੀ ਹੋਏ ਤਾਂ ਤੁਹਾਨੂੰ ਰੈਜ਼ੂਮੇ, ਟ੍ਰੇਨਿੰਗ ਜਾਂ ਕਿੱਤਾਮੁਖੀ ਮੁੜ-ਵਸੇਬੇ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਦੇ ਸਕਦੇ ਹਨ।

### ਤੁਹਾਡੇ ਘਰ ਵਿੱਚ ਪਰਿਵਰਤਨ

ਕਿਸੇ ਗੰਭੀਰ ਅਪਾਹਜ਼ਤਾ ਕਰਕੇ ਲੋੜ ਪੈਣ 'ਤੇ, ਸੱਟਾਂ ਅਤੇ ਉਨ੍ਹਾਂ ਦੇ ਸਥਾਈਪਣ 'ਤੇ ਨਿਰਭਰ ਕਰਦੇ ਹੋਏ, ਇਨਹਾਂਸਡ ਐਕਸੀਡੈਂਟ ਲਾਭ ਤੁਹਾਡੇ ਘਰ ਲਈ ਕੁਝ ਤਬਦੀਲੀਆਂ ਦੀ ਕੀਮਤ ਅਦਾ ਕਰਨਗੇ ਤਾਂ ਜੋ ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਸੁਤੰਤਰ ਤਰੀਕੇ ਨਾਲ ਪੂਰਾ ਕਰ ਸਕੋ। ਇਸ ਵਿੱਚ ਸ਼ਾਇਦ ਵਿਸ਼ੇਸ਼ ਬਾਥਰੂਮ ਫਿਕਸਚਰ ਜਾਂ ਵਧੇਰੇ ਆਸਾਨੀ ਨਾਲ ਪਹੁੰਚਯੋਗ ਰਸੋਈ ਕਾਊਂਟਰ ਸਥਾਪਿਤ ਕਰਨਾ ਸ਼ਾਮਲ ਹੋ ਸਕਦਾ ਹੈ ਅਤੇ ਜੇ ਤੁਹਾਡਾ ਮੌਜੂਦਾ ਘਰ ਤੁਹਾਡੀਆਂ ਲੋੜਾਂ ਲਈ ਢੁਕਵਾਂ ਨਾ ਰਹੇ ਤਾਂ ਸਥਾਨ ਤਬਦੀਲੀ ਦੀ ਲਾਗਤ ਵਿੱਚ ਸਹਾਇਤਾ ਮਿਲ ਸਕਦੀ ਹੈ।

### ਤੁਹਾਡੇ ਵਾਹਨ ਵਿੱਚ ਪਰਿਵਰਤਨ

ਜੇ ਟੱਕਰ ਦੌਰਾਨ ਤੁਹਾਨੂੰ ਲੱਗੀਆਂ ਸੱਟਾਂ ਪੱਕੀਆਂ ਹਨ ਤਾਂ ਕੁਝ ਮਾਮਲਿਆਂ ਵਿੱਚ ਇਨਹਾਂਸਡ ਐਕਸੀਡੈਂਟ ਲਾਭ ਤੁਹਾਡੇ ਇੱਕ ਜਾਂ ਵਧੇਰੇ ਵਾਹਨਾਂ ਨੂੰ ਅਨੁਕੂਲ ਬਣਾਉਣ ਦੀ ਕੀਮਤ ਨੂੰ ਪੂਰਾ ਕਰ ਸਕਦੇ ਹਨ ਤਾਂ ਜੋ ਤੁਸੀਂ ਵਾਹਨ ਚਲਾਉਣਾ ਜਾਰੀ ਰੱਖ ਸਕੋ।

ਅਤੇ ਜੇ ਤੁਸੀਂ ਵਾਹਨ ਚਲਾਉਣ ਦੇ ਯੋਗ ਨਾ ਹੋਵੋ, ਤਾਂ ਇਨਹਾਂਸਡ ਐਕਸੀਡੈਂਟ ਲਾਭ ਤੁਹਾਡੇ ਜਾਂ ਤੁਹਾਡੇ ਨਜ਼ਦੀਕੀ ਪਰਿਵਾਰ ਦੀ ਮਾਲਕੀ ਵਾਲੇ ਵਾਹਨਾਂ ਵਿੱਚ ਪਰਿਵਰਤਨ ਨੂੰ ਵੀ ਸ਼ਾਮਲ ਕਰ ਸਕਦੇ ਹਨ ਤਾਂ ਜੋ ਤੁਸੀਂ ਯਾਤਰੀ ਵਜੋਂ ਯਾਤਰਾ ਕਰ ਸਕੋ।

## ਭਾਗ 7: ਵਿਨਾਸ਼ਕਾਰੀ ਸੱਟਾਂ

### ਤੁਹਾਡੀ ਕਵਰੇਜ

ਇਨਹਾਂਸਡ ਐਕਸੀਡੈਂਟ ਲਾਭ ਇਹ ਨਿਸ਼ਚਿਤ ਕਰਦੇ ਹਨ ਕਿ ਸਭ ਤੋਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਗਾਹਕਾਂ ਨੂੰ, ਜਿੰਨੀ ਦੇਰ ਤੱਕ ਉਨ੍ਹਾਂ ਨੂੰ ਲੋੜ ਹੋਵੇ, ਦੇਖਭਾਲ ਅਤੇ ਸਹਾਇਤਾ ਮਿਲਦੀ ਰਹੇ। ਜੇ ਤੁਹਾਡੀ ਸੱਟ ਨੇ ਤੁਹਾਡਾ ਜੀਵਨ ਬਦਲ ਦਿੱਤਾ ਹੈ ਤਾਂ ਇਨਹਾਂਸਡ ਕੇਅਰ ਤੁਹਾਡੀ ਦੇਖਭਾਲ ਅਤੇ ਰਿਕਵਰੀ ਲਾਭ ਦੇ ਇਲਾਵਾ ਵਧੇਰੇ ਮਦਦ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਸਹਾਇਤਾ ਕਰਦੀ ਹੈ।

### ਮੁੱਖ ਨੁਕਤੇ

- ਇਨਹਾਂਸਡ ਐਕਸੀਡੈਂਟ ਲਾਭ, ਡਾਕਟਰੀ ਦੇਖਭਾਲ, ਰਿਕਵਰੀ ਅਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ) ਲਾਭਾਂ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰਦੇ ਹਨ ਜਿੰਨਾ ਚਿਰ ਉਨ੍ਹਾਂ ਦੀ ਲੋੜ ਹੁੰਦੀ ਹੈ, ਇੱਥੋਂ ਤੱਕ ਕਿ ਤੁਹਾਡੇ ਪੂਰੇ ਜੀਵਨ ਕਾਲ ਦੌਰਾਨ।
- ਜੇ ਤੁਸੀਂ ਵਿਨਾਸ਼ਕਾਰੀ ਰੂਪ ਵਿੱਚ ਜ਼ਖ਼ਮੀ ਹੋ, ਤਾਂ ਪੱਕੇ ਤੌਰ 'ਤੇ ਇਮਪੇਅਰਮੈਂਟ ਲਈ \$3,13,918 ਦੇ ਇੱਕਮੁਸ਼ਤ ਲਾਭ ਦੇ ਯੋਗ ਹੋ।
- ਤੁਹਾਡੇ ਨਿੱਜੀ ਦੇਖਭਾਲ ਸਹਾਇਤਾ ਲਾਭ ਹੇਠ ਲਿਖੀਆਂ ਰਕਮਾਂ ਲਈ ਤੁਹਾਨੂੰ ਕਵਰ ਕਰਦੇ ਹਨ:
  - ਪ੍ਰਤੀ ਮਹੀਨਾ \$11,872 ਤੱਕ ਜੇ ਤੁਹਾਨੂੰ 24/7 ਨਿਗਰਾਨੀ ਦੀ ਲੋੜ ਹੈ
  - ਪ੍ਰਤੀ ਮਹੀਨਾ \$7,144 ਤੱਕ ਜੇ ਤੁਹਾਨੂੰ 24/7 ਨਿਗਰਾਨੀ ਦੀ ਲੋੜ ਨਹੀਂ ਹੈ
- ਮਨੋਰੰਜਨ ਜਾਂ ਵਿਹਲ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਅਤੇ ਯਾਤਰਾ, ਰਿਹਾਇਸ਼ ਜਾਂ ਹੋਰ ਵਿਸ਼ੇਸ਼ ਸਥਿਤੀਆਂ ਲਈ ਅਸਾਧਾਰਨ ਖਰਚਿਆਂ ਨੂੰ ਕਵਰ ਕਰਨ ਲਈ ਹੋਰ ਲਾਭ ਉਪਲਬਧ ਹਨ।

ਜੇ ਤੁਸੀਂ ਟੱਕਰ ਦੇ ਨਤੀਜੇ ਵਜੋਂ ਕੁਆਡਰਾਪਲੀਜੀਆ (ਸਰੀਰ ਦੇ ਗਰਦਨ ਤੋਂ ਹੇਠਲੇ ਸਾਰੇ ਹਿੱਸੇ ਦਾ ਅਧਰੰਗ), ਪੈਰਾਪਲੀਜੀਆ (ਸਰੀਰ ਦੇ ਧੜ ਤੋਂ ਹੇਠਲੇ ਹਿੱਸੇ ਦਾ ਅਧਰੰਗ), ਦਿਮਾਗ ਦੀ ਗੰਭੀਰ ਸੱਟ, ਜਾਂ ਨਜ਼ਰ ਜਾਂ ਅੰਗਾਂ ਦੇ ਨੁਕਸਾਨ ਵਰਗੀ ਕਿਸੇ ਵਿਨਾਸ਼ਕਾਰੀ ਬੀਮਾਰੀ ਦਾ ਸਾਹਮਣਾ ਕਰਦੇ ਹੋ, ਤਾਂ ਤੁਹਾਡੇ ਕੇਸ ਦਾ ਪ੍ਰਬੰਧਨ ICBC ਦੇ ਐਡਵਾਂਸਡ ਸਪੋਰਟ ਅਤੇ ਰਿਕਵਰੀ ਮਾਹਰਾਂ ਦੁਆਰਾ ਕੀਤਾ ਜਾਵੇਗਾ।

ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਮੁੱਖ ICBC ਸੰਪਰਕ ਹੋਣਗੇ ਅਤੇ ਤੁਹਾਡੇ ਲਈ ਉਪਲਬਧ ਇਲਾਜ, ਦੇਖਭਾਲ ਅਤੇ ਸਹਾਇਤਾ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੇ ਅਤੇ ਤੁਹਾਡੀ ਮੈਡੀਕਲ ਟੀਮ ਨਾਲ ਕੰਮ ਕਰਨਗੇ।

### ਯਾਤਰਾ ਅਤੇ ਰਿਹਾਇਸ਼

ਜੇ ਜ਼ਰੂਰੀ ਹੋਏ ਤਾਂ ਅਸੀਂ ਟੱਕਰ ਤੋਂ ਪਹਿਲਾਂ ਵਾਂਗ ਯਾਤਰਾ ਕਰਨ ਲਈ ਤੁਹਾਡੇ — ਅਤੇ ਜੇ ਲੋੜ ਹੋਵੇ ਤਾਂ ਤੁਹਾਡੇ ਸਾਥੀ ਜਾਂ ਸਹਾਇਕ — ਲਈ ਯਾਤਰਾ ਅਤੇ ਰਿਹਾਇਸ਼ ਦੇ ਖਰਚਿਆਂ ਲਈ ਭੁਗਤਾਨ ਕਰਨ ਵਿੱਚ ਸਹਾਇਤਾ ਕਰਾਂਗੇ।

### ਖਾਸ ਸਥਿਤੀਆਂ ਲਈ ਅਦਾਇਗੀਆਂ (ਵਧਾਏ ਗਏ ਲਾਭ)

ਖਾਸ ਸਥਿਤੀਆਂ ਵਿੱਚ, ਹੋਰ ਖਰਚਿਆਂ ਲਈ ICBC ਦੇ ਵਿਵੇਕ 'ਤੇ ਵਾਧੂ ਫੰਡ ਉਪਲਬਧ ਹੁੰਦੇ ਹਨ।

ਇਹ ICBC ਦੇ ਫੰਡ ਹਨ, ਜਿਨ੍ਹਾਂ ਲਈ ਤੁਸੀਂ ਉੱਝ ਯੋਗ ਨਹੀਂ ਹੋਵੋਗੇ, ਜਿਵੇਂ ਕਿ ਉਸ ਸਮੇਂ ਦੌਰਾਨ ਤੁਹਾਨੂੰ ਆਰਜ਼ੀ ਲਾਭ ਪ੍ਰਦਾਨ ਕਰਨਾ ਜਦੋਂ ਤੁਸੀਂ ਕਿਸੇ ਹੋਰ ਸਰਕਾਰੀ ਪ੍ਰੋਗਰਾਮ ਜਾਂ ਬੀਮਾ ਕਰਤਾ ਤੋਂ ਫੰਡਾਂ ਦੀ ਉਡੀਕ ਕਰਦੇ ਹੋ।

ICBC ਇਹ ਨਿਰਧਾਰਤ ਕਰ ਸਕਦੀ ਹੈ ਕਿ ਕਿਸੇ ਖਰਚੇ ਦੀ ਕੀਮਤ ਅਦਾ ਕਰਨ ਨਾਲ ਨਾ ਸਿਰਫ ਦੇਖਭਾਲ ਅਤੇ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਹੋਏਗਾ, ਬਲਕਿ ਭਵਿੱਖ ਦੇ ਦੇਖਭਾਲ ਦੇ ਪ੍ਰਬੰਧਨ ਵਿੱਚ ਲੰਬੇ ਸਮੇਂ ਲਈ ਸਕਾਰਾਤਮਕ ਲਾਭ ਅਤੇ ਕੁੱਲ ਵਿੱਤੀ ਬਚਤ ਵੀ ਹੋਵੇਗੀ।

## ਭਾਗ 8: ਵਿਵਾਦ ਅਤੇ ਪਾਬੰਦੀਆਂ

ਇਨਹਾਂਸਡ ਕੇਅਰ ਦੇ ਤਹਿਤ, ICBC ਨੂੰ ਕਾਨੂੰਨੀ ਤੌਰ 'ਤੇ, ਹਰ ਬ੍ਰਿਟਿਸ਼ ਕੋਲੰਬੀਆ ਵਾਸੀ ਦੀ ਉਨ੍ਹਾਂ ਦੇ ਕਲੇਮ ਲਈ ਸਲਾਹ ਅਤੇ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਵਿਅਕਤੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਹ ਸਾਰੇ ਲਾਭ ਪ੍ਰਾਪਤ ਕਰਦਾ ਹੈ, ਜਿਨ੍ਹਾਂ ਦੇ ਉਹ ਹੱਕਦਾਰ ਹੈ।

ਫਿਰ ਵੀ, ਕਈ ਮੌਕੇ ਆਉਂਦੇ ਹਨ, ਜਦੋਂ ਗਾਹਕ ਕਿਸੇ ਲਾਭ ਦੇ ਫੈਸਲੇ 'ਤੇ ਵਿਵਾਦ ਕਰਨਾ ਚਾਹੁੰਦੇ ਹਨ ਜਾਂ ਜਦੋਂ ਸਾਨੂੰ ਉਨ੍ਹਾਂ ਦੀ ਕਵਰੇਜ ਨੂੰ ਸੀਮਤ ਕਰਨ ਦੀ ਲੋੜ ਹੁੰਦੀ ਹੈ।

### ਵਿਵਾਦ

ਜੇ ਤੁਸੀਂ ਕਿਸੇ ਲਾਭ ਦੀ ਯੋਗਤਾ ਜਾਂ ਕਵਰੇਜ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਡੇ ਲਈ ਉਸ 'ਤੇ ਵਿਵਾਦ ਕਰਨ ਦੀਆਂ ਚੋਣਾਂ ਹਨ।

### ਆਪਣੇ ਕਲੇਮ ਦੇ ਨੁਮਾਇੰਦਿਆਂ ਨਾਲ ਗੱਲ ਕਰੋ

ਪਹਿਲਾ ਕਦਮ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨਾਲ ਗੱਲ ਕਰਨਾ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਦੋਵੇਂ ਧਿਆਨ ਵਿੱਚ ਰੱਖੋ ਗਏ ਸਾਰੇ ਕਾਰਕਾਂ ਨੂੰ ਸਮਝਦੇ ਹੋ ਅਤੇ ਇਹ ਤੁਹਾਡੇ ਲਈ ਕਿਸੇ ਵੀ ਅਣਡਿੱਠ ਕੀਤੀ ਗਈ ਚੀਜ਼ ਵੱਲ ਧਿਆਨ ਦਿਵਾਉਣ ਜਿਸ 'ਤੇ ਹੋ ਸਕਦਾ ਹੈ ਕਿ ਧਿਆਨ ਨਾ ਗਿਆ ਹੋਵੇ, ਅਤੇ ਲਾਭਾਂ ਤੋਂ ਇਨਕਾਰ ਕਰਨ ਦੇ ਕਾਰਨਾਂ ਬਾਰੇ ਸਵਾਲ ਪੁੱਛਣ ਦਾ ਮੌਕਾ ਹੈ।

ਜੇ ਤੁਸੀਂ ਹਾਲੇ ਵੀ ਸੰਤੁਸ਼ਟ ਨਹੀਂ ਹੋ, ਤਾਂ ਉਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਨ ਲਈ ਕਹੋ। ਮੈਨੇਜਰ ਹਾਲਾਤ ਦੀ ਸਮੀਖਿਆ ਕਰੇਗਾ ਅਤੇ ਤੁਹਾਡੇ ਮੁੱਦਿਆਂ ਨੂੰ ਤਵੱਜੋਂ ਦੇਵੇਗਾ।

### ਕਲੇਮ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਹੋ

ਜੇ ਤੁਹਾਡੇ ਸਹਾਇਤਾ ਅਤੇ ਰਿਕਵਰੀ ਮਾਹਰ ਅਤੇ ਉਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਨ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਇਸ ਨੂੰ ਕਲੇਮਜ਼ ਡਿਸੀਜ਼ਨ ਰਿਵਿਊ (CDR) (ਦਾਅਵਿਆਂ ਦੇ ਫੈਸਲੇ ਦੀ ਸਮੀਖਿਆ) ਕੋਲ ਭੇਜਣ ਲਈ ਕਹਿ ਸਕਦੇ ਹੋ। ਇਸ ਸਮੀਖਿਆ ਪ੍ਰਕਿਰਿਆ ਦੀ ਸਾਡੇ ਫੇਅਰ ਪ੍ਰੈਕਟਿਸਿਜ਼ ਆਫਿਸ (ਨਿਰਪੱਖ ਵਿਹਾਰ ਨਾਲ ਸੰਬੰਧਿਤ ਦਫਤਰ) ਵੱਲੋਂ ਨਿਗਰਾਨੀ ਕੀਤੀ ਜਾਂਦੀ ਹੈ, ਅਤੇ ਇਹ ਸਾਡੇ ਕਲੇਮਾਂ ਨੂੰ ਸੰਭਾਲਣ ਵਾਲੇ ਖੇਤਰ ਤੋਂ ਵੱਖਰਾ ਹੈ।

ਇੱਕ ਟੀਮ ਤੁਹਾਡੇ ਹਾਲਾਤਾਂ ਅਤੇ ਤੁਹਾਡੇ ਕਲੇਮ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਦੀ ਸਮੀਖਿਆ ਕਰੇਗੀ ਅਤੇ ਹੋਰ ਜਾਣਕਾਰੀ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੀ ਹੈ। ਉਹ ਸਮੀਖਿਆ ਦੇ ਪੂਰਾ ਹੁੰਦੇ ਹੀ, ਆਮ ਤੌਰ 'ਤੇ ਇਕ ਮਹੀਨੇ ਦੇ ਅੰਦਰ, ਤੁਹਾਨੂੰ ਸਮੀਖਿਆ ਦਾ ਨਤੀਜਾ ਲਿਖਤੀ ਰੂਪ ਵਿੱਚ ਭੇਜਣਗੇ।

ਨਿਰਪੱਖਤਾ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ [icbc.com](http://icbc.com) 'ਤੇ ਉਪਲਬਧ ਹੈ।

### ਵਿਵਾਦਾਂ ਲਈ ਹੋਰ ਚੋਣਾਂ

ਗਾਹਕਾਂ ਦੇ ਵਿਵਾਦਾਂ ਲਈ ICBC ਤੋਂ ਵੱਖਰੀਆਂ ਹੋਰ ਵੀ ਚੋਣਾਂ ਉਪਲਬਧ ਹਨ।

### ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ

ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ (CRT) ICBC ਤੋਂ ਸੁਤੰਤਰ ਫੈਸਲਾ ਲੈਣ ਵਾਲੀ ਸੰਸਥਾ ਹੈ। ਜੇ ਤੁਸੀਂ ਆਪਣੇ ਕਲੇਮ ਦੇ ਕਿਸੇ ਪਹਿਲੂ ਜਿਵੇਂ ਕਿ ਇਨਹਾਂਸਡ ਐਕਸੀਡੈਂਟ ਲਾਭ ਲਈ ਤੁਹਾਡੀ ਯੋਗਤਾ, ਨਾਲ ਸਹਿਮਤ ਨਹੀਂ ਹੋ ਤਾਂ ਤੁਸੀਂ ਝਗੜੇ ਦੇ ਹੱਲ ਲਈ CRT ਨੂੰ ਅਰਜ਼ੀ ਦੇ ਸਕਦੇ ਹੋ।

---

## ਇਨਹਾਂਸਡ ਐਕਸੀਡੈਂਟ ਲਾਭਾਂ ਬਾਰੇ ਤੁਹਾਡੀ ਗਾਈਡ

---

CRT ਪਬਲਿਕ ਨਿਆਂ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਸ ਦੇ ਮਾਹਰ ਟ੍ਰਿਬਿਊਨਲ ਮੈਂਬਰ ਸੁਤੰਤਰ ਅਤੇ ਨਿਰਪੱਖ ਹਨ। ਇਸ ਨੂੰ ਕਾਨੂੰਨ ਲਾਗੂ ਕਰਨ ਅਤੇ ਲਾਗੂ ਕਰਨ ਯੋਗ ਫੈਸਲੇ ਲੈਣ ਦੀ ਲੋੜ ਹੁੰਦੀ ਹੈ।

ਜੇ ਤੁਸੀਂ ਜਾਂ ICBC, CRT ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ B.C. ਸੁਪਰੀਮ ਕੋਰਟ ਨੂੰ ਫੈਸਲੇ ਦੀ ਨਿਆਇਕ ਸਮੀਖਿਆ ਕਰਨ ਲਈ ਕਹਿ ਸਕਦੇ ਹੋ। CRT ਬਾਰੇ ਹੋਰ ਜਾਣਕਾਰੀ [civilresolutionbc.ca](http://civilresolutionbc.ca) 'ਤੇ ਲਓ।

### ਨਿਰਪੱਖਤਾ ਅਧਿਕਾਰੀ

ਨਿਰਪੱਖਤਾ ਅਧਿਕਾਰੀ ਕੋਲ ਉਸ ਪਾਲਿਸੀ ਅਤੇ ਅਮਲ ਬਾਰੇ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ, ਜੋ ICBC ਉਨ੍ਹਾਂ ਦੇ ਕੇਸ ਵਿੱਚ ਫੈਸਲਾ ਲੈਣ ਲਈ ਵਰਤਦੀ ਹੈ, ਸਮੀਖਿਆ ਕਰਨ ਅਤੇ ਸਿਫ਼ਾਰਸ਼ਾਂ ਕਰਨ ਦਾ ਅਧਿਕਾਰ ਹੋਵੇਗਾ। ਵਧੇਰੇ ਜਾਣਕਾਰੀ [icbc.com](http://icbc.com) 'ਤੇ ਉਪਲਬਧ ਹੈ।

### BC ਓਮਬਡਸਪਰਸਨ

ਓਮਬਡਸਪਰਸਨ ਦਾ ਦਫ਼ਤਰ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਦਾ ਹੈ ਕਿ ਕੀ B.C. ਦੀਆਂ ਸੂਬਾਈ ਅਤੇ ਸਥਾਨਕ ਜਨਤਕ ਅਥਾਰਟੀਆਂ ਨੇ ਨਿਰਪੱਖ ਅਤੇ ਉਚਿਤ ਢੰਗ ਨਾਲ ਕੰਮ ਕੀਤਾ ਹੈ — ਅਤੇ ਕੀ ਉਨ੍ਹਾਂ ਦੇ ਕੰਮ ਅਤੇ ਫੈਸਲੇ ਸੰਬੰਧਿਤ ਕਾਨੂੰਨ, ਨੀਤੀਆਂ ਅਤੇ ਕਾਰਜ ਪ੍ਰਣਾਲੀਆਂ ਦੇ ਅਨੁਕੂਲ ਸਨ।

ਸੂਬਾਈ ਵਿਧਾਨ ਸਭਾ ਦਾ ਇੱਕ ਸੁਤੰਤਰ ਵਿਧਾਨਿਕ ਦਫ਼ਤਰ ਹੋਣ ਦੇ ਨਾਤੇ, ਇਸ ਦੀਆਂ ਸੇਵਾਵਾਂ ਮੁਫ਼ਤ ਹਨ। ਓਮਬਡਸਪਰਸਨ ਦੇ ਆਫਿਸ ਦੀ ਵੈੱਬਸਾਈਟ [bcombudsperson.ca](http://bcombudsperson.ca) ਤੋਂ ਵਧੇਰੇ ਜਾਣਕਾਰੀ ਲਓ।

### ਵਧੇਰੇ ਜਾਣਕਾਰੀ

ਵਿਵਾਦਾਂ ਅਤੇ ਅਪੀਲਾਂ ਬਾਰੇ ਵਧੇਰੇ ਜਾਣਕਾਰੀ ਲਈ [icbc.com/claims](http://icbc.com/claims) ਦੇਖੋ।

## ਅਪਰਾਧਿਕ ਦੋਸ਼-ਸਿੱਧੀਆਂ ਲਈ ਪਾਬੰਦੀਆਂ

### ਅਪਰਾਧਿਕ ਕੋਡ ਦੋਸ਼-ਸਿੱਧੀਆਂ ਅਤੇ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ

ਨਿਰਧਾਰਤ ਜੁਰਮਾਂ ਦੀਆਂ ਦੋਸ਼-ਸਿੱਧੀਆਂ ਦੇ ਨਤੀਜੇ ਵਜੋਂ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲੇ), ਪੱਕੀ ਇਮਪੇਅਰਮੈਂਟ ਅਤੇ ਡੈੱਥ ਬੈਨੀਫਿਟ (ਮੌਤ ਹੋਣ 'ਤੇ ਮਿਲਣ ਵਾਲੇ) ਲਾਭ ਵਿੱਚ ਕਮੀ ਆਵੇਗੀ। ਜੇ ਜ਼ਰੂਰੀ ਹੋਏ ਤਾਂ ਤੁਹਾਡਾ ਸਹਾਇਤਾ ਅਤੇ ਰਿਕਵਰੀ ਮਾਹਰ ਹੋਰ ਵੇਰਵੇ ਪ੍ਰਦਾਨ ਕਰ ਸਕਦਾ ਹੈ। ਹੋਰ ਕਿਸੇ ਲਾਭ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ।

ਅਪਰਾਧਿਕ ਕੋਡ ਦੇ ਹੋਰ ਅਪਰਾਧ ਵੀ ਹਨ, ਜਿਨ੍ਹਾਂ ਲਈ ਟੱਕਰ ਤੋਂ ਬਾਦ ਦੇ ਪਹਿਲੇ 12 ਮਹੀਨਿਆਂ ਲਈ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਘਟਾ ਦਿੱਤਾ ਜਾਵੇਗਾ। ਇਹਨਾਂ ਮਾਮਲਿਆਂ ਵਿੱਚ ਦੋ ਕਾਰਕ ਪ੍ਰਭਾਵਿਤ ਕਰਨਗੇ ਕਿ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ ਕਿੰਨਾ ਘੱਟ ਹੋਵੇਗਾ:

- ਦੋਸ਼
- ਨਿਰਭਰ ਵਿਅਕਤੀਆਂ ਦੀ ਸੰਖਿਆ

### ਅਮਰੀਕਾ ਵਿਚਲੀਆਂ ਦੋਸ਼ ਸਿੱਧੀਆਂ

ਜੇ ਤੁਹਾਨੂੰ ਐਕਸੀਡੈਂਟ ਨਾਲ ਸੰਬੰਧਿਤ ਜੁਰਮ ਲਈ ਅਮਰੀਕਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਇਸ ਦਾ ਇਨਕਮ ਰਿਪਲੇਸਮੈਂਟ (ਆਮਦਨੀ ਬਦਲੇ ਮਿਲਣ ਵਾਲਾ) ਲਾਭ 'ਤੇ ਉਸ ਤਰ੍ਹਾਂ ਦਾ ਹੀ ਪ੍ਰਭਾਵ ਪਵੇਗਾ ਜਿਵੇਂ ਕਿ ਅਪਰਾਧ ਕੈਨੇਡਾ ਵਿੱਚ ਹੋਇਆ ਹੋਵੇ।

### ਅਪਰਾਧਿਕ ਕੋਡ ਦੀਆਂ ਦੋਸ਼-ਸਿੱਧੀਆਂ ਅਤੇ ਪੱਕੀ ਇਮਪੇਅਰਮੈਂਟ

ਜੇ ਤੁਹਾਨੂੰ ਅਪਰਾਧਿਕ ਕੋਡ ਦੇ ਕੁਝ ਖਾਸ ਜੁਰਮਾਂ ਲਈ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਤਾਂ ਤੁਸੀਂ ਪੱਕੀ ਇਮਪੇਅਰਮੈਂਟ ਲਈ ਕੁਝ ਜਾਂ ਸਾਰੇ ਭੁਗਤਾਨ ਲਈ ਆਪਣੀ ਯੋਗਤਾ ਗੁਆ ਸਕਦੇ ਹੋ। ਇਹ ਅਪਰਾਧਿਕ ਕੋਡ ਦੀ ਦੋਸ਼-ਸਿੱਧੀ ਦੀ ਪ੍ਰਕਿਰਤੀ ਅਤੇ ਇਸ 'ਤੇ ਨਿਰਭਰ ਕਰਦਾ ਹੈ ਕਿ ਟੱਕਰ ਲਈ ਕੌਣ ਜ਼ਿੰਮੇਵਾਰ ਸੀ।

### ਪਾਬੰਦੀਆਂ ਦੇ ਹੋਰ ਕਾਰਨ

ਕੁਝ ਅਪਰਾਧਿਕ ਕੋਡ ਦੀਆਂ ਦੋਸ਼-ਸਿੱਧੀਆਂ ਦੇ ਨਾਲ ਤੁਹਾਡੀ ਕਵਰੇਜ ਨੂੰ ਘੱਟ, ਮੁਲਤਵੀ ਜਾਂ ਬੰਦ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ:

- ਜਾਣ ਬੁਝ ਕੇ ਸਾਨੂੰ ਝੂਠੀ ਜਾਂ ਗਲਤ ਜਾਣਕਾਰੀ ਪ੍ਰਦਾਨ ਕਰੋ।
- ਲਿਖਤੀ ਤੌਰ 'ਤੇ ਬੇਨਤੀ ਕਰਨ 'ਤੇ ਬਿਨਾਂ ਕਿਸੇ ਸਹੀ ਕਾਰਨ ਦੇ ਜਾਣਕਾਰੀ ਦੇਣ ਤੋਂ ਜਾਂ ਜਾਣਕਾਰੀ ਪ੍ਰਾਪਤ ਕਰਨ ਦੀ ਮਨਜ਼ੂਰੀ ਦੇਣ ਇਨਕਾਰ ਕਰੋ ਜਾਂ ਅਣਗਹਿਲੀ ਕਰੋ।

ਅਤੇ ਜੇ ਬਿਨਾਂ ਕਿਸੇ ਸਹੀ ਕਾਰਨ, ਤੁਸੀਂ:

- ਆਪਣੇ ਪੁਰਾਣੇ ਰੁਜ਼ਗਾਰ 'ਤੇ ਵਾਪਸ ਜਾਣ ਤੋਂ ਇਨਕਾਰ ਕਰੋ, ਉਹ ਨੌਕਰੀ ਛੱਡ ਦਿਓ ਜਿਸ ਨੂੰ ਤੁਸੀਂ ਜਾਰੀ ਰੱਖ ਸਕਦੇ ਹੋ, ਜਾਂ ਨਵੇਂ ਰੁਜ਼ਗਾਰ ਤੋਂ ਇਨਕਾਰ ਕਰੋ।
- ICBC ਦੁਆਰਾ ਮੰਗੀ ਡਾਕਟਰੀ ਜਾਂਚ ਕਰਾਉਣ ਤੋਂ ਇਨਕਾਰ ਕਰੋ, ਜਾਂਚ ਕਰਾਉਣ ਵਿੱਚ ਅਣਗਹਿਲੀ ਵਰਤੋ ਜਾਂ ਉਸ ਵਿੱਚ ਵਿਘਨ ਪਾਓ।
- ਮੈਡੀਕਲ ਪ੍ਰੈਕਟੀਸ਼ਨਰ ਅਤੇ ICBC ਦੁਆਰਾ ਸਿਫ਼ਾਰਸ਼ ਕੀਤੇ ਡਾਕਟਰੀ ਇਲਾਜ ਤੋਂ ਇਨਕਾਰ ਕਰੋ, ਉਸ ਦਾ ਪਾਲਣ ਨਾ ਕਰੋ ਹੋ ਜਾਂ ਉਸ ਲਈ ਉਪਲਬਧ ਨਾ ਹੋਵੋ।
- ਆਪਣੀ ਰਿਕਵਰੀ ਨੂੰ ਜਾਣ ਬੁਝ ਕੇ ਰੋਕੋ ਜਾਂ ਉਸ ਵਿੱਚ ਦੇਰੀ ਕਰੋ।
- ICBC ਦੁਆਰਾ ਉਪਲਬਧ ਕਰਵਾਏ ਗਏ ਮੁੜ-ਵਸੇਬੇ ਦੇ ਪ੍ਰੋਗਰਾਮ ਵਿੱਚ ਹਿੱਸਾ ਨਾ ਲਓ ਜਾਂ ਹਿੱਸਾ ਲੈਣ ਤੋਂ ਇਨਕਾਰ ਕਰੋ।
- ICBC ਨੂੰ ਕਾਨੂੰਨੀ ਤੌਰ 'ਤੇ ਕਿਸੇ ਤੀਜੀ ਧਿਰ ਤੋਂ ਨੁਕਸਾਨ ਦੀ ਭਰਪਾਈ ਕਰਨ ਤੋਂ ਰੋਕੋ ਜਾਂ ਉਸ ਵਿੱਚ ਵਿਘਨ ਪਾਓ, ਜਿਸ ਨੇ ਬੀਮਾਯੁਕਤ ਵਿਅਕਤੀ ਨੂੰ ਬੀਮੇ ਦਾ ਨੁਕਸਾਨ ਪਹੁੰਚਾਇਆ ਹੈ।

# ਸਾਡੇ ਨਾਲ ਸੰਪਰਕ ਕਰੋ

ਜੇ ਤੁਹਾਨੂੰ ਮਦਦ ਦੀ ਲੋੜ ਹੈ, ਕਿਰਪਾ ਕਰਕੇ ਆਪਣੇ ਸਹਾਇਤਾ ਅਤੇ ਰਿਕਵਰੀ ਮਾਹਰ ਨੂੰ ਸਿੱਧਾ ਫੋਨ ਕਰੋ ਜਾਂ ਸਾਡੇ ਨਾਲ ਇਸ 'ਤੇ ਸੰਪਰਕ ਕਰੋ:

604-520-8222 (ਲੋਅਰ ਮੇਨਲੈਂਡ)

1-800-910-4222 (ਟੋਲ ਫ੍ਰੀ)

ਤੁਸੀਂ [icbc.com](http://icbc.com) 'ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਲੱਭ ਸਕਦੇ ਹੋ ਅਤੇ ਜੇ ਤੁਸੀਂ ਸਾਡੇ ਕੋਲ ਕੋਈ ਕਲੇਮ ਦਾਇਰ ਕੀਤਾ ਹੈ, ਤਾਂ ਤੁਸੀਂ ਕਿਸੇ ਵੀ ਸਮੇਂ [ਆਪਣੇ ਕਲੇਮ ਦੇ ਵੇਰਵਿਆਂ ਦੀ ਜਾਂਚ](#) ਕਰ ਸਕਦੇ ਹੋ।

## ਡਿਸਕਲੇਮਰ

ਇਸ ਪ੍ਰਕਾਸ਼ਨ ਵਿਚਲੀ ਜਾਣਕਾਰੀ ਦਾ ਉਦੇਸ਼ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਨਾ ਹੈ ਅਤੇ ਇਸ ਦਾ ਉਦੇਸ਼ ਕਵਰੇਜ, ਕਾਨੂੰਨੀ ਜਾਂ ਪੇਸ਼ੇਵਰ ਸਲਾਹ ਦੇਣਾ ਨਹੀਂ ਹੈ। ਅਸੀਂ ਇਨਹਾਂਸਡ ਐਕਸੀਡੈਂਟ ਲਾਭਾਂ ਨੂੰ ਸਮਝਣ ਅਤੇ ਇਨਹਾਂਸਡ ਐਕਸੀਡੈਂਟ ਲਾਭਾਂ ਨਾਲ ਸੰਬੰਧਿਤ ਕੁਝ ਕਾਨੂੰਨਾਂ ਦਾ ਵਰਣਨ ਕਰਨ ਲਈ ਸਾਧਾਰਣ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਦਸਤਾਵੇਜ਼ ਵਿੱਚ ਜਾਣਕਾਰੀ ਬਿਨਾਂ ਨੋਟਿਸ ਦੇ ਬਦਲੀ ਜਾ ਸਕਦੀ ਹੈ। ਤੁਹਾਨੂੰ ਮੌਜੂਦਾ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੇ ਵਧੇਰੇ ਵਿਸਤਾਰਪੂਰਕ ਸ਼ਬਦਾਂ ਅਤੇ ਲੋੜਾਂ ਦਾ ਪਾਲਣ ਕਰਨਾ ਚਾਹੀਦਾ ਹੈ, ਭਾਵੇਂ ਉਹ ਇਸ ਪ੍ਰਕਾਸ਼ਨ ਵਿੱਚ ਦਿੱਤੇ ਸ਼ਬਦਾਂ ਅਤੇ ਲੋੜਾਂ ਦਾ ਖੰਡਨ ਕਰਦੇ ਹੋਣ।

